



ਸ੍ਰੀ ਗੁਰੂ ਬਾਬੇ ਜੀ  
ਦੇ  
ਚੜ੍ਹ-ਜੁਗੀ ਜਨਮ-ਸਾਖੀ

AN  
AUTO-BIOGRAPHY

OF  
ETERNAL-NANA IK

New Light on Eternally-old  
ATMAN

ਫਿਤ

ਸ਼੍ਰੇਣੀ ਕਸ਼ਮੀਰ

ਛੇਟਾ ੪

ਸ੍ਰੀ ਨਾਨਕ ਸ਼ਾਹੀ ੪ , ਮੰਨ ੧੯੬੮ ਈ:

ੴ ਸਤਿਗੁਰਪ੍ਰਸਾਦਿ ॥

ਏਕ ਨਾਮ ਜੁਗ ਚਾਰਿ ਉਧਾਰੇ ਸਗਲੇ ਨਾਮ ਵਿਸਾਹਾ ਹੈ ॥

ਨਾਮ

ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰ-ਹਾਥੀ ॥

ੴ ੧੬

ਬਾਬੇ ਨਾਨਕ ਦੀ

# ਚਹੁ-ਜੁਰੀ ਜਨਮਸਾਖੀ

ਅਰਥਾਤ

ਨਿੱਤ-ਅਵਤਾਰ 'ਨਾਨਕ' ਦੀ ਨਿੱਤ-ਵਰਤਦੀ ਸਾਖੀ

ਗੁਰੂ-ਗੁਰੂ ਲਾਲਣ ਦੀ ਆਪ-ਲਿਖੀ ਸਾਖੀ


An Auto-Biography of Eternal-Nanak

ਅਧਿਆਤਮਕ-ਲੀਲਾ

New light on Eternally Old Atman

ਕ੍ਰਿਤ:- ਪ੍ਰਸਿਧ ਵਿਦਵਾਨ ਸ੍ਰੀ ਸਿੰਘ ਸਾਹਿਬ M.Sc, ਕਸ਼ਮੀਰ

ਪ੍ਰਕਾਸ਼ਕ-ਐਡੀਟਰ 'ਗੁਰੂ ਚਮਤਕਾਰ' ਸ੍ਰੀ ਅੰਮ੍ਰਿਤਸਰ



੧੬ ਸਤਿਗੁਰਪ੍ਰਸਾਦਿ ॥

The Burden Of The Theme !

The Whole Story In A Nutshell !!

The NAM !! ਨਾਮ !!!

O Heavenly Voice, from the Empyrean blue  
Vouchsafe unto me to be Thine Scribe true.

Worlds upon worlds rolled in folds of Time  
Are all unveiled and seen in their prime !

One Life, one Law, one Spirit rules,  
All that is, is One, many tho 'Its Schools !

Terraces of thought, there are, like sky  
Scraper storeys  
But the foundation is one which whole  
weight carries !

Galaxies upon glaxies come and go,  
But Thou, the Light-eternal, to Thee, I bow !

O my Master, the opener of my mind's eye,  
Now all is changed ! I know not why ?

I live in Thee and I float in Thee,  
I come and go no more; it is all one Eternity!

Aeons upon Aeons of Time now gurgle forth,  
I sink and swim—drowned in mirth untold !

Ha ! Joy of joys, beyond all bounds  
Thou wellest up in me in unending rounds !

This is the Deep that deepenest daily,  
This is the Merry-go-round that whizzest eerily !

I sing I ring and I cling e'er to Thee,  
Each atom of mine heart, is in eternal glee !

Now to the East and now to the West, I go,  
Here, there and everywhere, there's but one Divine flow !

O Seer, O Dear, O the Holder of Line-clear !  
The Mail of mine heart is now agog,  
without fear !

It goest to the Netherlands and then to  
Hidden Worlds,  
It talkest with angels, with air, and with all  
birds !

In thine bourne, O Eternity—sublime !  
 Cultures lie, civilizations die, all toys of  
 Time !

But one Thing lasts, the Pivot of all pivots,  
 It is the Word-Divine, the Spirit of all  
 Spirits !

In this, the holiest, the weirdest, Divine  
 Word  
 All that is, and is to be, is eternally  
 submerged !

I in Thee, and Thou in me; Yea, all in One,  
 This is the Truth eternal—the one  
 consummation !

O my Master, hailing forth from blessed  
 Land unseen,  
 Unfurl unto the mortals, but one Ray of  
 Thine Holy Sheen !

Yea, come down to this humble little earth,  
 O Talwandi; let thou become the Land of  
 Mirth !

The Land of Five Rivers and of Five  
 Elements,  
 Saw Thee, cherished Thee—the holiest of  
 all Ferments !

Thy Journeys, My Master, are true for all  
time,  
For, Thine mission is from Time to Endless—  
Prime !

O blessed Nanak, Thou art this Word—  
Congealed,  
The Bible of Bibles Thine—the last word—  
revealed !

Thine word, My Master, is living Flame of  
Fire,  
Thine Life-Story is as much mine—'tis  
universal attire !

Every soul that hungerest must first to the  
Netherlands go,  
Then wheel round, work up, until it resteth  
in Sumeru !

Thine Sidh-Ghosts, O my Father dear,  
Are all yet in the air, and I hourly hear !

Thine Imprint, the PANJA, Thy Lotus-Hand,  
Is in every atom of my Soul—in eternal  
brand !

"This is then the burden of all this theme,  
That in NAM; the Word Divine, is the  
Golden Cream !!

## TO THE EAST—ਪੂਰਬ ਫੇਰੀ !

The East is the golden bourne where the Sun is born every day—the Sun eternally is, yet, it appears as if it comes to us every morning from that, the premier direction. Is it therefore, a wonder that the East is associated with many a religion, each crystallising a different set of ideas, although at heart each religion is an attempt to discover the Eternal in the temporal that surrounds and overwhelms us at every step in life ? The Tiraths or the holy bathing places, may be considered to be different stepping stones in our march onwards from the finite to the Infinite that is somewhere within us, but which eludes us, even as air eludes us as we try to capture it !

My Master, on His eternal Round, therefore, goes first to the East, for those who are already blessed with the first few beams of Light must have more of it, until the consummation is in sight. We see the Master at Hardwar, and upto as far as the Sun seems to rise; here in magic-ridden Camrup, there in Gaya where the Buddha left yet a trail, and in that mighty expanse where the Soul is eternally at conflict—the Kurushetra ! How the insipid soapnut of soul is sweetned at last we will see? Ha ! to the Golden East !

## TO THE WEST—ਪੱਛਮ ਫੇਰੀ !

The West is the land of setting Sun.

"Europe means the land of Sunset, of Darkness, the etymologist Heschius informs us." Beyond Europe is the Atlantic Ocean which enwombs the further Empire of Darkness: 'Atlantis' about which Plato informs us that it is buried in that ocean. The West is a reaction to the spiritual ferment that is the essence of the East, and of this there is no better proof than the last Great War, and this War which revels in levelling down all the Towers of Babylon and those sky-scrappers which the labouring might of West had reared as tokens of its industry and Science.

But even in this great Desert of Spirit we find many an Oasis which bewilder us by their wild beauty. In the second Round, therefore, my Master turns his attention to the West—the West where the Christ and the Prophet lived, flourished and whose footsteps are still imprinted on the sands of time. We see the Master at Mecca where a subtle kind of idol-worship had crept in the wake of the greatest idol-breaker; we see Him even in the Holy Jerusalem where Jesus lived and died, to rise again, and on His way back, the Master meets a galaxy of souls all athirst for the Water of Immortality, until He reaches the PANJASAHIB where He leaves His Eternal Hand Imprint on Soul ! Ha ! to the Sunset West !

## TO THE SOUTH—ਦੱਖਨ ਫੇਰੀ !

When I was young and read the Janam-Sakhi of Brother Bala, I was particularly attracted to the Sakhi of Shiv-Nabh which tells of my Master's Journey to this Hidden Land where He travelled on the back of 'fishes' and where He also met 'Khwaja Khizar': the Custodian of Living Waters ! Where is that Hidden Land where Shiv-Nabh ruled; this still titillates me and defeats many an historian ?

But why I was drawn to this Sakhi came as a revelation to me. much later in life. I learnt later, as all do, that Soul does play the truant, and is then lost in the mire of darkness, when it descends to the Hades (which is gross world, ignorant of Spirit or Nam). Thus was also the She-queen: Persephone lost, being attracted by Pluto, the king of Netherworld. Her mother Demeter wept bitterly, although Persephone rejoiced then, to repent soon after, when she came back as Holy Persephone ! On one of the Orphic tablets discovered in Italy was found the following wail of soul which is true of every one of us: "Out of the pure I come, pure, Queen of that Beloved. For, I claim that I am of your blessed

race. I have paid the penalty of deeds unjust, and now I am come as a suppliant to Holy Persephone, beseeching her to be gracious and to send me to the Abode of the Blessed." O Soul, likewise, is that Shiv (Nam) not in our Nabhi (heart) and Shiv-Nabh, like Pluto, the King of Hades ? A revelation like this awaits all those who descend into the Patalpuri or Netherworld! Let us then return with Nanak on the Golden Fish of Gyan !

## TO THE NORTH—ਉੱਤਰ ਫੇਰੀ !

In our Holy Land, the Ind, the holiest of all areas is considered to be that 'upland' which is called Uttarakhand and which includes the highest mountain Range in the world: the Himalaya, which is the perennial source of attraction to those who want to see the peaks, the lamas, hill-tarns and the mythical Mansarovar which is the joint Mother of all the Five Rivers which irrigate the Land of Five Rivers !

The Janam-Sakhi of Brother Bala deals

with this weird-land in one mighty blaze of colour revealing many a terrace and level, beginning from the foot hills where Gorakh and others live, right upto the cloud-kissed top where Dhru sits lost in eternal Smadhi. To each of these places my Master goes and there is held the great Discourse: the Deepest Divine Discourse: Sidh-Gosht ! Where are these levels where the seers and blessed ones sit? for, science tells us that in rarefied heights above a certain level, no man can live ?..... As in the case of Shiv Nabh, so also in this case, there come the revelation that this is not the outer Himalaya, it is the Sumeru of the Spirit—that magnetic Mountain which attracts all seers!! "To the mountain!"—This is also the cry of the dancers of Bachhus (Nam). We have a similar western myth about Mt. Olympus where all gods live ! Into this Upland my Master carries all souls—until the penultimate stage is reached: the Dhru exaltation. Ha ! to the glorious Upland of Golden Spirit !

ਮਿਲਿਐ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਇ ॥੧॥  
ਅੰਤਰ ਆਤਮੈ ਜੇ ਮਿਲੈ, ਮਿਲਿਆ ਕਹੀਐ ਸੋਇ ॥

## MY MASTER !

Avtars come and avtars go but Thou,  
O My Master, eternally art, even as days  
come and days go, but the Sun eternally is !  
When I was in my teens I looked at Thee  
with a telescope; in my early forties, with a  
microscope, for Thou had come so near  
to the lens of mine eyes—but now, Thou art  
face to face, living, ever-pulsating Personality,  
here, there and every where ! How the truant  
soul that had turned its back on Thee, came  
back to Thee once more, is described in the  
“Conversion”—a Separate Story—but here  
I must describe the hundred and one stations  
where the soul lingers, here talking with a  
wizard of the East, and there with that of  
the West, before it is in Thine Arms at last !  
O Master of masters, this is the Eternal  
Story, how Thou comest down on the blessed  
Talwandi when the desert of soul is verily  
turned into the Garden of Eden, in the  
twinkling of an eye ! In these preliminary  
talks, we see Thee near Thine Home, in the  
environs of blessed Talwandi and the milk-  
stream: the Wein, that must be crossed before  
Thou goest out ! All hail unto Thee, O living  
Master of all times !!

# ਨਾਮ ਫੇਰੀਆਂ

ਨੋਟ: ਇਸ ਚਿੱਤਰ-ਰੂਪੀ ਤਸਵੀਰ ਵਿਚ ਮੇਰੇ ਬਾਬੇ 'ਨਾਮ' ਦੀਆਂ ੨੭-੨੮ ਫੇਰੀਆਂ ਨੇ । ਜੀਕਣ ਚੰਦ੍ਰਮਾ ੨੭-੨੮ ਨਘਤਰਾਂ ਵਿਚ ਨਿਤ ਨਿਤ ਫੇਰੀਆਂ ਪਾਂਵਦਾ ਹੈ, ਤੀਕਣ ਇਹ ਅਗੀਮ ਨਾਮ ਵੀ ਸੰਸਾਰ-ਰੂਪੀ ਬ੍ਰਹਮੰਡ ਵਿਚ ਬੇਅੰਤ ਫੇਰੀਆਂ ਪਾਂਵਦਾ ਹੈ। ਇਹਨਾਂ ਵਿਚੋਂ ਮੁਖ ਫੇਰੀਆਂ ਇਹ ਹਨ:-

੨੬ ਫੇਰੀਆਂ ਮਾਤ ਲੇਕ ਵਿਚ ।

੧ ਫੇਰੀ ਪਾਤਾਲ ਪੁਰੀ, ਸੰਗਲਾ ਦੀਪ ।

੧ ਫੇਰੀ ਸੁਮੇਰ ਪ੍ਰਬਤ ।

ਇਸ ਨਕਸੇ ਵਿਚ ਮਾਤ ਲੋਕ (ਓ-ਅ) ਦਸਿਆ ਗਿਆ ਹੈ, ਇਸ ਵਿਚ ੧੩ ਪੁਰਬ-ਫੇਰੀਆਂ ਹਨ; ਸੱਜੇ ਪਾਸੇ ਤੇ ੧੩ ਫੇਰੀਆਂ ਹਨ, ਖੱਬੇ ਪਾਸੇ ਪੱਛਮ ਫੇਰੀਆਂ ।

ਪਾਤਾਲ ਪੁਰੀ ਵਾਲੀ ਫੇਰੀ ਵਾਸਤਵ ਵਿਚ ਅਗਿਆਨ ਫੇਰੀ ਹੈ, ਇਸ ਕਰ ਕੇ ਹੇਠਾਂ ਵਲ ਦੱਸੀ ਹੋਈ ਹੈ। ਇਸ ਵਿਚ ਸਪਤ ਸਾਗਰ ਹਨ, ਜਿਨ੍ਹਾਂ ਵਿਚ ਮੱਛ, ਕੱਛ ਰੂਪੀ ਅਗਿਆਨੀ ਜੀਵ ਹਨ, ਜਿਨ੍ਹਾਂ ਦਾ ਵਡੱਕਾ 'ਰਾਵਣ' ਵੀ ਹੈ, ਤੇ ਉਸ ਦਾ ਵਡੱਕਾ ਅਹਿ ਰਾਵਣ ਭਿੰਕਰ ਕਾਲੁ (Time unenlightened ਜਿਸ ਵਿਚ ਅਜੇ 'ਨਾਮ' ਦੀ ਕਿਰਨ ਵੀ ਨਹੀਂ ਆਈ) ਹੈ ।

ਉਪਰ ਵਲ ਸੁਮੇਰ ਪ੍ਰਬਤ ਹੈ, ਜੁ ਕਿ ਵਾਸਤਵ ਵਿਚ ਸੱਖਮ ਮੰਡਲਾਂ ਦੀ ਇਕ ਸੁਨੈਹਰੀ ਸੂਰਤ ਤੇ ਮੂਰਤ ਹੈ। ਇਸ ਵਿਚ ਹੇਠਾਂ ਨੌ-ਨਾਭ ਤੇ ਚੌਰਾਸੀ ਸਿਧ ਨੇ, ਜੁ ਚੌਰਾਸੀ ਲੱਖ ਜੂਨਾਂ ਵਿਚ ਭਰਮਦੇ ਪਏ ਨੇ; ਉਹ ਜੂਨਾਂ ਵੀ ਸਾਫ਼ੀ

( ਅ )

ਮਾਤ ਲੋਕ ਵਾਂਝ ਅੱਧੀਆਂ ਚਿਟੀਆਂ ਤੇ ਅੱਧੀਆਂ ਕਾਲੀਆਂ ਭਾਵ  
ਗਿਆਨ ਤੇ ਅਗਿਆਨ ਦਾ ਮੁਲੰਮਾ ਨੇ ।

ਹੋਰ ਉਪਰ ਜਾ ਕੇ ਗਿਆਨ ਦਾ ਵਧੇਰਾ ਵਰਤਾਰਾ ਵੈ,  
ਇਥੇ ਜਾ ਕੇ 'ਸਪਤ ਰਿਸ਼ੀ' ਆ ਜਾਂਦੇ ਨੇ ।

ਇਹਨਾਂ ਦਾ ਅੱਗਾ ਜਿਸ ਦੀ ਇਹ ਪ੍ਰਕਰਮਾ ਕਰਦੇ  
ਹਨ, ਉਹ ਧੂਮ ਏ, ਪਰ ਹਰ ਇਕ ਬ੍ਰਹਮੰਡ ਦੇ ਆਪੋ  
ਆਪਣੇ ਧੂਰੇ ਯਾ ਧੂਮ ਹਨ ।

ਇਹਨਾਂ ਦੇ ਉਪਰ ਬ੍ਰਹਮਾ ਵਿਸ਼ਨ ਮਹੇਸ਼ ਨੇ—ਇਹ  
ਕੋਈ ਸਾਡੇ ਵਾਂਝ ਮਨੁਖ ਯਾ ਦੇਵਤੇ ਨਹੀਂ, ਇਹ ਤਾਂ ਆਦ-  
ਪੁਰਖ ਦੀਆਂ ਤਿੰਨ ਕਰਤਾ, ਪਰਤਾ ਤੇ ਹਰਤਾ ਸ਼ਕਤੀਆਂ ਨੇ;  
ਜਿਸ ਆਦਿ ਪੁਰਖ ਦਾ ਬਾਂਵਲਾ, 'ਸੁਮੇਰ-ਸਿਖਰ' ਤੇ ਜਾ ਕੇ  
ਪ੍ਰਤੱਖ ਭਾਸਦਾ ਏ ।

ਇਹਨਾਂ (੨੯-੨੮) ਫੇਰੀਆਂ ਵਿਚ ਕੀਕਣ ਪੂਰਨ-  
ਬ੍ਰਹਮ, ਪੂਰਨ ਅਵਤਾਰ ਜੀ ਜਾਂਦੇ ਤੇ ਸੁੱਤਿਆਂ ਨੂੰ ਜਗਾਂਦੇ  
ਨੈ, ਉਸ ਦੀ ਲੀਲਾ ਇਸ ਜਨਮ-ਸਾਖੀ ਵਿਚ ਅੱਗੇ ਆਵੇਗੀ ।

੦੦੦੧੦੦੦੦

## ਭੂਮਕਾ

“ਸ਼੍ਰੀ ਗੁਰੂ ਰਾਮੁ ਅਖਿਜਲੁ ਅਟੋਲ ਆਦਿ ਪੁਰਖ ਹੁਰਮਾਇਓ ॥”

[ਸਵੀਏ ਮ: ੧

ਵੱਡੇ ਅਵਤਾਰ ਦੇ ਕਿਸਮ ਦੇ ਹੋਏ ਨੇ: ‘ਨਮਿਤ’-ਅਵਤਾਰ ਤੇ ‘ਨਿੱਤ’-ਅਵਤਾਰ । ਨਮਿਤ-ਅਵਤਾਰ ਤਾਂ ਕੋਈ ਖਾਸ ਕੰਮ ਕਰਨ ਲਈ ਆਂਵਦੇ ਨੇ, ਤੇ ਉਹ ਕੰਮ ਕਰ ਕੇ ਚਲੇ ਜਾਂਵਦੇ ਨੇ, ਜਿਹਾ ਕਿ ਰਾਮ ਅਵਤਾਰ, ਕ੍ਰਿਸ਼ਨ ਅਵਤਾਰ, ਪਰ ਨਿੱਤ ਅਵਤਾਰ ਜੀ ਸਦਾ ਸਦਾ ਹੀ ਮਾਤ ਲੋਕ ਨੂੰ ਸੰਭਾਲਦੇ ਤੇ ਉਸ ਉਪਰ ਆਪਣੀ ਛਤਰ-ਛਾਇਆ ਕਰ ਕੇ ਤਾਰਦੇ ਨੇ । ਨਿੱਤ ਅਵਤਾਰ ਸੇਲਾਂ ਕਲਾ ਹੀ ਨਹੀਂ, ਸਗੋਂ ਬੇਅੰਤ ਕਲਾਂ ਸੰਪੂਰਨ ਸ੍ਰੀ ਗੁਰੂ ਨਾਨਕ ਦੇਵ ਜੀ ਹਨ । ਇਸ ਜਨਮ-ਸਾਖੀ ਵਿੱਚ ਨਿੱਤ-ਅਵਤਾਰ ਬਾਬੇ ਨਾਨਕ ਜੀ ਦਾ ਨਿੱਤ-ਜੀਵਣ ਬਿਰਤਾਂਤ ਹੈ । ਇਹ ਉਹ ਜੀਵਣ ਕਹਾਣੀ ਹੈ, ਜੋ ਸਦਾ ਹੀ ਸਾਡੇ ਅੰਦਰ ਬੀਤਦੀ, ਜੁਗਾਂ ਜੁਗਾਂ ਵਿਚ ਸਾਡੇ ਨਾਲ, ਪੂਰਬ-ਪੱਛਮ, ਉੱਤਰ-ਦੱਖਣ ਫੇਰੀਆਂ ਪਾਂਵਦੀ ਤੇ ਲੰਮੇ ਵਾਟ ਕੱਢਦੀ ਫਿਰਦੀ ਏ; ਠੀਕ ਤਦ ਤਕ ਜਦ ਤਕ ਕਿ ਸ੍ਰੀ ਬਾਬੇ ਜੀ ਦਾ ਖੂੰਡਾ, ‘ਨਾਮ’-ਖੂੰਡਾ Logos ਸਾਡੇ ਅੰਦਰ ਆਪ ਨਹੀਂ ਖੜਕਦਾ, ਤੇ ਸਾਡੀ ਸੁਕੀ-ਸੜੀ ਸਰੀਰ ਪੈਲੀ ਨੂੰ ਵੀ ਹਰਾ ਭਰਾ ਨਹੀਂ ਕਰਦਾ । ਇਹ ਚਹੁੰ-ਜੁਗੀ ਸਾਖੀ (Eternal Story) ਵਾਸਤਵ ਵਿਚ ਸਰਬ-ਸਾਂਝੀ ਸਾਖੀ

( ਸ )

(Universal Pilgrimage) ਏ, ਜਿਸਦੇ ਕਰਤਾ ਧਰਤਾ ਸੀ ਗਰੂ  
ਨਿਰੰਕਾਰ (Supreme Soul) ਜਾ ਆਪ ਨੇ, ਜਿਨ੍ਹਾਂ ਦੇ ਘੱਲੇ ਹੋਏ  
ਸੀ ਬਾਬਾ ਜੀ, ਨਾਨਕ ਨਿਰੰਕਾਰੀ ਪੂਰਨ-ਬ੍ਰਹਮ ਇਸ ਜਗਤ  
ਵਿਚ ਆਏ ਤੇ ਜਗਤ-ਪਾਂਧਾ ਬਣ ਕੇ ਤੇ ਪੂਰਨੇ ਪਾ ਕੇ ਸਾਨੂੰ  
'ਪੱਟੀ' ਪੜ੍ਹਨਾ ਆਪੂਰਿ ਸਿਖਾ ਗਏ । ਓਹਨਾਂ ਪੂਰਨਿਆਂ ਤੇ  
ਹਭ ਕਿਸੇ ਟੁਰਨਾ ਏ, ਓਹਨਾਂ ਨੂੰ ਹਰ ਕਿਸੇ ਨੇ ਆਪਣੇ  
ਅੰਦਰ ਵਸਾਣਾ ਏ, ਓਹਨਾਂ ਨੂੰ ਹਰ ਕਿਸੇ ਨੇ ਸਮਝਣਾ ਏ ।  
ਜਦ ਇਹ ਪੂਰਨੇ ਪ੍ਰਤੱਖ ਹੋ ਕੇ ਵਿਗਣਸ ਗੇ, ਤਾਂ ਸਾਨੂੰ ਨਿਰੰਕਾਰੀ  
ਬਾਬੇ ਦੇ (The eternal Self) ਅੰਤਰ ਆਤਮੇ ਦਰਸ਼ਨ ਆਪ  
ਹੋਵਣਗੇ— ਉਹ ਦਰਸ਼ਨ ਫਿਰ ਸ੍ਰੀ ਵਾਹਿਗੁਰੂ ਦਰਸ਼ਨ ਹੈ !!

ਇਸ ਜਨਮ ਸਾਖੀ ਵਿਚ ਅੱਠ ਸੱਠ ਸਾਖੀਆਂ ਮਾਨੇ  
ਅੱਠ ਸੱਠ ਤੀਰਥ ਨੇ, ਤੇ ਸਰਬ ਤੀਰਥਾਂ ਦਾ ਸ਼੍ਰੋਮਨੀ ਤੀਰਥ  
ਓ 'ਨਾਮ' ਏ, ਜਿਸ ਦੀ ਲਿਖਵਾਈ ਏਹ ਚਹੁ—ਜੁਗੀ  
ਸਾਖੀ ਏ !!

ਅਗਮ ਅਪਾਰ ਅਨੰਤ ਗੁਰ ਅਖਿਗਤ ਅਲਖ ਅਭੇਵ ॥

ਪਾਰਬ੍ਰਹਮ ਪੂਰਨ-ਬ੍ਰਹਮ ਸਤਿਗੁਰ ਨਾਨਕ ਦੇਵ ॥

[ਭਾਈ ਗੁਰਦਾਸ ਜੀ

# ਬਾਬੇ ਨਾਨਕ ਦੀ ਚਹੁ ਜੁਗੀ ਜਨਮ ਸਾਖੀ ਦਾ ਤਤਕਰਾ

ਭੂਮਕਾ

ਜੀਵਨ ਯਾਤਰਾ ਦੀ ਸਹਿਤਰ ਫੇਟੇ ਤੇ ਉਸ ਉਪਰ ਨੇਟ

- (੧) ਨਿੱਤ ਨਵੀਂ ਜਨਮ ਸਾਖੀ ਦਾ ਅਰੰਭ, ਲਿਖਾਰੀ ਦੀ ਹੈਸੀਅਤ ।
- (੨) ਕੱਤਕ ਕਿ ਪੁਰਨਮਾਸੀ ?
- (੩) ਨਨ੍ਹੀ ਜਿੰਦੜੀ ਅਰਸੋਂ ਫਰਸ਼ ਤੇ ਟੁਰ ਆਈ ।
- (੪) ਛਜਲ ਸਰਪ ਦੀ ਛਤਰ ਛਾਇਆ ਕਰਨੀ ।
- (੫) ਖਰਾ ਸੌਦਾ ।
- (੬) ਬਾਬਾ ਪਾਠਸ਼ਾਲਾ ਵਿਚ ਪੰਡਤ ਨੂੰ ਪੜ੍ਹਾਣ ਲੱਗਾ ।
- (੭) ਬਾਬਾ ਮੁੱਲਾਂ ਕੋਲ ਇਲ-ਇਲਾ ਪੜ੍ਹਨ ਲੱਗਾ ।
- (੮) ਵੈਦ ਬੁਲਾਇਆ ਵੈਦਗੀ ।
- (੯) ਨਾਨਕ ਤੇ ਨਾਨਕੀ ।
- (੧੦) ਮੱਝੀਆਂ ਚਾਰੀਆਂ ।
- (੧੧) ਬਾਬਾ ਨਮਾਜ਼ ਪੜ੍ਹਨ ਮਸੀਤੇ ਗਿਆ ।
- (੧੨) ਬਾਲਾ ਤੇ ਮਰਦਾਨਾ ।
- (੧੩) ਮਾਪੇਤੇ ਪਵਿਤ੍ਰ ਪਤਨੀ ।
- (੧੪) ਛੈਣ ਤੇ ਜੀਜੇ ਕੋਲ ਜਾਵਣਾ ।
- (੧੫) ਮੇਦੀਖਾਨੇ ਵਿੱਚ ।
- (੧੬) ਬਾਬਾ ਵੇਂਈ ਨਦੀ ਵਿੱਚ ਨ੍ਹਾ ਕੇ ਬਾਹਰ ਨਹੀਂ ਨਿਕਲਿਆ ।

( ਕ )

- (੧੭) ਵੇਈਂ ਨਦੀ ਵਿਚੋਂ ਮੁੜ ਆਇਆ ।  
(੧੮) ਭਾਈ ਲਾਲੇ ਤੇ ਕੋਧਰੇ ਦੀ ਰੋਟੀ ।  
(੧੯) ਬਾਬਰਵਾਣੀ ।  
(੨੦) ਬਾਬਰ ਵਾਣੀ ਆਪ ਟੁਰਦੀ ਚੱਕੀ ।  
(੨੧) ਬਾਬਰ ਵਾਣੀ, ਬਾਬੇ ਦਾ ਆਗਮਨ ।  
(੨੨) ਕਲਯੁਗ ਬਾਬੇ ਦਾ ਵੱਡਾ ਤੇ ਪਹਿਲਾ ਸਿਖ ।  
(੨੩) ਚੌਦਿਸਾਂ ਦਾ ਪਰਾਹੁਣਾ ਬਾਬਾ ।

## ( ਉ ) ਪੂਰਬ ਫੇਰੀ

- (੨੪) ਹਰਿਦਵਾਰ, ਯਾਤਰਾ ।  
(੨੫) ਪੂਰਬ ਫੇਰੀ, ਬਨਾਰਸ ।  
(੨੬) ਪੂਰਬ ਫੇਰੀ-ਗਜ਼ਾ ।  
(੨੭) ਪੂਰਬ ਫੇਰੀ-ਜਗਨ ਨਾਥ ।  
(੨੮) ਪੂਰਬ ਫੇਰੀ-ਕਰੋ-ਛੇਤਰ ।  
(੨੯) ਪੂਰਬ ਫੇਰੀ-ਸਜਨ ਠੱਗ ਕਿ ਸੰਸਾਰ ਸੱਜਨ ।  
(੩੦) ਪੂਰਬ ਫੇਰੀ, ਕੌਡਾ ਰਾਖਸ਼ ।  
(੩੧) ਪੂਰਬ ਫੇਰੀ, ਕੁਸ਼ਟੀ ਦੇ ਘਰ ।  
(੩੨) ਪੂਰਬ ਫੇਰੀ, ਕਰੋੜੀ ਨੂੰ ਸੂਈਦਾਨ ।  
(੩੩) ਪੂਰਬ ਫੇਰੀ, ਰੇਠਾ-ਮਿੱਠਾ ।  
(੩੪) ਪੂਰਬ ਫੇਰੀ-ਸਾਲਿਸਰਾਏ, ਜਵਾਹਰੀ ।  
(੩੫) ਪੂਰਬ ਫੇਰੀ-ਕਾਮਰੂਪ ਵਿਚ ।  
(੩੬) ਪੂਰਬ ਫੇਰੀ-ਪ੍ਰਾਗਰਾਜ ਤੇ ਸ੍ਰੁਸਵੱਤੀ ।

( ਖ )

## (ਅ) ਪੱਛਮ ਫੇਰੀ

- (੩੭) ਬਾਬੇ ਮੱਕਾ ਫੇਰਿਆ ।  
(੩੮) ਬਗਦਾਦ ਤੇ ਦਸਤਗੀਰ ਪੀਰ-ਪੱਛਮ ਫੇਰੀ ।  
(੩੯) ਈਸਾ ਤੇ ਜਗਤ ਈਸਾ-ਪੱਛਮ ਫੇਰੀ ।  
(੪੦) ਬੈਹਲੋਲ ਦਾ ਦਿਲ ਬਹਿਲਾਵਾ-ਪੱਛਮ ਫੇਰੀ ।  
(੪੧) ਸ਼੍ਰੀ ਪੰਜਾ ਸਾਹਿਬ ਤੇ ਵਲੀ ਕੰਧਾਰੀ-ਪੱਛਮ ਫੇਰੀ ।  
(੪੨) ਟੈਕਸਿਲਾ ਦੇ ਸਿਰ ਟਿੱਕਾ  
(੪੩) ਮੁਲਤਾਨ ਤੇ ਹਿਰਨਾਖਸ਼-ਪੱਛਮ ਫੇਰੀ ।  
(੪੪) ਹਮਜ਼ਾ ਗੋਸ, ਸ਼ੇਖ ਬ੍ਰਹਮ ਤੇ ਮੀਆਂ ਮਿੱਠਾ-ਪੱਛਮ ਫੇਰੀ  
(੪੫) ਸ਼ਾਹ ਸ਼ਰਫ ਦੀ ਰੇਲ ਗੱਡੀ-ਪੱਛਮ ਫੇਰੀ ।  
(੪੬) ਸਿਕੰਦਰ ਲੋਪੀ ਦੀ ਕੈਦ-ਪੱਛਮ ਫੇਰੀ ।  
(੪੭) ਮੀਆਂ ਮਿੱਠੇ ਦੀ ਮਿੱਠੀ ਸਾਖੀ-ਪੱਛਮ ਫੇਰੀ ।  
(੪੮) ਮਰਦਾਨੇ ਵਾਲੀ ਸਚੀ ਸਾਖੀ-ਪੱਛਮ ਫੇਰੀ ।  
(੪੯) ਧੰਨ ਨਿਰੰਕਾਰ ਪੱਛਮ ਫੇਰੀ ।  
(੫੦) ਨਿਤ ਚੰਦ੍ਰਮਾ ਤੇ ਨਿਤ-ਨਖੱਤਰਾ ਕਿਉਂ (੨੭) ਝਾਕੀਆਂ?  
(੫੧)(ਈ) ਸਿਵ ਨਾਭ ਤੇ ਸੰਗਲਾ ਦੀਪ । ਦੱਖਨ ਫੇਰੀ,  
ਪਤਾਲ ਫੇਰੀ ।  
(੫੨)(ਸ) ਸਿਧ ਗੋਸ਼ਟ ਤੇ ਸੁਮੇਰ ਪ੍ਰਬਤ । ਉੱਤਰ ਫੇਰੀ,  
ਸਹਜ ਜੋਗੀ ।  
(੫੩) ਸਿਧ ਗੋਸ਼ਟ ਤੇ ਸੁਮੇਰ ਪਰਬਤ, ਨਿਰਲੇਪ ਜੀ-ਊ: ਫੇਰੀ।  
(੫੪) ਸਿਧ ਗੋਸ਼ਟ ਤੇ ਸੁਮੇਰ ਪਰਬਤ-ਸਾਡੇ ਪਿਤਾਮਾ ਬਾਂਦਰ

( ੳ )

ਕਿ ਵਾਹਿਗੁਰੂ ? ਉਤਰ ਫੇਰੀ ।

(੫੫) ਸਿਧ ਗੋਸ਼ਟ ਤੇ ਸੁਮੇਰ ਪਰਬਤ ਅੰਨ ਬਿਨਾ ਕੀ ਕੰਮ ।

ਉਤਰ ਫੇਰੀ ।

(੫੬) ਸਿਧ ਗੋਸ਼ਟ ਤੇ ਸੁਮੇਰ ਪਰਬਤ-ਕਰਾਮਾਤਾਂ ਵਰਜਤ ।  
ਉਤਰ ਫੇਰੀ ।

(੫੭) ਸਿਧ ਗੋਸ਼ਟ ਤੇ ਸੁਮੇਰ ਪਰਬਤ-ਚਿੰਨ੍ਹ ਪ੍ਰਸਤੀ ਕਿ ਬੁੱਤ-  
ਪ੍ਰਸਤੀ-ਉਤਰ ਫੇਰੀ ।

(੫੮) ਸਿਧ ਗੋਸ਼ਟ ਤੇ ਸੁਮੇਰ ਪਰਬਤ-ਗ੍ਰਿਹਸਤ ਕਿ ਬੈਰਾਗ,  
ਉਤਰ ਫੇਰੀ ।

(੫੯) ਸਿਧ ਗੋਸ਼ਟ ਤੇ ਸੰਸਾਰ ਪਰਬਤ ਪ੍ਰਾਨਾਯਾਮ ਕਿ ਨਾਮ,  
ਉਤਰ ਫੇਰੀ ।

(੬੦) ਸਿਧ ਗੋਸ਼ਟ ਤੇ ਸੁਮੇਰ ਪਰਬਤ-ਨਿਰੰਕਾਰ । ਉਥੋਂ ਫੇਰੀ

(੬੧) ਮਾਪੇ ਤੇ ਭੈਣ ਦਾ ਨਿਸਤਾਰਾ ।

(੬੨) ਸ੍ਰੀ ਕਰਤਾਰ ਪੁਰ ਵਸਾਵਣਾ ।

(੬੩) ਲਹਿਣਾ ਜੀ ਤੇ ਸ੍ਰੀ ਅੰਗਰਦ ।

(੬੪) ਨਿਤ ਨਵਾ ਨਾਨਕ ।

(੬੫) ਬਾਣੀ ਦਾਨ, ਜਪੁਜੀ ਅਬਚਲੀ ਜੇਤ-ਸੁਣਿਐ ਮੰਨਿਐ  
ਕਿਸ ਨੂੰ ?

(੬੬) ਸ੍ਰੀ ਜਪੁਜੀ-ਅਕਾਲ ਪੁਰਖ ਦਰਸ਼ਨ ।

(੬੭) ਸ੍ਰੀ ਜਪੁਜੀ-ਸਰਬ ਸੰਸੇ ਦੂਰ ।

(੬੮) ਅਖੀਰਲੇ ਦਰਸ਼ਨ-ਬਾਬੇ ਜੀ ਦੇ ਛੁੱਲ ।

(੬੯) ਸਮੁਚੀ ਸਾਖੀ ।

(੭੦) ਅੰਤਿਕਾ ।

ਗੁਰੂ ਨਾਨਕ ਦੀ ਨਿੱਤ ਨਵੀਂ

## ਜਨਮਸਾਖੀ

ਚਹੁ-ਜੁਗੀ ਜਨਮਸਾਖੀ ਦਾ ਆਰੰਭ !

ਲਿਖਾਈ ਦੀ ਹੈਸੀਅਤ !

ਓ ਮੇਰੇ ਪਿਆਰੇ, ਅਤੀ ਪਿਆਰੇ, ਪ੍ਰਾਣ ਪਿਆਰੇ ਬਾਬਾ  
ਜੀਓ, ਮੈਂ ਕਿਸ ਹੈਸੀਅਤ ਵਿਚ ਆਪ ਜੀ ਦੀ ਜਨਮ-ਸਾਖੀ  
ਲਿਖਾਂ ? ਮੈਂ ਕੋਈ ਬਾਲਾ ਨਹੀਂ ਜੋ ਭਾਂਵੇ ਚੁੱਪ, ਪਰ ਫਿਰ ਵੀ  
ਆਪ ਜੀ ਨਾਲ ਇੰਵਾਂ ਨਾਲੋਂ ਨਾਲ ਜੀਕਣ ਦੇਹ ਦੇ ਨਾਲ  
ਪ੍ਰਾਣ। ਤੇ ਭਾਈ ਮਰਦਾਨਾ, ਅਤੇ ਉਹਦੀ ਰਬਾਬ, ਉਹ ਵੀ ਤੁਹਾਡੀ  
ਜਿੰਦ-ਜਾਨ ! ਹਾਂ, ਭਾਈ ਬਾਲਾ ਤੇ ਭਾਈ ਮਰਦਾਨਾ ਨੇ ਤੇਰੀ  
ਸੱਜੀ ਤੇ ਖੱਬੀ ਅੱਖ ਤੇ ਉਹਨਾਂ ਨੇ ਜੋ ਤੈਂਡੀਆਂ ਪਵਿੱਤਰ ਜਨਮ-  
ਸਾਖੀਆਂ ਆਪ ਲਿਖੀਆਂ ਯਾ ਲਿਖਵਾਈਆਂ, ਉਹ ਨੇ ਸੱਚੀਆਂ  
ਗਵਾਹੀਆਂ, ਪਰ ਲੋਕੀ ਆਖਦੇ ਨੇ ਜੋ 'ਈਸਾ ਦਾ ਗਵਾਹ ਮੂਸਾ'  
ਤੇ 'ਮੂਸੇ ਦਾ ਗਵਾਹ ਈਸਾ'——ਹਾਂ ਇਕ ਦਾ ਗਵਾਹ ਢੂਜਾ ਜਿਨ੍ਹਾਂ  
ਵਿਚ ਸਾਲਾਂ ਦਾ ਹੀ ਨਹੀਂ, ਸਦੀਆਂ ਯਾਂ ਹਜ਼ਾਰਾਂ ਸਾਲਾਂ ਦਾ  
ਛਰਕ ! ਹਾਂ, ਉਹੋ ਜਿਹਾ ਬਾਬਾ ਮੈਂ ਤੇਰਾ ਇਕ ਗਵਾਹ, ਪਰ  
ਫਿਰ ਵੀ ਆਮੇ ਸਾਹਮਣੇ, ਤੇ ਤੈਨੂੰ ਮੈਂ ਅੱਖੀਓਂ ਭਿਠਾ ! ਕੀ

ਓ ਪਿਆਰਿਆ, ਤੈਨੂੰ ਯਾਦ ਨਹੀਂ, ਤੂੰ ਕੀਕਣ ਗੱਜਦਾ ਵੱਜਦਾ  
 ਤੇ ਭਜਦਾ ਇਸ ਮਲੀਨ ਹਿਰਦੇ ਅੰਝਨ ਵਿਚ ਵੜ ਆਇਆ ਤੇ  
 ਤੈਂਡੀ ਪਵਿਤਰ ਛੋਹ ਨਾਲ ਮੇਰੇ **ਅਣੂ ਤੇ ਪ੍ਰਮਾਣੂ** ਜਾਗ  
 ਉਠੇ, ਕੱਚ ਵਿਚ ਕੰਚਨ ਵਾਲੀ ਭਾਹ ਆਈ; ਤੇ ਜੀਵ  
 ਵਿਚ ਜੀਵਣ-ਰਹੋਸ਼ ਚੌਹ ਚੌਹ ਕਰਦਾ ਆਇਆ ?  
 ਓ ਬਾਪੁਆ, ਤਦ ਦਾ ਤੂੰ ਮੇਰੇ ਨਾਲ, ਤੇ ਮੈਂ ਤੇਰੇ ਨਾਲ,  
 ਤੂੰ ਮੇਰਾ ਅੰਗੀ ਤੇ ਮੈਂ ਤੇਰਾ ਸੰਗੀ-ਮੈਂ ਮਰਦਾਨੇ ਵਾਂਝ  
 ਲਿਲ੍ਹੁਕਦਾ ਤੂੰ ਮੇਰਾ ਮੂੰਹ ਭਰਦਾ, ਮੈਂ ਸਦਾ ਹੀ ਤਿਹਾ-  
 ਇਆ ਤੇ ਤੂੰ ਮੈਨੂੰ ਨੂਰ ਛੁਹਾਂ ਨਾਲ ਤੂੜਦਾ; ਮੈਂ  
 ਛਾਨਣੀ ਦੇ ਛੇਕਾਂ ਵਾਂਝ ਵਗਦਾ, ਪਰ ਤੂੰ ਮੁੜ ਇਹਨਾਂ ਛੇਕਾਂ  
 ਦੇ ਮੂੰਹ ਮੂੰਦਰਾ—ਓਹ ਬਾਬਾ ਤੇਰੀ ਮੇਰੀ ਅਣੋਖੀ ਮਿਤਰੀ,  
 ਜੀਕਣ ਦਿਨ ਦੀ ਮਿਤਰੀ ਰਾਤ ਨਾਲ. ਓਹ ਚਿਟੇ ਨੂੰ ਕਰੇ  
 ਕਾਲਾ ਤੇ ਤੂੰ ਕਾਲੇ ਨੂੰ ਕਰੇਂ ਚਿੱਟਾ ! ਪਰ ਮੇਰਿਆ ਬਾਬਾ, ਤੂੰ  
 ਸਦਾ ਹਰਾ ਭਰਾ, ਮੇਰੀਆਂ ਲੋੜਾਂ ਤੇ ਥੋੜਾਂ ਨੂੰ ਤੂੰ ਆਪ ਕੱਜਦਾ  
 ਤੇ ਮੈਨੂੰ ਚੁੰਮਦਾ ਛੁੱਟਦਾ ਤੇ ਪਾਲਦਾ ਤੇ ਇਕ ਅਨੋਖੇ ਦਿਹੜੇ,  
 ਮੈਨੂੰ ਵੀ ਆਪਣੇ ਵਾਂਝ ਸਿਖਰ ਤੇ ਚੜ੍ਹਾ ਕੇ ਆਂਹਦਾ; ਏਹ,  
 ਐਹ.....ਤੇ ਹਭ ਕੁਝ ਤੇਰਾ, ਤੂੰ ਮੇਰਾ ਤੇ ਮੈਂ ਤੇਰਾ.....ਤੂੰ  
 ਤੇ ਮੈਂ ਇਕ ! ਓ ਸਿਖਰ-ਸਵਾਰੀਏ, ਓ ਗਰੁੜ  
 ਅਸਵਾਰੀਏ, ਓ ਨਾਮ ਸਵਾਰੀਏ, ਤੁਰੇ ਮੈਂ ਕੀ ਕੀ ਗੁਣ  
 ਗਾਵਾਂ ? ਤੇਰਾ ਇਕ ਅੰਮੁਤ ਹੂਟਾ ਮੇਰੇ ਅੰਦਰ, ਓ ਬਾਬਾ,  
 ਤੇਰੇ ਸਾਰੇ ਗੁੜੜੇ ਬਿਰਤਾਂਤ ਮੇਰੀਆਂ ਅੱਖਾਂ ਅੱਗੇ ਇਉਂ ਲੈ  
 ਆਇਆ ਜੀਕਣ ਕੋਈ ਰਾਤ ਨੂੰ ਸਿਨਮਾ ਵੇਖਦਾ ਹੈ, ਤੇ ਮੁਢ

( ੧੯ )

ਤੋਂ ਲੈ ਕੇ ਅਖੀਰ ਸਾਰਾ ਹੀ ਇਕ ਰਾਤੀ ਕੱਢ ਜਾਂਦਾ ਹੈ ! ਹਾਂ, ਕੁਝ ਉਸੇ ਤਰ੍ਹਾਂ ਹੀ ਮੇਰੇ ਜਾਦੂਗਰ ਬਾਬਾ, ਤੁੰ ਆਪਣੇ ਆਪ ਤੋਂ ਆਪਣੀ ਕੰਬਲੜੀ, ਕਾਲ-ਕੰਬਲੜੀ ਲਾਹੀ, ਤੇ ਮੈਂ ਤੈਂ ਨਾਲ ਖੇਡ ਵੱਡਾ ਹੋਇਆ, ਫਿਰ ਤੇਰੇ ਨਾਲ ਚਾਰੇ ਉਦਾਸੀਆਂ ਕੱਢੀਆਂ, ਤੇ ਤੈਂ ਵਾਂਝ ਮੱਕੇ-ਮਦੀਨੇ ਤੇ ਹਰਦਵਾਰ ਤੇ ਹੋਰਾਂ ਤੀਰਥਾਂ ਤੇ ਵੀ ਭੱਜ ਟੁਰਿਆ ! ਓ ਸਿਖਰ ਸਵਾਰੀਏ, ਓ ਜਾਦੂ ਦੀਏ ਉਡਾਰੀਏ, ਜਦ ਮੈਂ ਬਾਬੇ ਦੇ ਅਕਾਲ-ਪੰਜੇ ਨਾਲ ਲਟਕਿਆ ਲਟਕਿਆ ਜਾ ਰਿਹਾ ਸਾਂ, ਜੀਕਣ ਇੱਲ ਦੇ ਪੈਰ ਵਿਚ ਕੋਈ ਸੱਪ ਜਾਂ ਸਪਲੀਟਾ, ਜੋ ਉਸ ਨੇ ਹੁਣੇ ਹੁਣੇ ਹੀ ਪਕੜਿਆ ਹੋਵੇ, ਤੀਕਣ ਹੀ ਓਸ ਅਰਸੀ ਬਿਬਾਨ ਤੇ ਬੈਠ ਕੇ ਮੈਂ ਤੇਰੇ ਜੀਵਨ ਚਰਿਤਰਾਂ ਨੂੰ ਆਪਣੇ ਪੈਰਾਂ ਹੇਠ ਭਠੀ ਹੋਈ ਪਵਿਤਰ ਧਰਤੀ ਵਾਂਝ ਵਿਛਿਆ ਹੋਇਆ ਦੇਖਿਆ ! ਓ ਗਰੁੜ-ਅਸਵਾਰੀਏ, ਓ ਨਾਮ-ਭਵਾਟੀਏ, ਓ ਜਾਦੂ-ਉਡਾਰੀਏ, ਤੁੰ ਮੈਨੂੰ ਓਹ ਸਾਰੀ ਲੀਲ੍ਹਾ ਇਕ ਖਿਨ ਵਿਚ ਚਾ ਖੇਲ੍ਹ ਦੱਸੀ, ਜੋ ਸ੍ਰੀ ਬਾਬਾ ਜੀ ਨੇ ਆਪਣੀ ਜੀਵਨ-ਯਾਤ੍ਰਾ ਵਿਚ ਪੂਰਬ, ਪੱਛਮ, ਉੱਤਰ, ਦੱਖਣ ਫਿਰ ਕੇ ਉਚਾਰੀ ।

ਪਾਠਕ ਗਣੇ ! ਕੀ ਤੁਸੀ ਮੇਰੇ ਕੋਲੋਂ ਹੁ-ਬ-ਹ ਜੀਵਣ ਯਾਤਰਾ ਦੀ ਫੋਟੋ ਮੰਗਦੇ ਹੋ ਯਾ ਮੇਰੇ ਕੋਲੋਂ ਫੋਟੋ ਦੇ ਨਾਲ ਨਾਲ ਹੀ ਗ੍ਰਾਮੋਫੋਨ ਦਾ ਵੀ ਕੰਮ ਮੰਗਦੇ ਹੋ, ਜੁ ਹੋ ਗੁਜ਼ਰੀਆਂ ਗੱਲਾਂ ਮੁੜ ਮੁੜ ਸੁਣਾਂਵਦਾ ਤੇ ਸੁਣਾ ਸੁਣਾ ਕੇ ਨਹੀਂ ਰੋਜਦਾ ? ਮੇਰੀ ਜਨਮ-ਸਾਖੀ ਵਿਚ ਕੈਮਰਾ ਤੇ ਗ੍ਰਾਮੋਫੋਨ ਨਾਲੋਂ ਨਾਲ ਅਪਣਾ ਹੱਥ ਵਟਾਣਗੇ, ਤੇ ਆਪ-ਡਿੱਠੀ ਆਪ-ਹੰਡੀ ਗਵਾਹੀ ਖੇਲ੍ਹਣ ਦਾ ਯਤਨ ਕਰਨਗੇ—ਪਰ ਜੀਕਣ

( २० )

ਹਵਾਈ ਜਹਾਜ਼ ਦੇ ਕੈਮਰੇ ਵਡੇ ਵਡੇ ਚਿੱਤਰ ਚਿੱਤਰਦੇ ਨੇ, ਤੇ ਨਿਕੇ ਚਿੱਤਰ ਆਪਣੇ ਆਪ ਉਹਨਾਂ ਦੀਆਂ ਇਲ ਅੱਖਾਂ ਤੋਂ ਵੀਂ ਓਹਲੇ ਰਹੀਂਦੇ ਨੇ, ਤੀਕਣ ਹੀ ਇਸ ਦਿੱਬਜ ਦਰਸ਼ਨ ਵਾਲੀ ਸਾਖੀ ਵਿਚ ਸਿਰਫ ਅਕਾਲ ਦਰਸ਼ਨ ਤੇ ਅਕਾਲ-ਦੀਦਾਰੇ ਹੋਵਣਗੇ। ਕਾਲ-ਕਲਾ ਤੇ ਇਤਹਾਸਕ ਸ਼ੀਸ਼ਾ-ਬਾਸ਼ਾ ਪੜ੍ਹਨ ਵਾਸਤੇ ਟੋਰ ਸਾਖੀਆਂ ਬੋੜੀਆਂ ਨੇ ! ਹਾਂ ਇਸ ਵਿਚ ਨਾ ਜਨਮ ਦੀਆਂ ਤਾਰੀਖਾਂ, ਨਾ ਉਦਾਸੀਆਂ ਦੇ ਮਹੀਨੇ ਨਾ ਜੀਵਣ ਦੇ ਸਾਲ ਕਿਧਰੇ ਦਿਤੇ ਨੈ— ਤੇ ਨਾ ਹੀ ਦੇਣ ਦੀ ਲੋੜ ਏ— ਕਿਉਂਕਿ ਜਦ ਸਾਡੀਆਂ ਅੱਖਾਂ ਜੇ ਇਸ ਕਾਲ ਵਲ ਵੇਖਣ ਤਾਂ ਅਕਾਲ ਵਲ ਨਹੀਂ ਵੇਖ ਸਕਦੀਆਂ— ਤਾਂਤੇ ਜਿਨ੍ਹਾਂ ਨੇ ਅਕਾਲ-ਦੀਦਾਰੇ ਵੇਖਣੇ ਤੇ ਚੱਖਣੇ ਨੇ ਉਹਨਾਂ ਨੂੰ ਇਹ ਕਾਲ ਦੇ ਚਿਨ੍ਹ ਬੋੜੀ ਦੇਰ ਲਈ ਅੱਖੇਂ ਓਹਲੇ ਕਰਨੇ ਅਵੋਸ਼ਕ ਨੇ।

ਮੇਰੇ ਪਿਆਰੇ ਬਾਬਾ ਜੀਉ ! ਇਸ ਅਕਾਲ ਉਡਾਰੀ ਵਿਚ ਮੈਂ ਵੇਹਨਾਂ ਹਾਂ ਜੁ ਤੁਸੀਂ ਇਕ ਅਨੂਠੇ-ਗਰੁੜ ਵਾਂਝ ਉਤਾਂਹ ਹੀ ਉਤਾਂਹ ਵਲ ਗੋਲ ਗੋਲ ਉਡਾਰੀਆਂ ਮਾਰਦੇ ਜਾਂਦੇ ਹੋ। ਜਿਤਨਾ ਉਪਰ ਤੁਸੀਂ ਜਾਂਵਦੇ ਹੋ ਤਿਤਨੀ ਹੀ ਵਾਯੂ ਵਧੇਰੀ ਸੂਖਮ ਹੋ ਕੇ ਮੇਰੀ ਸੰਘੀ ਘਟਦੀ ਏ ਤੇ ਮਰਦਾਨੇ ਵਾਂਝ ਮੈਂ ਵਾਯੂ-ਭੁੱਖਾ ਹੋ ਕੇ ਤੁਹਾਨੂੰ ਆਹੁੰਦਾ ਹਾਂ। ਬਾਬਾ ਜੀਓ, ਆਓ ਨਾ, ਮਾਤ-ਲੋਕ ਵਲ ਫਿਰ ਚਲੀਏ, ਮੈਂ ਭੁੱਖਾ ਹਾਂ, ਮੈਂ ਤਿਹਾਇਆ ਹਾਂ, ਮੈਂ ਯੁਗਾਂ ਯੁਗਾਂ ਦਾ ਘਬਰਾਇਆ ਹੋਇਆ ਹਾਂ। ਮੇਰੀ ਇਛਾ ਹੈ, ਕੀ ਤੁਸੀਂ ਮੈਨੂੰ ਫਿਰ ਗਾੜ੍ਹੇ ਵਾਯੂ-ਮੰਡਲ ਵੱਲ ਨਹੀਂ ਲੈ ਚਲੋਗੇ, ਜਿਥੇ ਮੈਂ ਰਜ ਰਜ ਕੇ ਖਾਵਾਂ ਤੇ ਆਪਣੀ ਤਿਖਾ ਬੁਝਾਵਾਂ ? ਤਾਂ ਬਾਬਾ ਜੀ, ਮੈਨੂੰ ਹੋਰ ਵਧੇਰੇ

ਉਪਰ ਲੈ ਜਾ ਕੇ ਅੰਹਦੇ ਜਾਪਦੇ ਨੇ, ਓ ਪੁੰਗਾੜਿਆ, ਓ ਸਾਈਸ-ਲਿਬੜਿਆ, ਓ ਅਧ-ਕੱਚਿਆ, ਕੀ ਤੂੰ ਅਜੇ ਵੀ ਨਹੀਂ ਸਮਝਦਾ ਜੁ ਤੇਰੀ ਤਿਖਾ ਹੇਠਾਂ ਮੁੜ ਜਾਵਣ ਨਾਲ ਨਹੀਂ, ਉਪਰ ਜਾਣ ਨਾਲ ਬੁਬੇਗੀ ? ਕੀ ਕਦੇ ਚਾਤ੍ਰਕ ਦੀ ਤਿਖਾ ਵੀ ਖਾਰੇ ਜਲ ਨਾਲ ਬੁਝੀ, ਓਹਦੀਆਂ ਆਖਾਂ ਤੇ ਖੁਲ੍ਹੀਆਂ ਉਪਰਲੇ ਅਰਸ਼ ਵਲ ਲਗੀਆਂ ਰਟਿੰਦੀਆਂ ਨੇ ਤੇ ਜਦ ਤਕ ਉਹ ਉਪਰੋਂ ਉਤਰੀ ਸ੍ਰਾਂਤੀ-ਬੂੰਦ ਓਹਦੀ ਤਾਂਘਦੀ ਰਸਨਾ ਉਤੇ ਨਾ ਪਵੇ ਤਦ ਤਕ ਓਹਦੀ ਤਿਖਾ ਨਹੀਂ ਮਿਟਦੀ—ਤਾਂ ਤੇ ਤੇਰੀ ਭੁੱਖ ਓ ਬਾਵਰਿਆ, ਉਤਲੇ ਮੰਡਲਾਂ ਵਿਚ ਜਾ ਕੇ ਉਤਰੇਗੀ ! ਤਾਂ ਮੈਂ ਮਰਦਾਨੇ ਵਾਂਝ ਭੁੱਖਾ, ਜੀਕਣ ਓਹ ਵਲੀ ਕੰਧਾਰੀ ਕੋਲੋਂ ਆਪਣੀ ਤਿਖਾ ਬੁਬਾਣ ਦਾ ਯਤਨ ਕਰਦਾ ਸੀ, ਤੀਕਣ ਹੀ ਮੈਂ ਵੀ ਸਿਧ ਪੁਠ ਜਾਣ ਦਾ ਖਿਆਲ ਛੱਡ ਕੇ ਬਾਬਾ ਜੀ ਦੇ ਚਰਨਾਂ ਨਾਲ ਚਿਮਰ ਕੇ ਉਹਨਾਂ ਪਵਿਤ੍ਰ ਪਰਾਂ ਦੀ ਧੂੜੀ ਬਣ ਗਿਆ ! ਬਾਬਾ ਜੀਓ, ਮੈਂ ਕੀ ਵੇਹਨਾਂ ਹਾਂ ? ਜਿਉਂ ਜਿਉਂ ਮੈਂ ਆਪ ਜੀ ਦੇ ਚਰਨ-ਕਮਲਾਂ ਨਾਲ ਲੱਗ ਕੇ ਵਧੇਰਾ ਵਧੇਰਾ ਸੂਖਮ ਹੋਂਦਾ ਗਿਆ, ਤਿਉਂ ਤਿਉਂ ਮੇਰੀ ਤਿਖਾ ਅੰਦਰੋਂ ਅੰਦਰ ਦੂਰ ਤੇ ਕਾਫੂਰ ਹੋਈ ਗਈ। ਜੀਕਣ ਜਿੱਨਾ ਜ਼ਮੀਨ ਨੂੰ ਵਧੇਰਾ ਗੋਡੀਏ ਤਿਤਨਾ ਹੀ ਵਧੇਰਾ ਉਸ ਵਿਚ ਫਸਲ ਹੁੰਦਾ ਹੈ। ਤੇ ਜਦ ਮੇਰੀ ਸੂਖਮਤਾ, ਐਡੀ ਮਹੀਨ ਤੇ ਤੀਬਰ-ਤਰ ਹੋ ਗਈ, ਜਿਹਾ ਕਿ ਤੁਹਾਡੀ ਪਵਣ ਅਹਾਰ ਦੇਹੀ—ਕਿਉਂਕਿ ਤੁਸੀਂ ਅਪਣਾ ਤੇਜ ਪਵਣ ਦੇ ਗੁੰਚਿਆਂ ਵਿਚੋਂ ਕਿਸੇ ਅਣੋਖੀ ਪਿਚਕਾਰੀ ਵਾਂਗ ਭਰ ਕੇ ਕੱਢਦੇ ਹੋ ਤਾਂ.....ਤਾਂ, ਇਸ ਦੇਹੀ ਵਿਚੋਂ ਵੀ ‘ਨੂਰ’ ਦਾ ਓਹ ਅਮ੍ਰਿਤ ਭਰਿਆ ਚਿਸ਼ਮਾ

ਛੁਟ ਕੇ ਨਿਕਲਿਆ, ਜਿਸ ਨੂੰ ਮੈਂ ਪੀ ਕੇ ਸਦਾ ਲਈ ਹਰਾ  
 ਭਰਾ ਤੇ ਤ੍ਰਿਪਤ ਹੋ ਗਿਆ। ਓ ਸਿਧੇ ਰਾਹ ਵਿਖਾਣ ਵਾਲਿਆ  
 ਬਾਪੂਆ, ਮੈਂ ਵੀ ਮਰਦਾਨੇ ਵਾਂਗ ਪੈਹਲੋਂ ਪਹਾੜੀਆਂ ਕੱਢਦਾ,  
 ਉਤੇ ਚੜ੍ਹਦਾ ਤੇ ਹੇਠਾਂ ਉਤਰਦਾ, ਪਰ ਕੀ ਪਤਾ ਜੁ ਓਹ  
 ਅੰਮ੍ਰਿਤ ਜਿਸ ਨੇ ਮੇਰੀ ਤਿਖਾ ਨਿਵਾਰਨੀ ਏਂ, ਓ ਵਲੀ-ਕੰਧਾਰੀ  
 ਦੀ ਸੁਕੀ ਸੜੀ ਬਾਵਲੀ ਨਹੀਂ, ਸਗੋਂ ਓਹ ਤੇਰਾ ਸਦ-ਵਗਦਾ,  
 ਸਦ-ਵਧਦਾ 'ਪੰਜਾ ਸਾਹਿਬ' ਏ। ਜੋ ਤੈਂ ਆਪ ਹੀ ਆਪਣਾ  
 ਪਵਿਤਰ ਪੰਜਾ ਲਾ ਕੇ ਮੇਰੇ ਹਿਰਦੇ ਵਿਚੋਂ ਹੀ ਚਾ ਕਢਿਆ !  
 ਮੇਰੇ ਬਾਪੂਆ ਤੇਰਾ 'ਪੰਜਾ' ਆਹ ਹਾ ! ਸ੍ਰੀ ਪੰਜਾ ਸਾਹਿਬ  
 ਟੁਣ ਵੀ ਮੈਂ ਆਪਣੀ ਹਿਰਦਾ ਸਿਲਾ ਤੇ ਸਾਂਭ ਰਖਿਆ ਏ ਤੇ  
 ਜਦ ਕੋਈ ਮੇਰੀ ਗੱਲ ਨਾ ਮੰਨੇ ਤਾਂ ਮੈਂ ਵੀ ਹਨੁਮਾਨ ਜੀ  
 ਵਾਂਗ ਆਪਣੀ ਛਾਤੀ ਛਾੜ ਕੇ ਓਹਨੂੰ ਦਸਨਾ ਹਾਂ ਤੇ ਸੈਲ-  
 ਪਬਰ ਤੇ ਲਿਖਿਆ ਰਾਮ ਨਾਮ ਓਹਨੂੰ ਚਾ ਵਿਖਾਨਾ ਹਾਂ—  
 ਕੀ ਇਹ ਸਾਰੀ ਜਨਮ-ਸਾਖੀ ਓਸੇ ਹੀ ਸ੍ਰੀ ਪੰਜਾ ਸਾਹਿਬ ਤੋਂ  
 ਵੱਗ ਟੁਰੀ ਇਕ ਅੰਮ੍ਰਿਤ-ਧਾਰਾ ਨਹੀਂ ? ਹਾਂ, ਇਹ ਸਾਖੀ  
 ਓਸ ਹਿਰਦੇ-ਸਿਲਾ ਦੀ ਆਪਣੀ ਆਪ, ਮੂੰਹ ਬੋਲਦੀ ਗੁਵਾਹੀ  
 ਏ ਤੇ ਇਸੇ ਤੋਂ ਛੁਟ ਹੋਰ ਕਾਸੇ ਗਵਾਹੀ ਦੀ ਲੋੜ ਵੀ ਕੀ ?

ਮੇਰੇ ਪਿਆਰੇ ਅੱਖਾਂ ਦੇ ਤਾਰੇ ਬਾਪੂ ਜੀ, ਕੋਈ ਕਿਸੇ ਨੂੰ ਸੁਣਾ  
 ਕੇ ਤੇ ਆਖ ਵੇਖ ਕੇ ਕਥਾ ਕੀਰਤਨ ਕਰਦਾ ਹੈ; ਕੋਈ ਬਾਲਾ  
 ਪੈੜੇ-ਮੇਥੇ ਯਾ ਹੋਰ ਕਾਸੇ ਨਾਲ ਮੂੰਹ ਮੂੰਹੀ ਹੋ ਕੇ ਗਲਾਂ  
 ਕਰਦਾ ਹੈ ਤੇ ਕੋਈ ਰਾਹ ਜਾਂਦਿਆਂ ਨਾਲ ਗਲਾਂ ਕਰਦਾ ਤੇ  
 ਉਹਨਾਂ ਕੋਲੋਂ ਹਾਂ ਨਾਲ ਹਾਂ ਮਿਲਵਾਂਦਾ ਹੈ—ਪਰ ਮੇਰੀਆਂ  
 ਗਲਾਂ ਤੈਂ ਨਾਲ ਤੇ ਸਿਰਫ ਤੈਂ ਨਾਲ ਮੇਰਾ ਹੁੰਕਾਰਾ ਭਰਨ

ਵਾਲਾ ਵੀ ਤੂੰ ! ਓ ਗੁਝੜੇ ਬਾਬਾ, ਅਨੰਦ ਵੀ ਤਾਹੀਓਂ ਏ, ਜੇ ਤੂੰ  
 ਘੁਰ ਘੁਰ ਕੇ ਗੁੰਬਲਾਂ ਤੇ ਗੋਰਖਪੰਧੇ ਪਾਈ ਜਾਏਂ, ਤੇ ਮੈਂ ਖੋਲ੍ਹੀ  
 ਜਾਵਾਂ, ਮੇਰੇ ਖੋਲਣ ਦੀ ਹਾਮੀ ਤੇ ਸ਼ਾਹਦੀ ਭਰੇਂ ਤੂੰ ਆਪੇ !  
 ਓ ਆਪੇ ਬੰਨ੍ਹਣ ਤੇ ਆਪੇ ਖੋਲਣ ਵਾਲਿਆ। ਚਹੁ-ਜੁਗੀ  
 ਬਾਬਿਆ ! ਤੂੰ ਆਪੇ ਮਰਦਾਨੇ ਨੂੰ ਆਖੇਂ ‘ਮਰਦਾਨਿਆਂ ਰਬਾਬ  
 ਵਜਾ ਤੇ ਆਪੇ ਉਹਦੀਆਂ ਤਰ੍ਹਾਂ ਵਿਚ ਵੜ ਕੇ ਆਪਣੇ ਰੱਸ  
 ਨਾਲ ਓਸ ਕੀਰਤਨ ਨੂੰ ਇਲਾਹੀ ਰੰਗ ਵਿਚ ਰੰਗੇ’—ੴ ਜਾਵੂਗਾਰਾ, ਫਿਰ ਜੇ ਭੁੱਲਾ ਮਰਦਾਨਾ ਆਖੇ, ਜੁ ਸਵਾਦ ਏ ਮੇਰੇ  
 ਹੱਥਾਂ ਵਿੱਚ, ਨਾ ਕਿ ਤੇਰੀ ਦਿਤੀ ਰਬਾਬ ਵਿਚ, ਤਾਂ ਕਸੂਰ  
 ਕਾਹਦਾ ? ਮੇਰਾ ਭਾਵ ਇਹ ਹੈ ਜੁ ਓ ਚੋਜੀ ਮੌਜੀਆ ਤੂੰ ਆਪੇ  
 ਰਹੱਸਯ ਜੇੜੇਂ ਤੇ ਆਪੇ ਉਹਨਾਂ ਵਿਚੋਂ ਰੱਸ ਜੰਦਰੇ ਖੋਲ੍ਹੇ——ਤੇ  
 ਵੇਖਣ ਸੁਣਨ ਵਾਲਾ ਪਿਆ ਇਹ ਸਮਝੇ ਜੇ ਸ਼ਾਇਦ ਵੇਖਣ ਵਿਚ  
 ਹੀ ਸਾਰੀ ਕਾਰੀਗਰੀ ਜਾ ਚਾਲਾਕੀ ਏ——ਜੀਕਣ ਕੋਈ ਪ੍ਰਛਾਵਾਂ  
 ਆਖੇ, ਮੇਰੇ ਟੁਰਣ ਨਾਲ ਮੇਰਾ ਮਾਲਕ ਪਿਆ ਟੁਰਦਾ ਏ !  
 ਹਾਂ, ਤੀਕਣ ਹੀ ਓ ਨਿਰੰਕਾਰੀ ਬਾਬਾ ਤੂੰ ਅਖੀਓਂ ਉਹਲੇ ਹੋ ਕੇ  
 ਚਾਬੀ ਚਲਾਏਂ, ਤੇ ਮੈਂ ਤੇਰੀ ਘੜੀ ਟਿਕ ਟਿਕ ਕਰਾਂ, ਪਰ  
 ਫਿਰ ਸਮਝਾਂ ਜੇ ਆਪਣੇ ਤ੍ਰਾਣ ਨਾਲ ਪਈ ਹਾਂ ਟੁਰਦੀ ! ਪਰ  
 ਮੇਰੇ ਆਪਿਆ, ਓ ਸਾਜ਼ ਨਿਵਾਜੇ ਆਪਿਆ, ਤੂੰ ਤੇ ਮੇਰਾ ਬਾਬਾ  
 ਕੋਈ ਭਿੰਨ ਨਹੀਂ, ਤਾਂ ਤੇ ਜੇ ਮੈਂ ਵਾਲਾ ਮਰਦਾਨਾ ਕਿਸੇ ਵੇਲੇ  
 ਖਿਸਕ ਕੇ ਇਜੇਹੇ ਗੁਮਾਨ ਵਿਚ ਪੈ ਵੀ ਜਾਏ ਤਾਂ ਵੀ ਬਖਸ਼ਣ  
 ਯੋਗ ਏ——ਕਿਉਂਕਿ ਸੂਰਜ ਦੀਆਂ ਕਿਰਨਾਂ ਤੇ ਸੂਰਜ ਵਿਚ  
 ਫਰਕ ਕੀ ਏ ?

ਓ ਮੇਰੇ ਰੱਬੀ-ਬਾਬਾ, ਤੂੰ ਹਿੰਦੂ ਨਹੀਂ, ਮੁਸਲਮਾਨ

ਨਹੀਂ, ਸਿਖ ਨਹੀਂ, ਈਸਾਈ ਨਹੀਂ—ਤੂੰ ਸਭ ਦਾ ਸਾਂਝਾ ਰੱਬ  
ਏ—ਭਲਾ ਕੀ ਸੋਨੇ ਤੇ ਕਿਸੇ ਬਾਦਸ਼ਾਹ ਦੀ ਮੋਹਰ ਲਗਿਆਂ  
ਸੋਨਾਂ ਆਪਣਾ ਆਪ ਛੁਡ ਦਿੰਦਾ ਏ ? ਤੀਕਣ ਹੀ ਭਾਵੇਂ ਕੋਈ  
ਤੈਨੂੰ ਮੋਹਰ ਲਾ ਕੇ ਪਿਆ ਅਪਣਾਏ, ਤੂੰ ਕਿਸੇ ਦਾ ਨਹੀਂ,  
ਫਿਰ ਸਭ ਦਾ ਏ, ਕਿਉਂਕਿ ਵਾਸਤਵ ਵਿਚ ਤੂੰ ਨੂਰ ਜੋਤ ਤੇ  
ਸੈਭੰ ਆਪ ਏ ! ਤੂੰ ਆਇਆ ਤੇ ਤੂੰ ਗਇਆ । ਪਰ ਕੌਣ  
ਅਂਹਦਾ ਏ ਕਿ ਸੂਰਜ ਆਇਆ ਤੇ ਗਇਆ, ਜੋ ਅਂਹਦੇ  
ਨੇ ਸੂਰਜ ਆਇਆ ਓਹ ਭੁੱਲ੍ਹੇ ਨੇ—ਪਰਤੀ ਆਂਵਦੀ ਤੇ ਜਾਂਵਦੀ  
ਏ, ਸੂਰਜ ਤਾਂ ਓਥੇ ਦਾ ਹੀ ਓਥੇ ਹੈ, ਇਹ ਤਾਂ ਸਾਡੀਆਂ ਅੱਖਾਂ  
ਦਾ ਭੁੱਲਾਵਾ ਏ ! ਤੀਕਣ ਹੀ ਓਹ ਚੋਜੀ ਬਾਪਾਂ, ਤੂੰ ਸਦਾ  
ਸਥਿਰ ਸੁਤਾ ਏ, ਤੂੰ ਆਪਣੇ ਠਿਕਾਣੇ ਤੇ ਬੈਠਾ ਤੇਜ਼ ਏ,  
ਤੇਰੇ ਪੈਰਾਂ ਵਿਚ ਇਹ ਪਰਤੀ ਕਾਸੇ ਗੋੜ ਵਿਚ ਆਈ ਤੇ ਫਿਰ  
'ਚਾਂਦਨੀ-ਚੌਕ' ਬਣ ਕੇ ਵਾਪਸ ਹੋ ਉਗੀ ! ਓਹ ਚੰਬੇ ਦੀਏ  
ਕਲੀਏ, ਓਹ ਪਵਿਤਰ ਪਰਤੀਏ, ਓਹ ਬੀਰ ਬਹੁਟੀਏ, ਤੂੰ ਹੁਣ  
ਕਿਉਂ ਨਾਂ ਮਟਕ ਮਟਕ ਕੇ ਟੁਰੇ, ਤੈਨੂੰ ਜੇ ਤੇਰੇ ਲਾਲਣ ਤੈਨੂੰ  
ਨਿਰੰਕਾਰੀ ਬਾਬੇ ਨੇ ਅਪਣਾਇਆ, ਤੈਨੂੰ ਆਪਣੇ ਚਰਨ  
ਕਮਲਾਂ ਨਾਲ ਛੋਹਾਇਆ, ਤੇ ਤੈਨੂੰ ਵੀ ਆਪਣੇ ਜਿਹਾ ਬਣਾ  
ਇਆ ! ਤਾਂਹੀ ਤੂੰ ਮੇਰ ਵਾਂਗ ਪੈਲਾਂ ਪਾਵਨੀ ਏ, ਕਿਉਂ  
ਨਾ ਪਾਏ, ਤੇਰੇ ਉੱਤੇ, ਓਹ ਬਾਬਾ ਛਣ ਛਣ ਕਰਦਾ ਆਇਆ  
ਤੇ ਤੈਂ ਸੁਤੀ ਨੂੰ ਝਾੰਜਰਾਂ ਬੰਨ੍ਹ ਕੇ ਟੁਰ ਗਿਆ, ਹੁਣ ਜਾਗ ਕੇ  
ਤੂੰ ਵੀ ਓਹ 'ਨਾਮ-ਝਾੰਜਰਾਂ' ਬੰਨ੍ਹ ਕੇ ਨੱਚ ਉੱਠੀ, ਗੱਜ  
ਉੱਠੀ, ਵੱਜ ਉੱਠੀ ! ਓਹ ਧਰਤੀ ਬਲਿਹਾਰ ਜਿਸ ਤੇ ਮੇਰੇ

ਬਾਬੇ ਨੇ ਚਰਨ ਪਾਏ, ਓਹ ਤਲਵੰਡੀ ਬਲਿਹਾਰ, ਜਿਸ ਵਿਚ  
ਮੇਰੇ ਬਾਬੇ ਨੇ ਦਿਦਾਰੇ ਦਿਤੇ, ਓ ਪੰਜਾਂ ਦਰਿਆਵਾਂ ਦੀ ਪਵਿਤਰ  
ਪਰਤੀ ਬਲਿਹਾਰ-ਸਦਵਾਰ, ਜਿਥੇ ਮੇਰੇ ਬਾਬੇ ਨੇ ਅੰਮ੍ਰਿਤ  
ਵੀਟਿਆ ਤੇ ਤੁਹਾਡੀ ਸੜਦੀ ਬਲਦੀ ਰੇਤ ਨੂੰ ਠਾਰਿਆ । ਨੀ  
ਤਲਵੰਡੀਏ, ਨੀ ਉਸ ਤਲੇ ਹੇਠ, ਉਸ ਸੁਨੈਹਰੀ ਤਲੇ ਹੇਠ  
ਆਈ ਤਲਵੰਡੀਏ, ਅੱਜ ਤੈਂਡੀਆਂ ਵੰਡੀਆਂ ਪੈਣੀਆਂ ਨੇ  
ਵੰਡੀਆਂ (ਤਾਂਹੀ ਤੇ ਤੂੰ ਅਖਵਾਨੀ ਦੋਂ ਨਾ ਤਲਵੰਡੀ) ਹਾਂ ਤੈਨੂੰ  
ਵੰਡਣ ਵਾਸਤੇ ਆਏ ਨੇ ਇਕ ਪਾਸੇ ਪੰਜ ਦੁਆਬੀਏ ਤੇ  
ਦਰਸ਼ਨ ਮਤਵਾਲੇ ਮਾਣੂੰ, ਤੇ ਉਤੋਂ ਅਰਸ਼ ਤੋਂ ਆਏ ਨੇ ਤੇਤੀਸ  
ਕਰੋੜ ਦੇਵਤੇ ਤੇ ਉਸ ਚੱਪਾ ਜਿੱਡੀ ਪਰਤੀ ਦੀ ਜਿਸ ਤੇ ਤੈਂ ਪੈਹਲੋਂ  
ਆਪਣੇ ਚਰਨ ਧਰੇ; ਹੁਣ ਬੇਅੰਤ ਵੰਡੀਆਂ ਪੈਂਦੀਆਂ ਨੇ, ਤੇ ਹਰ  
ਇਕ ਓਸ ਚਰਨ ਪੂੜ ਨੂੰ ਮੱਥੇ ਤੇ ਮਲਣ ਲਈ ਤੱਤਪਰ ਏ ! ਓ  
ਤਲਵੰਡੀਏ, ਓਹ ਸਾਰੇ ਆਪਸ ਵਿਚ ਪਏ ਲੜਦੇ ਨੇ, ਘੁਲਦੇ ਨੇ  
ਤੇ ਕੋਈ ਨਹੀਂ ਜਾਣਦਾ ਜੇ ਕਿਸ ਦਾ ਹਿੱਸਾ ਕਿਤਨਾ ਏ-ਆ ਆ  
ਆ, ਤੂੰ ਮੇਰੇ ਕੋਲ ਆ—ਮੈਂ ਤੈਨੂੰ ਵੰਡਾਂ, ਵੰਡ ਕੇ ਸਾਰੀ ਆਪਣੇ ਹੀ  
ਹਿੱਸੇ ਵਿਚ ਪਾ ਲਵਾਂ-ਕੀ ਮੇਰੀ ਬਾਂਦਰ ਵੰਡ ਤੁਸੀਂ ਨਹੀਂ  
ਜਾਣਦੇ ? ਓ ਤਿਲਾਂ ਨਾਲ ਤੇਲੀ ਤਲਵੰਡੀਏ, ਓ ਘਿਊ-  
ਗੁਧੀਏ ਤਲਵੰਡੀਏ, ਓ ਨੂਰ ਗੁਧੀਏ ਤਲਵੰਡੀਏ, ਤੂੰ ਧੰਨ ਧੰਨ,  
ਜਿਥੇ ਮੇਰੇ ਬਾਬੇ ਨੇ ਚਰਣ ਪਾਏ। ਓ ਰੱਬਾ ! ਤੂੰ ਬਾਬਾ ਬਣ ਕੇ  
ਆਇਓ, ਓ ਬਾਬਾ ਤੂੰ ਰੱਬ ਬਣ ਕੇ ਗਿਓ, ਤੇਰਾ ਆਗਾਮਨ  
ਉਸ਼ਾ (ਪਹੁੰਚਟਾਲ) ਵਾਂਗ ਲਾਲੇ ਲਾਲ ਤੇ ਤੇਰਾ ਆਥਵਣ  
ਛੱਲਾਂ ਵਰਗਾ ਗੁਲਾਲ—ਕੌਣ ਅੰਹਦਾ ਏ ਜੁ ਤੂੰ ਆ ਕੇ ਮੁੜ  
ਗਿਆ, ਤੂੰ ਏਥੇ ਓਥੇ ਜਿਥੇ ਕਿਥੇ ਮੈਂ ਤੈਂ ਤੇ ਹੱਭ ਕੋਈ ਦਾ

( ੨੬ )

ਸੰਗੀ—ਸਾਬਿ ! ਓ ਮੇਰੇ ਅੰਗ—ਸੰਗੀਆ ਤੂ ਜੀਵਦਾ, ਸਦ ਜੀਵਦਾ ਤੂ ਜਾਗਦਾ ਤੇ ਜਗਜੀਵੰਦਾ ਤੂ ! ਆ ਅੱਜ ਤੂ ਤੇ ਮੈਂ ਫਿਰ ਰਲ ਮਿਲੀਏ, ਜੀਕਣ ਸੱਜਾ ਤੇ ਖੱਬਾ ਹੱਬ, ਤੇ ਮੁੱਠੀ ਨੂੰਟ ਕੇ ਤੈਨੂੰ ਘੁੱਟ ਰੱਖਾਂ, ਇਸ ਅਧਿਆਤਮਕ ਜਨਮਸਾਖੀ ਅੰਦਰ ! ਓ ਮੇਰੀਏ ਘੁੱਟੀਏ ਹੋਏ ਮੁੱਠੇ, ਰਤਾਕੁ ਤੇ ਖੁਲ੍ਹਾ..... ਮੇਰੀ ਖੁਲ੍ਹੀ ਹੋਈ ਅੱਖੀਓਂ, ਮੀਟੀ ਮੁੱਠ ਇਹ ਰੱਸ ਦਾ ਰਹੱਸਜ਼ !

**ਕੋਹਿਨੂਰ ਮੁੜ ਕੋਹਿਤੂਰ ਤੇ ਆ ਨਿਕਲਿਆ !**

ਓ ਚਿੱਟੇ ਬਾਪੂਆ, ਅੱਜ ਮੈਂ ਕਾਲਾ, ਜਦ ਬਾਹਰ ਗਿਆ ਤਾਂ ਚਾਰ ਚੁਫੇਰੇ ਬੱਦਲ ਪਿੰਡੇ ਹੋਏ ਸਨ, ਇਜੇਹੇ ਕਾਲੇ ਜਿਹਾ ਕਿ ਤਵੇ ਦਾ ਪੁਠਾ ਪਾਸਾ, ਤੇ ਡਰਾਵਣੇ ਹੜਬਾਂ ਕੱਢੇ ਹੋਏ ਤੇ ਇਹ ਧਰਤੀ ਜੋ ਪੱਤੇ ਜੜ ਨਾਲ ਅੱਗੇ ਹੀ ਸੁੰਨੀ ਸੀ, ਅੱਜ ਇਹਨਾਂ ਬੱਦਲਾਂ ਨਾਲ ਇੰਝ ਪਿੰਡੀ ਹੋਈ ਜੀਕਣ ਕਿਸੇ ਬੂਟੇ ਉਤੇ ਸੰਘਣੀ ਛੇਲ ਅਸਵਾਰ ਹੈ ! ਓ ਕਾਲਿਓ ਬੱਦਲੇ, ਓ ਘਨਪੈਰ ਘਟਾਵੇ ਤੁਹਾਨੂੰ ਵੇਖ ਕੇ ਮੇਰਾ ਮਨ ਤਰੱਬਕਦਾ ਏ, ਤੇ ਇਉਂ ਭਾਸਦਾ ਏ, ਜੀਕਣ ਕੋਈ ਪ੍ਰਾਣੀ ਇਹਨਾਂ ਅੱਖਾਂ ਵਿਚ ਕਾਲੇ ਤਿੱਖੇ ਤਰੱਕਲੇ ਧਕੇਲ ਰਿਹਾ ਹੋਂਦਾ ਏ ਤੇ ਅੱਖਾਂ ਦੀ ਥਾਂ ਦਿਲ ਵਿਚੋਂ ਲਹੂ ਵੀਆਂ ਨਦੀਆਂ ਵੱਗ ਰਹੀਆਂ ਨੇ । ਪਰ ਅੌਹ ਪਾਰ, ਜਿਥੇ ਧਰਤੀ ਤੇ ਅਕਾਸ਼ ਮਿਲਦੇ ਨੇ ਓਹ ਗੋਲ ਤੇ ਲਾਲ-ਲਾਲੀ, ਮੈਨੂੰ ਸਵੇਰੇ ਸਵੇਰੇ

ਹੀ ਖਿੜ ਖਿੜ ਕੇ ਅੰਹਦੀ ਏ ਝਾਤ ! ਓ ਕਾਲਿਓ ਬੱਦਲੋ, ਕਿਹੀ ਸੋਹਣੀ, ਮਨਸੋਹਣੀ ਤੁਹਾਡੀ ਏਹ ਲਾਲ ਮਗਜ਼ੀ, ਜਿਸ ਨੂੰ ਵੇਖ ਕੇ ਮੇਰਿਆਂ ਅੱਥਰੂਆਂ ਦੀ ਲੜੀ ਠਲ੍ਹੁ ਜਾਂਵਦੀ, ਅੱਥਰੂਆਂ ਵਿਚ ਵੀ ਕੋਈ ਅਣੌਥਾ ਝਾਵਲਾ ਆਉਂਦਾ ਤੇ ਸੁਤਾ ਹੋਇਆ ਮਨ ਜਾਗਦਾ ਅਰ ਪ੍ਰਭਾਤ-ਝਾਤ ਨਾਲ ਰਲ ਮਿਲ ਕੇ ਆਵਣ ਵਾਲੀ ਨੂਰ-ਬਹਾਰ ਨੂੰ ਤੱਕਦਾ ਏ ! ਮੇਰੇ ਪਿਆਰੇ ਬਾਪੂਆ, ਤੀਕਣ ਤੂੰ ਵੀ ਇਸ ਸੰਸਾਰ ਵਿਚ ਉਸ ਅੜੇ ਵੇਲੇ ਆਇਆ, ਜਦ ਪਾਪ ਦੀਆਂ ਘਨ-ਘੇਰ ਘਟਾਵਾਂ ਛੂਝੀਆਂ ਘਰੀਆਂ ਹੋਈਆਂ ਸਨ । ਰਾਜੇ ਕਸਾਈ ਤੇ ਧਰਮ ਪੰਖ ਲਾ ਕੇ ਉਡਰ ਗਿਆ ਹੋਇਆ ਸੀ । ਮਾਣੂ ਟੁਰਦੇ ਸਨ, ਪਰ ਮਨ ਸੁਤੇ ਹੋਏ । ਹਾਂ ਇਹ ਟੁਰਦੀਆਂ ਲੋਥਾਂ ਨੂੰ ਵੇਖ ਕੇ ਮੁਰਦੇ ਵੀ ਕਬਰ ਵਿਚ ਤੇ ਡਰਦੇ ! ਪਰ ਓ ਸੋਹਣਿਆ ਤੂੰ ਹੱਸਦਾ ਹੱਸਦਾ, ਖਿੜੇ ਹੋਏ ਫੁੱਲ ਵਾਂਝ ਅਰਸ਼ ਤੋਂ ਉਤਰ ਕੇ ਫਰਸ਼ ਤੇ ਆਇਆ ਤੇ ਉਸ ਅੱਖ ਚੱਕਰੀ Horizon ਦੀ ਲਾਲ ਟਿੱਕੀ ਵਾਂਗ ਤੂੰ ਵਿਗਸ ਕੇ ਆਖਿਆ-ਝਾਤ ! ਓ ਕਾਲੀਏ ਬੋਲੀਏ ਧਰਤੀਏ, ਤੂੰ ਤਾਂ ਸੰਸਾਰ ਦੀ ਦਾਈ ਏਂ, ਤੂੰ ਤਾਂ ਨਿਤ ਨਿਤ ਬੱਚੇ ਜਣਦੀ ਏਂ—ਕੀ ਕਦੇ ਤੈਂ ਵੀ ਛਿੱਠਾ ਏ ਕੋਈ ਬਾਲਕ, ਜੋ ਸੰਮਦਿਆਂ ਹੀ ਖਿੜ ਖਿੜ ਹੱਸਦਾ ਏ ਤੇ ਆਪਣੀ ਹਾਂ ਮਾਤਾ ਨੂੰ ਕੁਤ-ਕੁਤਾੜੀਆਂ ਕੱਢ ਕੇ ਅੰਹਦਾ ਏ, ਝਾਤ ! ਵਾਹ ਵਾਹ, ਅੱਜ ਆਇਆ, ਕੋਹਿਨੂਰ ਫਿਰ ਮੁੜ ਕੋਹਿਤੂਰ- ਤੇ ਇਹ ਖੰਡ ਮੰਡਲ ਬ੍ਰਹਮਡ ਉਹਦੀ ਝਾਤ-ਪ੍ਰਭਾਤ ਨਾਲ ਗੁਲਾਲ ਹੋ ਵਿਗਸਿਆ !



## ਕੱਤਕ ਪੁਰਨਮਾਸੀ ਕਿ ਵਿਸਾਖੀ ?

ਮੇਰੇ ਪਿਆਰੇ ਚੋਜੀਆ, ਤੇਰੇ ਚੋਜ ਅਨੇਕ ਨੇ, ਬੇਅੰਤ ਨੇ, ਅਨੂਠੇ ਨੇ, ਪਰ ਪੈਹਲਾ ਚੋਜ ਜਿਸ ਵਿਚ ਤੇਰੀ ਸੰਸਾਰ ਯਾਤਰਾ ਲੁਕੀ ਹੋਈ ਏ, ਉਹ ਇਹ ਵੇ : “ਕੱਤਕ-ਪੁਰਨਮਾਸੀ ਯਾ ਵਿਸਾਖੀ ? ਓ ਖੇਜੀਓ, ਤੁਸੀਂ” ਇਕ ਨਹੀਂ, ਦੋ ਕੈਂਪਾਂ ਵਿਚ ਇੰਝ ਸਫ਼-ਬਸਤਾ ਹੋ ਜੀਕਣ ਦੇ ਲੜਦੀਆਂ ਭਿੜਦੀਆਂ ਛੋਜਾਂ। ਕੋਈ ਆਂਹਦੇਨੇ, ਜੁ ਤੂੰ ਕੱਤਕ ਦੇ ਕਾਲੇ ਦਿਨਾਂ ਵਿਚ ਆਇਆ, ਜਦ ਸੂਰਜ ਆਪਣਾ ਤੇਜ਼ ਵੰਦਾ ਕੇ ਹੋਰ ਹੋਰ ਹੇਠਾਂ ਵਲ ਭੋਜਾ ਜਾਂਦਾ ਏ, ਚਿੱਟੇ ਦੀ ਕਾਲੀ ਯਾਤਰਾ ! ਪਰ, ਦੂਜੇ ਪਾਸੇ ਉਹ ਨੇ ਜੋ ਇਸ ਪੰਘਰੇ ਹੋਏ ਸੂਰਜ, ਇਸ ਕਾਲਖ-ਘਰੇ ਸੂਰਜ ਨੂੰ ਫਿਰ ਆਪਣੇ ਪੈਰਾਂ ਤੇ ਖੜ੍ਹੇਤਾ ਵੇਂਹਦੇ ਨੇ, ਜੋ ਇਸ ਸਿਰੋਮਨੀ ਭੇੜ ਨੂੰ ਫਿਰ ਉਸੇ ਆਪਣੇ ਹਿਰਨ-ਗਰਭੀ ਰੂਪ ਵਿਚ, ਜਦ ਤੂੰ ਫਿਰ ਹੱਥ ਵਿਚ ਕੰਗਣ ਬੰਨ੍ਹ ਕੇ ਇਸ ਉਪਰਲੀ ਧਰਤੀ ਵਲ ਮੁੜ ਆਵਨਾ ਏ ਤੇ ਬਸੰਤ-ਸਿਖਰ ਤੇ ਬੈਠ ਕੇ ਆਵਣ ਵਾਲੀ ਜ਼ਿੰਦਗੀ ਦਾ ਰਾਮ-ਸੁਨੇਹੜਾ ਆ ਆਪ ਦੇਵਨਾ ਏ ! ਓ ਸੋਹਣਿਆ ਸੂਰਜਾ, ਤੇਰੇ ਹੀ ਦੋ ਪੱਖ ਨੇ, ਇਕ ਪਾਤਾਲ-ਯਾਤਰਾ। ਜਦ ਤੂੰ ਅੱਧ-ਰੇਖਾ ਤੋਂ ਬਿੜਕ ਕੇ ਹੇਠ ਕਿਧਰੇ ਪਾਤਾਲ ਵਲ ਚਲਾ ਜਾਨਾਂ ਏਂ, ਤੇ ਤੇਰੀ ਦੂਜੀ ਉੱਤਰ ਫੇਰੀ-ਜਦ ਤੂੰ ਅੱਧ ਰੇਖਾ ਦੇ ਉਪਰ ਪ੍ਰਾਅ ਵੱਲ ਚਾ ਫੇਰੀ ਪਾਵਨਾ ਏ ਤੇ ਸੁੱਕੀ-ਸੜੀ ਧਰਤੀ ਤੇਰੀ ਪਵਿੱਤਰ

( ੨੯ )

ਛੋਹ ਨਾਲ ਫਿਰ ਮੌਲ ਪੈਂਦੀ ਏ, ਤੇ ਵਣ ਤਿਣ ਤ੍ਰਿਭਵਣ  
 ਫਿਰ ਬਸੰਤੀ ਬਾਣੇ ਵਿਚ ਰੰਗੇ ਜਾਂਵਦੇ ਨੇ ! ਓ ਬਾਪੁਆ, ਓ  
 ਚੋਜੀਆ, ਓ ਜਗਤ-ਪਾਂਧਿਆ, ਕੀ ਤੂ ਆਪ ਹੀ ਸਾਨੂੰ ਨਹੀਂ  
 ਦਸੇਂਗਾ, ਜੁ ਕੀਕਣ ਤੂ ਇਸ ਦੇ-ਮੁਖੇ ਰੂਪ ਵਿਚ ਸਾਨੂੰ ਦਿਸਨਾ  
 ਏ ? ਤਾਂ ਬਾਬੇ ਨੇ ਆਪਣਾ ਨੂਰ ਰਤਾ ਕੁ ਆਪਣੇ ਮੁਖੜੇ ਤੋਂ  
 ਪਰੇ ਹਟਾਇਆ, ਤਾਂ ਮੈਨੂੰ ਇੰਝ ਭਾਸਿਆ ਜੋ ਇਹੋ ਨੂਰ ਕੱਤਕ  
 ਵਾਂਝ ਕਾਲ ਗ੍ਰਾਸਿਆ ਏ—ਪਰ ਫਿਰ ਕਾਲ ਵਿਚ ਪੂਰਣਮਾਸੀ  
 ਅੰਦਰ ਦੁੱਧ ਰੰਗਾ ਚਿੱਟਾ—ਤੇ ਜਦ ਇਹ ਜਲਵਾ ਦੱਸ ਕੇ ਫਿਰ  
 ਆਪਣਾ ਨੂਰ-ਬਾਣਾ ਓਹੜ ਲਿਆ ਤਾਂ ਮੈਨੂੰ ਵਿਸਾਖੀ ਵਾਲਾ  
 ਸੂਰਜ, ਬਸੰਤੀ-ਬਾਣੇ ਵਾਲਾ ਭਾਸਿਆ ! ਓ ਜਗਤ-ਨੂਰਾ,  
 ਜਗਤ ਸੂਰਜਾ, ਇਹ ਤੈਡੇ ਹੀ ਦੁਵੱਲੇ ਦੇ ਮੁਖ ! ਤੂ ਆਪੇ  
 ਕੱਤਕ ਵਰਗਾ ਜਦ ਤੂ ਅਸਾਂ ਵਾਂਝ ਅਰਸ਼ ਛੱਡ ਫਰਸ਼ ਵਲ  
 ਮੁਖ ਮੋੜਦਾ, ਤੇ ਫਿਰ ਤੂ ਆਪੇ ਹੀ \*ਵਿਸਾਖੀ ਦਾ ਅਣਛਲਿਆ—  
 ਤੇਜ਼ ਫਰਸ਼ ਛੱਡ ਅਰਸਾਂ ਵਲ ਧਾਂਵਦਾ ! ਵਾਹ ਵਾਹ ਮੇਰਾ  
 ਦੇ-ਮੁਖੀ ਬਾਬਾ !!

\*Cf:-The season of the (Heavenly Birth) ritual is evidence to the truth of these explanations. The rites are performed about the Vernal Equinox (ਵਿਸਾਖੀ) when the fruits of the earth are ceasing to be produced and day is becoming longer than night, which applies well to spirits rising higher. At best the other Equinox (ਕੱਤਥ) is in mythology the time, when the Rape of Kore (Fall of Adam) took place which is the descent of the Souls (Sallustius on Gods of the World)

## ਨਨ੍ਹੀ-ਜਿੰਦੜੀ ਅਰਸੋਂ ਫਰਸ਼ ਤੇ ਟੁਰ ਆਈ !

ਓ ਮੇਰੇ ਪਿਆਰੇ ਬਾਲਕਾ ! ਹੁਣ ਤੂ ਬਾਲਕ ਏਂ, ਨਿਕਾ  
ਜਿਹਾ, ਚੀਚੀ-ਉਂਗਲੀ ਵਾਂਕ ਤੂ ਨੱਢੜਾ, ਪਰ ਚੀਚੀ ਨੂੰ  
ਕੌਣ ਛੋਟਾ ਅੰਹਦਾ ਏ, ਇਹ ਸਾਰੈ ਹੱਥ ਦੀ ਰਾਣੀ ਵੇ, ਇਹ  
ਨਿਕੀ-ਲਹੁਰੀਆ। ਜਿਸ ਹੱਥ ਵਿਚ ਚੀਚੀ ਨਹੀਂ ਓਸ ਹੱਥ  
ਦਾ ਹੱਥ-ਗਾਜ ਅੰਗੂਠਾ ਵੀ ਅਧ-ਮਾਣੂ ਨਹੀਂ ਤਾਂ ਹੋਰ ਕੀ ਏ !  
ਓ ਚੀਚੀ-ਉਂਗਲੇ ਤੂ ਮੇਰੀ ਨਿਕੀ-ਜਿੰਦੜੀ ਦੀ ਪੈਹਣੀ ਫੋਟੇ  
ਵੇਂ-ਕਦੇ ਸ਼ਾਇਦ ਸਤਜੁਗ ਵਿਚ ਪੰਜੇ ਉਂਗਲਾਂ ਬਰਾਬਰ  
ਸਨ ਤੇ ਪੰਜੇ ਉਂਗਲਾਂ ਤਦ ਘਿਉ ਵਿਚ ਵੀ ਸਨ, ਪਰ ਤਦ  
ਹੱਥ ਹੱਥ ਨਹੀਂ ਸੀ, ਇਹ ਤਾਂ ਕੋਈ ਪੱਖ ਸੀ ਜਿਸ ਵਿਚ  
ਤੀਰ ਇਕੇ ਜਿਹੇ ਲੰਮੇ ਰਖੇ ਹੋਏ ਹਨ-ਪਰ ਫਿਰ ਹੱਥ  
ਵਿਚ ਨਾ ਪਕੜਨ ਦਾ ਢੰਗ ਸੀ ਤੇ ਨਾ ਇਸ ਦੇ ਪਕੜਨ  
ਲਈ ਕੋਈ ਪ੍ਰਤੱਖ ਜਗਤ ਸੀ। ਜਿਉਂ ਹੀ ਇਹ ਅੱਖਾਂ  
ਦਿਸਣ ਵਾਲਾ ਜਗਤ ਪ੍ਰਗਟਿਆ, ਤਿਉਂ ਹੀ ਹੱਥ ਦੀਆਂ  
ਉਂਗਲਾਂ ਘੱਟ ਵਧ ਕੇ ਇਉਂ ਹੱਥ ਵਿਚ ਸਫ-ਬੰਦ ਹੋ  
ਗਈਆਂ ਜੀਕਣ ਰਾਜੇ ਦੇ ਕੋਲ ਕਾਲ ਰਾਣੀਆਂ ! ਓ ਅੰਗੂ-  
ਠਿਆ ਤੂ ਮੇਰੇ ਹੱਥ ਦਾ ਤਾਜਾ ਏਂ ਤੇ ਇਹ ਪੈਹਲੀ ਉਂਗਲੀ  
ਤੈਨੂੰ ਪਿਆਰੀ ਤੇ ਵੱਡੀ ਉਂਗਲੀ ਹੋਰ ਪਿਆਰੀ, ਤੇ ਅੰਗੂਠੀ  
ਵਾਲੀ ਉਂਗਲੀ ਨੂੰ ਤੂ ਵਧੇਰਾ ਪਿਆਰ ਕਰੇ ਤਾਂ ਹੀ ਤੇ  
ਇਸ ਨੂੰ ਭੁਸ਼ਨਾਂ ਨਾਲ ਸਜਾਏ-ਪਰ ਕੀ ਤੈਨੂੰ ਇਹ ਚੀਚੀ-  
ਉਂਗਲੀ ਕਾਸੇ ਕੋਲੋਂ ਘੱਟ ਏ ? ਨਹੀਂ, ਜਿਤਨੀ ਕੁ ਨਿਕੀ

( ੩੯ )

ਬਹੁਟੀ ਤਿਤਨੀ ਹੀ ਵਧੇਰੇ ਪਿਆਰੀ । ਜਿਤਨੀ ਤੂੰ ਦੂਰ  
ਤਿਤਨੀ ਹੀ ਮਿਲਣ ਵਾਸਤੇ ਤੇ ਗਲ ਲੱਗਣ ਵਾਸਤੇ ਤਾਂਧ  
ਵਧੇਰੀ ! ਓ ਨਨ੍ਹੀ-ਜਿੰਦੜੀਏ, ਤੂੰ ਸ਼ਾਇਦ ਬਣੀ ਹੀ ਇਸੇ  
ਕਰ ਕੇ ਏਂ, ਜੁ ਤੇਰਾ ਲਾਲਣ ਤੈਨੂੰ ਵਧੇਰਾ ਚੁਮੇ ਚਟੇ ਤੇ  
ਅਪਣਾਏ-ਅਰਸ਼ ਤੋਂ ਫਰਸ਼ ਵਲ ਖਿਚਣ ਵਾਲੀ ਚੁਬਕ-ਸੱਤਾ  
ਤੂੰ ! ਤੈਨੂੰ, ਨੀਂ ਨਿੱਕੀਏ ਜਿੰਦੇ, ਅੰਤ ਨੂੰ ਵੱਡਾ ਸੁਹਾਗ !  
ਓ ਸੀਤਾ-ਸਤਵੰਤੀਏ, ਤੇਰੇ ਲੰਮੇ ਤੇ ਉਦਰੇਵਿਆਂ ਵਾਲੇ ਨਿਘੇੜੇ,  
ਪਰ ਅੰਤ ਨੂੰ ਤੂੰ ਆਪਣੇ 'ਰਾਮ' ਨਾਲ ਫਿਰ ਛਾਡੀ ਲੱਗੇ  
ਤੇ ਤੂੰ ਓਹਦੇ ਅੰਗ ਅੰਗ ਸਮਾਏ ! ਮੇਰੀਏ ਨਿੱਕੀਏ ਜਿੰਦੇ,  
ਤੈਨੂੰ ਵਡਿਆਣ ਲਈ, ਮੇਰਾ ਬਾਪੂ ਵੀ ਅੱਜ ਬੌਣਾ ਬਣ ਕੇ  
ਸੰਸਾਰ ਤੇ ਆਇਆ, ਤੇ ਇਸ ਧਰਤੀ-ਮਾਤਾ ਦੇ ਹਥ ਵਿਚ  
ਇੰਦ ਬਾਲਕ ਬਣ ਕੇ ਖੇਲਿਆ ਜੀਕਣ ਯਸੇਧਾ ਹੱਥ ਕਾਨੂ !  
ਓ ਮੈਂਡਾ ਵੱਡਾ ਲਾਲਣ ਅੱਜ ਨੱਨਾ ਬੱਚਾ ਬਣ ਕੇ ਚੀਜ਼ੀ  
ਉਂਗਲ ਤੋਂ ਵੀ ਨਿਕੀ ਜਿੰਦੜੀ ਲੈ ਕੇ ਤੇ ਸੰਸਾਰ ਯਾਤਰਾ  
ਤੇ ਮੁੜ ਆਇਆ-ਇਹ ਧਰਤੀ-ਅੰਮਾ ਪੁਤ ਨੂੰ ਚੁਮੇ, ਤੇ ਪੁਤ  
ਆਪਨੀ ਮਾਂ ਨੂੰ ਹੱਸ ਰੱਸ ਕੇ ਨਿਹਾਲ ਕਰੇ ! ਵਾਹ ਵਾਹ  
ਇਸ ਨਨ੍ਹੇ-ਬਾਲਕ ਦੀਆਂ ਮਾਖਿਓ-ਮਿੱਠੀਆਂ ਮੁਸਕਰੀਆਂ !

ੴ ਸਤਿਗੁਰ

## ਛੱਜਲ ਸਰਪ ਦੀ ਡਤਰ-ਛਾਇਆ ਕਰਨੀ !

ਓ ਅਨੂਠੇ ਬਾਲਕਾ, ਓ ਅਕਾਲੀ ਬਾਲਕਾ, ਨਿੱਕਿਆ ਹੋਂਦਿਆਂ ਹੀ ਤੂੰ ਆਪਣੇ ਪ੍ਰਛਾਵੇਂ ਨਾਲ ਖੇਡਣ ਲੱਗਾ—ਨਹੀਂ ਨਹੀਂ, ਤੇਰਾ ਪ੍ਰਛਾਵਾਂ ਤੇਰੇ ਨਾਲ ਖੇਡਣ ਲੱਗਾ ! ਤੇ ਲੰਮੀਆਂ ਤਾਣ ਕੇ ਆਪਣੀ ਪੈਲੀਆਂ ਵਿਚ ਸੌਂ ਜਾਵੇ ਤਾਂ ਓਹਨਾਂ ਸੁੱਕਿਆਂ ਸੜਿਆਂ ਬਾਰਾਂ ਵਿਚ ਜਿਹਨਾਂ ਵਿਚ, ਤਦ ਨਾ ਭਖੜਾ ਸੀ, ਨਾ ਬੋਹਰ ਸੀ, ਨਾ ਲੂਟਕ ਸੀ ਨਾ ਕਰੀਰ ਸੀ, ਇਹਨਾਂ ਬੁੱਟਿਆਂ-ਬਾਰਾਂ ਵਿਚ ਭਲਾ ਫੁਲ-ਫਲ ਤੇ ਹਰੇ ਭਰੇ ਬੂਟੇ ਕਿਥੇ, ਪਰ ਓ ਪੈਲੀਆਂ ਟੱਪਣ ਵਾਲਿਆ ਬਾਲਕਾ, ਤੂੰ ਆਪਣਾ ਕੰਮ ਕਾਰ ਕਰ ਕੇ ਸੌਂ ਜਾਵੇਂ, ਤੇ ਤੈਨੂੰ ਸਾਇਆ ਕਰਨ ਲਈ ਸੱਪ ਛਜਲੀ ਖੜੀ ਕਰ ਕੇ ਖੜੇ ਜਾਵਣ। ਜਿਤਨੀ ਦੇਰ ਤੂੰ ਸੁੱਤਾ ਰਹੇ ਤਿਤਨੀ ਦੇਰ ਤੈਨੂੰ ਇਹ ਛਜਲ ਸੱਪ ਆਪਣੇ ਡਤ੍ਰੇ ਹੇਠ ਢੱਕੀ ਰੱਖਣ—ਕੀ ਫੇਰ ਇਹ ਕੋਈ ਅਣੋਖੀ ਗੱਲ ਦੇ ਜੋ ਤੈਨੂੰ ਵੇਖ ਕੇ ਤੈਂਡੇ ਪਿੰਡ ਦੇ ਚੋਪਰੀ ਤੇ ਨਵਾਬ ਵੀ ਵੇਖ ਕੇ ਨਿਉਨ ! ਓ ਟੁਰਦੇ ਸੱਪਾਂ ਨੂੰ ਕੀਲਣ ਵਾਲਿਆ ਬਾਲਕਾ, ਓ ਕੀਲੇ ਹੋਏ ਸੱਪਾਂ ਦੇ ਨੱਕ ਨੱਬਣ ਵਾਲਿਆ ਕਾਹਨਾ, ਓਹ ਸੱਪਾਂ ਦੀ ਸੇਜਾ ਤੇ ਚੜ੍ਹ ਕੇ ਨੱਚਣ ਵਾਲਿਆ ਨੱਛਿਆ, ਤੂੰ ਨੱਛਾ ਬੁੱਛਾ ਏਂ, ਤੂੰ ਯੱਖ ਏਂ ਕਿ ਕਿੰਨਰ ਏਂ, ਤੂੰ ਕੋਈ ਪਰੀ ਏਂ ਕਿ ਕੋਈ ਸੁਰਿੰਨਰ ? ਅੱਜ ਤਕ ਅਸਾਂ ਐਸਾ ਬਾਲਕ ਕੋਈ ਨਹੀਂ ਛਿੱਠਾ ਜਿਸ ਨੂੰ ਵੇਖ ਕੇ ਸੱਪ ਵੀ ਸੈਹਮ ਜਾਏ, ਤੇ ਆਪਣੇ ਵਲ ਖੋਲ ਕੇ ਇਕ ਟੰਗਾ ਖੜੇ ਜਾਏ ਤੇ ਆਪਣੀ ਡਤਰ-ਛਾਇਆ ਤੈਂਡੇ ਭੱਖਦੇ ਮੁੱਖਜੜੇ ਤੇ ਕਰੇ ! ਓ ਮਤਵਾਲੇ

( ੩੩ )

ਨੈਣਾਂ ਵਾਲੇ ਬਾਲਕਾ ! ਤੂੰ ਤਾਂ ਅਣੋਖਾ ਲਾਲ ਏਂ, ਇਹਨਾਂ ਅੱਖਾਂ  
 ਤੈਨੂੰ ਛਿੱਠਾ, ਇਹਨਾਂ ਹੱਥਾਂ ਨੇ ਤੈਨੂੰ ਖਿਡਾਇਆ ਤੇ ਇਹਨਾਂ  
 ਪੈਲੀਆਂ ਨੇ ਤੈਂਡਾ ਸੰਜਿਆ ਹੋਇਆ ਅੰਮਿਤ ਪੀਤਾ, ਪਰ  
 ਇਹ ਸੱਪ ਦੀ ਛੱਤਰੀ ਵਾਲੀ ਝਾਕੀ ਨਾ ਕਦੇ ਛਿੱਠੀ ਤੇ ਨਾ  
 ਕਦੇ ਮੁੜ ਵੇਖਣ ਵਿਚ ਆਵੇਗੀ ! ਕੀ ਗੱਲ ਏ ਓ ਸੱਪਾ,  
 ਜੁ ਤੂੰ ਪ੍ਰਛਾਵੇਂ ਵਾਂਝ ਅੱਜ ਇਹਨਾਂ ਚਰਨ-ਕਮਲਾਂ ਦੀ ਮੁੜ ਮੁੜ  
 ਪਕਰਮਾ ਕਰਨਾ ਵੇਂ, ਤੇ ਕਰ ਕਰ ਕੇ ਨਹੀਂ ਰਜਦਾ ?  
 ਓ ਕਾਲੇ-ਸੱਪਾ, ਕੀ ਤੂੰ ਆਪਣਾ ਰਾਜ ਆਪ ਨਹੀਂ ਦੱਸੇਂਗਾ ?  
 ਤਾਂ ਸੱਪ ਦੀ ਦੋਹਰੀ-ਜਿਹਵਾ ਉਤਾਵਲੀ ਉਤਾਵਲੀ ਦੋ ਸੁਰਾਂ  
 ਨਾਲ ਇਉਂ ਬੋਲੀ : “ਕੋਈ ਮੈਨੂੰ ਗੁੱਗਾ ਪੀਰ ਆਂਹਦਾ ਏ, ਤੇ  
 ਕੋਈ ਮੈਨੂੰ ਸੱਪ ਆਂਹਦਾ ਏ, ਮੈਂ ਛਿੱਢ-ਪਰਨੇ ਟੁਰਨ ਵਾਲਿਆਂ  
 ਨੂੰ ਡੰਗਦਾ ਹਾਂ, ਕਿਉਂਕਿ ਮੇਰੀ ਧਰਤੀ ਨੂੰ ਓਹ ਮੱਲਦੇ ਨੇ,  
 ਮੈਂ ਜੁ ਹੋਇਆ ‘ਭੁਅੰਗਮ’, ਭੋਇਂ ਨਾਲ ਅੰਗ ਰਗਜਨ ਵਾਲਾ,  
 ਮੇਰੀ ਭੋਇਂ ਓਹ ਕਿਉਂ ਮੱਲਣ ! ਪਰ ਓਹਨਾਂ ਦਾ ਗੁੱਗਾ ਪੀਰ  
 ਹਾਂ ਜੁ ਮੈਨੂੰ ਕਾਲਾ ਨਹੀਂ ਕਾਲ ਦਾ ਨਾਗ ਕਾਲੀ ਨਾਗ  
 ਸਮਝਦੇ ਨੇ । ਵਾਹ ਵਾਹ ਜ਼ੈਹਰੀ ਜੀਆਂ ਨੂੰ ਵੀ ਮਿਠਾਸ ਦਾਤਾ  
 ਅਰਬਾਤ ਕਾਲੀ ਨਾਗਾਂ ਨੂੰ ਨੱਬਣ ਆਇਆ ਅਕਾਲੀ-  
 ਨਾਨਕ !



## ਖਰਾ-ਸੌਦਾ

ਓ ਮਿੱਠੇ ਬਾਬਾ, ਤੇਰੀਆਂ ਮਿੱਠੀਆਂ ਚੋਜਾਂ ਮੈਨੂੰ ਬੜਾ  
 ਹੀ ਲੁਭਾਵਦੀਆਂ ਤੇ ਹੁਖਾਂਵਦੀਆਂ ਨੇ; ਪਰ ਜੇ ਕੋਈ ਮੇਰੇ  
 ਕੋਲੋਂ ਪੁੱਛੇ ਜੁ ਬਾਲ-ਲੀਲ੍ਹਾ ਵਿਚੋਂ ਤੈਨੂੰ ਕਿਹੜੀ ਲੀਲ੍ਹਾ  
 ਅਤੀ ਹੀ ਮਿੱਠੀ ਭਾਸਦੀ ਏ ਤਾਂ ਉਹ ਤੇਰਾ 'ਖਰਾ-ਸੌਦਾ' ਏ !  
 ਪਰ ਖਰੇ-ਸੌਦੇ ਦਾ ਵੀ ਓਹ ਅਖੀਰਲਾ ਹਿੱਸਾ, ਜਦ ਤੂੰ  
 ਆਪਣੇ ਪਿਤਾ ਨੂੰ ਵੇਖ ਕੇ ਕਾਸੇ ਜੰਡ ਕਰੀਰ ਤੇ ਚੜ੍ਹ ਗਿਆ,  
 ਤੇ ਰਤਾ ਕੁ ਅੱਖੀਓਂ ਓਹਲੇ ਹੋ ਗਿਆ। ਤੇਰਾ ਪਿਤਾ ਇਹ  
 ਸੁਣ ਕੇ ਜੁ ਤੈਂ ਓਹਦੇ ਗਾੜ੍ਹੇ ਪਸੀਨੇ ਦੀ ਕਮਾਈ ਕੁੱਥੇ  
 ਸਾਧੂਆਂ ਨੂੰ ਚਾ ਖਿਲਾਈ ਤੇ ਨਫੇ ਦੀ ਥਾਂ ਨੁਕਸਾਨ ਕਰ ਕੇ  
 ਘਰ ਆ ਵੜਿਓਂ, ਤੈਨੂੰ ਦੂੰਠੋਂ ਤਾਜ਼ਦਾ ਚਲਾ ਆਂਵਦਾ ਏ,  
 ਜੀਕਣ ਕੋਈ ਅੱਗ ਦਾ ਬਿਗੇਲਾ। ਪਰ ਤੂੰ ਓਹਦੇ ਵੇਹਿੰਦਿਆਂ  
 ਵੇਹਿੰਦਿਆਂ ਉਤਾਹਾਂ ਚੜ੍ਹ ਜਾਨਾ ਵੇਂ, ਤੇ ਅੱਖ ਫੜਕੇ ਵਿਚ  
 ਪੱਤਰਾਂ ਵਿਚ ਸਾਵਾ-ਪੱਤਰ ਬਣ, ਓ ਨੂਰਾ, ਤੂੰ ਛਾਈਂ ਮਾਈਂ  
 ਹੋ ਜਾਨਾ ਵੇਂ; ਤੇ ਤੇਰਾ ਪਿਤਾ ਤੈਨੂੰ ਇਉਂ ਅੱਖਾਂ ਦੇ ਜਾਲ  
 ਪਾ ਪਾ ਕੇ ਲੱਭਦਾ ਏਂ ਜਿਉਂ ਸ਼ਿਕਾਰੀ ਮੱਛੀਆਂ ਨੂੰ, ਪਰ  
 ਤੂੰ ਸੂਖਮ-ਮੱਛੀ, ਓਹਦੇ ਵਿੱਥਾਂ ਵਾਲੇ ਜਾਲ ਵਿਚ ਕੀਕਣ  
 ਫਸੇਂ ? ਪਰ, ਓ ਨੱਸ਼ਾ, ਓ ਭੱਜ਼ਾ, ਕੀ ਤੂੰ ਨਹੀਂ ਜਾਣਦਾ  
 ਜੁ ਡੰਡਾ ਪੀਰ ਏ ਵਿਗਜ਼ਿਆਂ ਤਿਗਜ਼ਿਆਂ ਦਾ ! ਫਿਰ ਤੂੰ  
 ਕੀ ਆਪਣੇ ਪਿਤਾ ਦੇ ਗੁੱਸੇ-ਝੰਡੇ ਤੋਂ ਨਹੀਂ ਡਰਦਾ ?  
 ਇਹ ਤੇਰਾ ਨੱਸਣ, ਤੈਂਡੇ ਪਿਤਾ ਦੇ ਜ਼ਖਮਾਂ ਉਪਰ ਲੂਣ

ਛਿੜਕਦਾ ਏਂ, ਓਹ ਤੈਨੂੰ ਲੱਭਣ ਲਈ ਆਇਆ ਏ, ਤੇ  
 ਹੁਣ ਓਹ ਵੀ ਤੈਂ ਵਾਂਝ; ਤੇਰੇ ਛਪਾਵਣ ਵਾਲੇ ਆਡ੍ਰੀ-ਬੂਟਿਆਂ  
 ਤੇ ਚੜ੍ਹ ਪਿਆ ਏ-ਹਾਂ ਅੱਜ ਤੇਰਾ ਪਿਤਾ, ਤੈਂ ਵਾਂਝ  
 ਫਰਸ਼ ਤੈਂ ਉਠ ਅਰਸ਼ ਵਲ ਇਕ ਕਦਮ ਪੁੱਟਦਾ ਏ, ਤੇ  
 ਤੈਨੂੰ ਜਾ ਮਿਲਦਾ, ਤੈਨੂੰ ਭਾਲਦਾ, ਤੇ ਆਖਰਕਾਰ ਲੱਭ  
 ਲੈਂਦਾ ਏ ! ਲੱਭਣ ਤੇ ਓਹਦਾ ਅੱਧਾ-ਗੁੱਸਾ ਆਪੇ ਪੰਘਰ  
 ਜਾਂਵਦਾ ਏ ਜੀਕਣ ਸੂਰਜ ਨੂੰ ਵੇਖ ਕੇ ਸਾਡਾ ਮੱਖਣ ਪੰਘਰ  
 ਜਾਂਦਾ ਏ-ਤੇ ਰਿਹਾ ਸਿਹਾ ਗੁੱਸਾ ਜਦ ਚਪੇੜ ਬਣ ਕੇ ਤੈਂਡੇ  
 ਮੱਖੜੇ ਨੂੰ ਛੂੰਹਦਾ ਏ, ਤਾਂ ਇਸ ਵਿਚੋਂ ਓਹ ਬਿਜਲੀ-ਬੁਟ  
 ਨਿਕਲਦੀ ਏ, ਜੁ ਸ਼ਾਰਟ ਹੋਈਆਂ ਤਾਰਾਂ ਨੂੰ ਹੱਥ ਲਾਵਣ  
 ਤੇ ਸਾਡੇ ਹੱਥਾਂ ਨੂੰ ਆਪੇ ਮੇੜ ਛੱਡਦੀ। ਪਰ ਏਥੇ ਹੀ ਬੱਸ  
 ਨਹੀਂ, ਤੂੰ ਮਾਰ ਖਾ ਕੇ ਖਿੜ ਖਿੜ ਹੱਸਨਾ, ਤੇ ਤੈਂਡੇ ਹੱਸਦੇ  
 ਮੁਖਾਰ-ਬੀਂਦ ਵਿਚੋਂ ਇਹ ਨੂਰ-ਹੜ ਠਾਠਾਂ ਮਾਰਦਾ ਜਵਾਰ-  
 ਭਾਟੇ ਵਾਂਝ ਵੱਗ ਟੁਰਦਾ ਏ, ਜੁ ਤੇਰੇ ਪਿਤਾ ਤੇ ਸਾਰੀ ਧਰਤੀ  
 ਨੂੰ ਇਕ ਉਭਾਰ ਨਾਲ ਰੋੜ ਲੈ ਜਾਂਦਾ। ਹਾਂ ਇਸ ਸਾਰੇ  
 ਸੰਸਾਰ ਨੂੰ ਆਪਣੇ ਆਪ ਵਿਚ ਲਪੇਟ ਲੈਂਦਾ ! ..ਵੇਅਣ-  
 ਠਲਿਆ ਨੂੰਗ, ਜੇ ਇਹ 'ਖਰਾ-ਸੌਦਾ' ਨਹੀਂ ਤਾਂ ਹੋਰ ਕੀ  
 ਏ ? ਜੇ ਇਹ ਕੱਖ ਦੇ ਕੇ ਲੱਖ ਨੂੰ ਖਰੀਦਣ ਵਾਲਾ ਬਿਉ-  
 ਪਾਰ ਨਹੀਂ ਤਾਂ ਹੋਰ ਕੀ ਏ ? ਓ ਉਮਡਦਿਆ-ਹੜਾ,  
 ਓ ਸਦ-ਖਿੜਦਿਆ ਹਾਸਿਆ, ਤੂੰ ਫਰਸ਼ ਤੇ ਅਰਸ਼ ਦੋਹਾਂ  
 ਨੂੰ ਜੋੜਦਾ ਏ ! ਵਾਹ ਵਾਹ ਓ ਖਰਿਆ-ਪਾਸਿਆ, ਤੈਂਡਾਂ  
 ਨਿਤ ਖਰਾ-ਸੌਦਾ !

## ਗੁਰੂ ਨਾਨਕ ਪਾਠਸ਼ਾਲਾ ਵਿਚ ਪੰਡਤ ਨੂੰ ਪੜ੍ਹਾਨ ਲੱਗਾ

ਓ ਨਿੱਤ ਨਵੇਂ ਟੰਗੀਆ ! ਫਿਰ ਤੂੰ ਬਾਲਕ ਬਣ ਕੇ ਸਭੂਲੇ  
ਪੈ ਗਇਓ ਤੇ ਪੈਂਤੀਸ-ਮੱਖਰੀਆਂ ਪੜ੍ਹਨ ਲੱਗ ਪਇਓ ਤੇ  
ਪੰਡਤਾਂ ਕੋਲ ਪੰਡਤ ਬਣ ਕੇ ਓਮ ਮੰਤਰ ਦਾ ਉਚਾਰਨ ਕਰਨ  
ਲੱਗ ਪਇਓ । ਤਾਂ ਤੁਸਾਂ ਪੁੱਛਿਆ, ਪੰਡਤ ਜੀ : ਓਮ ਦਾ  
ਕੀ ਭਾਵ ਏ ? ਤਾਂ ਪੰਡਤ ਨੇ ਸਿਰ ਹਿਲਾ ਕੇ ਆਖਿਆ,  
“ਇਹ ਆਦ ਏ ਇਹ ਅੰਤ ਏ, ਜੀਕਣ ਸਾਡੀ ਸੁਰ ਦਾ ਆਦ  
‘ਓ’ ਸਬਦ ਏ ਤੇ ਮਮੇ ਤੇ ਆ ਕੇ ਸਾਡਾ ਖੁਲ੍ਹਾ ਮੂੰਹ ਫਿਰ  
ਬੰਦ ਹੋ ਜਾਂਦਾ ਹੈ; ਤਿਉਂ ਹੀ ਓਮ ਸਾਡੇ ਪਵਿਤਰ ਵੇਦਾਂ  
ਦਾ ਤੱਤ ਏ, ਇਹ ਸਬਦ-ਸਾਰ ਏ, ਇਸ ਨਾਲ ਲੋਕ ਪ੍ਰਲੋਕ  
ਦੀ ਜੈ ਹੋਣੀ ਏ !” ਤਾਂ ਬਾਬੇ ਨੇ ਆਖਿਆ : “ਪੰਡਤ ਜੀਓ  
ਸੱਚ ਏ, ਇਹ ਓਮ ਸਬਦ ਤੱਤ-ਸਾਰ ਏ, ਤ੍ਰਿਭਵਣ ਦਾ  
ਸਾਰ ਏ, ਹੁਣ ਮੈਂ ਏਹ ਪੁੱਛਨਾ ਹਾਂ ਜੁ ਕੀ ਤੁਸਾਂ ਇਸ ਦੀ  
ਮਹਿਮਾ ਸੁਣੀ ਸੁਣਾਈ ਹੈ ਯਾ ਅਨੁਭਵ ਵੀ ਕੀਤੀ ਹੈ ? ਕੀ  
ਓਸ ਤੱਤ-ਸੱਤਾ ਨੇ ਤੁਹਾਡੇ ਅੰਦਰੋਂ ਵੀ ਕਿਰਣ-ਮੁਕਟ (ਮੁਖਜ਼ਾ)  
ਕੱਢ ਕੇ ਕਦੇ ਆਖਿਆ, ਜੁ ਪੰਡਤ ਜੀ ਹੁਣ ਮੈਂ ਆ ਗਈ  
ਹਾਂ, ਤੁਸੀਂ ਲਿਖਣਾ ਪੜ੍ਹਨਾ ਛੱਡ ਦਿਓ, ਮੈਂ ਆਪੇ ਲਿਖਾ  
ਪੜ੍ਹਾਂਗੀ ਤੇ ਪੜ੍ਹਾਵਾਂਗੀ-ਕਿਉਂਕਿ ਜਦ ਓਹ ਸੱਤਾ ਅੰਦਰ  
ਵੜ ਆਂਵਦੀ ਏ ਤਾਂ ਤਿੰਨ ਗੁਣਾਂ ਦਾ ਭਾਰ ਆਪੇ ਸਾਡੀ ਪਿਠ  
ਤੋਂ ਫਿੰਗ ਪੈਂਦਾ ਏ, ਤੇ ਅਸੀਂ ਹਲਕੇ ਫੁਲ ਹੋ ਕੇ ਉਡਦੇ

( ੩੭ )

ਫਿਰਦੇ ਤੇ ਦੁੜ੍ਹਗੇ ਮਾਰਦੇ ਹਾਂ, ਫਿਰ ਜੋ ਬੋਲਦੇ ਹਾਂ ਸੌ  
ਗਿਆਨ ਹੈ, ਜੋ ਆਖਦੇ ਹਾਂ ਸੌ ਵੇਦ ਵਾਕ ਹੈ, ਜੋ ਵੇਖਦੇ ਹਾਂ  
ਓਹ ਸਾਡੇ ਨਾਲ ਅੰਦਰ ਵੜ ਕੇ ਜੱਫੀਆਂ ਪਾਂਵਦਾ ਏ, ਤੇ ਏਹ  
ਖੰਡ ਮੰਡਲ ਨੇ—ਪੰਡਤ ਜੀਓ, ਕੀ ਤੁਸਾਂ ਓਹ ਮਿੱਠੀ  
ਮਹਿਕ ! ਆਹ ! ਹਾ ! ਓ ਜੰਦਰੇ ਖੋਲ੍ਹਣ ਵਾਲੀ ਤੇਜਸੀ  
ਸੱਤਾ ਲੱਭੀ ਏ ? ” ਤਾਂ ਪੰਡਤ ਨੇ ਆਖਿਆ, ਮੂੰਹ ਨਿੱਕਾ  
ਤੇ ਗੱਲ ਵੱਡੀ; ਤੂੰ ਨੱਛਾ ਏਂ ਕਿ ਬੁੱਢਾ ਏਂ, ਤੂੰ ਬਾਲਕ  
ਏਂ ਯਾ ਬਾਬਾ ਏਂ.... ਹਾਂ ਤੇਰੇ ਚਿਹਰੇ ਮੋਹਰੇ, ਤੇਰੀ ਗੱਲ  
ਬਾਤ ਵਿਚੋਂ, ਤੇਰੀ ਪੁੱਛ ਗਿਛ ਵਿਚੋਂ ਓਹ ਜੋਤ ਡਲ੍ਹੁ ਡਲ੍ਹੁ  
ਪੈਂਦੀ ਏ, ਜਿਸ ਤੋਂ ਇਹ ਪੈਂਤੀਆਂ ਤੇ ਹੋਰ ਮੁਹਾਰਨੀਆਂ  
ਨਿਕਲੀਆਂ, ਹਾਂ ਓਹ ਓਮ-ਜੋਤ ਤੇਰੇ ਵਿਚ ਲਟ ਲਟ ਕਰਦੀ  
ਮਘਦੀ ਜਾਪਦੀ ਏ, ਓ ਬੁੱਢੇ ਬਾਲਕਾ, ਤੂੰ ਇਸ ਸੰਸਾਰ  
ਯਾਤਰਾ ਵਿਚ ਕੀ ਇਸ ਲਈ ਆਇਆ ਏਂ ਜੁ ਮੇਰੀ ਤਿੰਨ  
ਗੁਣਾਂ ਦੀ ਪੰਡ ਉਤਾਰੇ—ਤੇ ਮੈਨੂੰ ਪੂਰਾ ਪੰਡਤ ਚਾ ਬਣਾਏ !  
ਓ ਅਣੋਥੇ ਬਾਲਕਾ, ਓ ਜਗਦੀ ਜੋਤੇ, ਓ ਕੁਛੜ ਵਿਚ  
ਬੈਠ ਕੇ ਅੱਖਾਂ ਖੋਲ੍ਹਣ ਵਾਲਿਆ, ਬਲਿਹਾਰ, ਬਲਿਹਾਰ  
ਮੇਰੇ ਬਾਬਾ !

ੴ ਸਤਿਗੁਰ

## ਨਿਰੰਕਾਰੀ ਫੁੱਲ ਹੁਣ ਮੁੱਲਾਂ ਕੋਲ ਇਲ-ਇਲਾ ਪੜ੍ਹਨ ਲੱਗਾ !

ਓ ਆਲਮਾ-ਛਾਜ਼ਲਾ, ਫਿਰ ਤੂੰ ਬਸਤਾ ਚੁੱਕ ਕੇ  
ਮੌਲਵੀ ਜੀ ਪਾਸ ਗਿਆ ਤੇ 'ਇਲ-ਇਲਾ' ਪੜ੍ਹਨ ਲੱਗਾ !  
ਤਾਂ ਮੌਲਵੀ ਜੀ ਨੇ ਤੇਰੀ ਮਿੱਠੀ ਸੁਰ ਨੂੰ ਸੁਣ ਕੇ ਆਖਿਆ:  
ਓ ਬੱਚਾ, ਇਹ ਤੇਰੀ ਸੁਰ ਦਿਲ-ਖਿਚਵੀਂ ਤੇ ਵੱਜਦ ਵਿਚ  
ਲਿਆਣ ਵਾਲੀ ਏ, ਹੋਰਾਂ ਬਾਲਾਂ ਤੇ ਤੇਰੇ ਵਿਚ ਦਿਨ ਰਾਤ  
ਦਾ ਛਰਕ ਏ। ਕੀ ਤੈਂ ਇਹ ਸਬਕ ਅਗੇ ਵੀ ਕਿਧਰੇ  
ਪੜਿਆ ਹੈ ? ਤਾਂ ਓ ਛਾਜ਼ਲਾ, ਤੂੰ ਆਖਿਆ: ਮੌਲਵੀ ਜੀ,  
ਆਉ ਇਸ ਸਬਕ ਨੂੰ ਮੁੜ ਮੁੜ ਪੜ੍ਹੀਏ, ਇਸੇ ਵਿਚ  
'ਅਲ-ਰਹਮਾਨ' ਏ, ਇਸੇ ਵਿਚ 'ਕੁਨ-ਫਿਕਾਨ'  
ਏ ! ਤਾਂ ਕੁਰਾਨ ਦੀਆਂ ਇਹ ਦੇ ਮੁੱਢਲੀਆਂ ਗੱਲਾਂ  
ਸੁਣ ਕੇ ਮੁੱਲਾਂ ਹੈਰਾਨ ਹੋ ਗਿਆ ਤੇ ਪੁੱਛਿ ਸੂ: ਓ  
ਬੀਬੀ ਰਾਣੇ ਕਾਕਾ ! ਕੀ ਤੂੰ ਜਾਣਦਾ ਏ ਜੁ 'ਕੁਨ-ਫਿਕਾਨ'  
ਦਾ ਕੀ ਭਾਵ ਹੈ ? ਓ ਅਣੋਖਿਆ ਬਾਲਕਾ, ਫਿਰ ਤੂੰ  
ਮੁੱਲਾਂ ਦੇ ਅੰਦਰਲੇ ਹਿਰਦੇ ਨੈਣ ਖੋਲੇ ਤੇ ਇਸ ਦੇ ਅਰਥ ਦਸੇ,  
**'ਹੋ ਜਾ ਤੇ ਹੋ ਗਿਆ'** ਮੁੱਲਾਂ ਜੀਉ ! ਇਹ ਆਖਣਾ  
ਆਸਾਨ ਏ, ਪਰ ਕੀ ਤੁਹਾਨੂੰ ਪਤਾ ਏ ਜੁ ਓਹ ਨੂਰ ਕੇਹੜਾ  
ਏ ? ਓਹ ਬੜ੍ਹਈ, ਓ ਬਾਂਕਾ ਚਿਤੁਕਾਰ ਕੇਹੜਾ ਏ, ਜਿਸ  
ਨੇ ਅੱਲਾ-ਤਾਅਲਾ (ਨਿਰੰਕਾਰ) ਦਾ ਇਹ ਹੁਕਮ ਮੰਨਿਆ,

( ੩੯ )

ਤੇ ਹੁਕਮ ਹੁੰਦੇ ਸਾਰ ਹੀ ਉਸ ਨੇ ਅਰਸ਼ ਕੁਰਸ਼ ਤੇ ਫਰਸ਼  
(ਤ੍ਰੈ ਲੋਕ) ਝੱਟ ਰਚ ਪਾਰੇ ! ਹੋ ਜਾ ਤੇ ਹੋ ਗਿਆ--ਪਰ  
ਕੀਕਣ ? ਓ ਕਾਰਿੰਦਾ ਕੇਹੜਾ, ਓ ਨੂਰ-ਇਲਾਹੀ, ਓ  
ਤੱਜਲੀ, ਓ ਰਾਜ ਕੇਹੜਾ ? ਤਾਂ ਬੁੱਢਾ ਮੁੱਲਾਂ ਵੱਜਦ ਵਿਚ  
ਆਇਆ--“ਸੁਬਹਾਨ ਅੱਲਾ !” ਕੈਹ ਆਪਣੀਆਂ ਅੱਖਾਂ  
ਮਲਣ ਲੱਗਾ ! ਤਾਂ ਮੇਰੇ ਬੁੱਤ-ਸ਼ਿਕਨ ਬਾਬਾ, ਤੂੰ ਆਖਿਆ:  
ਮੁੱਲਾਂ ਜੀਓ, ਜੀਕਣ ਇਹ ਅੱਖਾਂ ਹੁਣ ਤੁਸਾਂ ਮਲੀਆਂ ਨੇ ਜੇ ਇੰਦਿਆਂ  
ਹੀ ਆਪਣੇ ਦਿਲ ਦੀ ਮਲਉਨ, ਮੈਲ ਨੂੰ ਨਿਵਾਰੇ ਤਾਂ ਤੁਹਾਨੂੰ  
ਓਹ ਰੰਗਲਾ ਬੜ੍ਹਹੀ ਹੁਣ ਹੀ ਆਰੀ ਤੇ ਤੇਸੀ ਲੈ ਕੇ ਘਾੜਤ  
ਘੜਦਾ ਜਾਪੇਗਾ--ਕਿਉਂਕਿ ‘ਹੋ ਜਾ ਤੇ ਹੋ ਗਿਆ’, ‘ਕੁਨ-  
ਫਿਕਾਨ’ ਦੀ ਹਬੰਡੀ ਤੇ ਹਬੰਡਾ ਨਿੱਤ ਨਿੱਤ ਵੱਜਦੇ ਗੱਜਦੇ  
ਤੇ ਕੰਮ ਕਰਦੇ ਨੇ । ਓਥੇ ਦਰਸ਼ਨ ਕਰਨੇ ਜੇ ? ਹਾਂ ਤਾਂ  
ਫਿਰ ਦਿਲ ਦੀਆਂ ਅੱਖਾਂ ਅੰਤਰ ਮੁੱਖ ਖੋਲ੍ਹੇ ਫਿਰ ਓ ਖਰੋ-  
ਖੱਟ, ਓ ਢੱਕ ਢੱਕ, ਓ ਮੁੱਛ-ਕਦੀਮੀ ਇਟ-ਵਟ, ਜਿਸ  
ਨਾਲ ਇਹ ‘ਕੁਨ-ਫਿਕਾਨ’ ਵਜੂਦ ਵਿਚ ਆਇਆ ਆਪੇ  
ਦਿਸ ਪਏਗਾ.....ਹਾਂ ਉਸ ‘ਅਲ-ਰਹਮਾਨ’ ਦੇ ਰਾਮ, ਉਸ  
ਦੇ ਬਿਰਧ ਵਲ ਤੱਕੇ, ਓ ਬੰਦਿਓ ਬੰਦਗੀ ਕਰੋ....ਤਾਂ ਏਹ  
ਤੈਡੇ ਬੁੱਤ-ਸ਼ਿਕਨ ਸ਼ਬਦ ਰੁਣ ਕੇ ਉਸ ਬੁੱਤ-ਸ਼ਿਕਨ ਮੁੱਲਾਂ  
ਦਾ ਅਗਿਆਨ ਵਾਲਾ ਬੁੱਤ ਟੁੱਟ ਗਿਆ, ਜਹਾਲਤ ਦਾ ਭੂਤ  
ਭੱਜਾ ਤੇ ਵਿਚੋਂ ‘ਕੁਨ-ਫਿਕਨ’ ਵਾਲਾ ਜਬਰਾਈਲ ਫਰਿਸਤਾ  
ਸੁਨੈਹਰੀ ਰੰਗ ਵਾਲਾ ਦਮਕਦਾ ਦਿਸਿਆ ! ਬਲਿਹਾਰ ਓ  
ਆਲਮ, ਫਾਜ਼ਲਾ, ਤੂੰ ਵਾਹ ਵਾਹ !

## ਵੈਦ ਬੁਲਾਇਆ ਵੈਦਰੀ !

ਓ ਬੀਮਾਰਾਂ ਨੂੰ ਵੱਲ ਕਰਨ ਵਾਲਿਆ, ਅੱਜ ਤੂੰ ਕੀ ਕੋਤਕ  
ਰਚਿਆ ਏ ? ਅੱਜ ਤੂੰ ਬੀਮਾਰ ਬਣ, ਧ੍ਰਿਗੀ ਮੰਜੀ ਤੇ ਲੇਟਿਆ,  
ਤੇਰੇ ਆਲੇ ਦਵਾਲੇ ਤੇਰੇ ਮਾਪੇ, ਤੇ ਹੋਰ ਸੰਗੀ-ਸਾਥੀ, ਤੂੰ ਕੁਝ ਨਹੀਂ  
ਬੋਲਦਾ ਤੇ ਚਾਲਦਾ, ਤੂੰ ਕਿਸੇ ਤੂੰਘੀਆਂ ਚਿਤਵਣੀਆਂ ਵਿਚ  
ਰੁੱਝਾ ਹੋਇਆ ਜਾਪਦਾ ਏ ? ਕੀ ਤੈਨੂੰ ਜਿਨ-ਭੂਤ ਯਾ ਚੁੜੇਲ  
ਆ ਚਿਮੜੀ ਏ, ਤੇਰੇ ਮਾਪੇ ਹੈਰਾਨ ਤੇ ਪਸੌਮਾਨ ਨੇ, ਤੇ  
ਵੈਦ ਜੀ ਹੁਣੇ ਹੁਣੇ ਆਏ ਨੇ ਤੇ ਹੱਥ ਵਿਚ ਬਾਂਹ ਲੈ ਕੇ  
ਪਈ ਵੇਖਦੇ ਨੇ ! ਓ ਵੈਦਾ, ਤੂੰ ਵੀ ਵੇਖ ਕੇ ਹੈਰਾਨ ਏ:  
ਬੁਖਾਰ ਕੋਈ ਨਹੀਂ, ਫਿਰ ਵੀ ਨਬਜ਼ ਤੇਜ਼ ਏ, ਚਿਹਰੇ ਤੇ  
ਪਿਲਿਆਈ ਦੀ ਥਾਂ ਭਖਦਾ ਨੂਰ ਏ, ਦਿਲ ਪੜਕਦਾ ਏ,  
ਪਰ ਇਸ ਦਿਲ-ਪੜਕਣ ਵਿਚੋਂ ਕੋਈ ਅਣੋਖੀ ਢੋਲਕ  
ਵੱਜਦੀ ਜਾਪਦੀ ਏ, ਤੇ ਮੁੜ ਮੁੜ ਆਖਦੀ ਏ: ‘ਵੈਦ ਬੁਲਾ-  
ਇਆ ਵੈਦਰੀ ਪਕੜ ਢੰਢੋਲੇ ਬਾਂਹ ॥ ਛੋਲਾ ਵੈਦ ਨ ਜਾਣਈ  
ਕਰਕ ਕਲੇਜੇ ਮਾਂਹਿ ॥’ ਵੈਦ ਵੀ ਆ ਕੇ ਚੁੱਪ ਹੋ ਗਿਆ  
ਵੇ, ਕੀ ਉਸ ਨੇ ਬੀਮਾਰੀ ਨੂੰ ਲੱਭਾ ਏ, ਯਾ ਓਹ ਬੀਮਾਰੀ  
ਓਸ ਦੇ ਸਿਰ ਤੇ ਵੀ ਤਾਰੀ ਹੋ ਗਈ ਏ ! ਨੀ ਅਣੋਖੀਏ  
ਬੀਮਾਰੀਏ ! ਸਾਰੇ ਪਾਸੇ ਸੁਨਸਾਨ ਏ, ਪਰ ਫਿਰ ਆਖਰਕਾਰ  
ਵੈਦ ਜੀ ਆਪਣੀ ਤਸ਼ਖੀਸ ਦੱਸਦੇ ਨੇ: ਇਹ ਮੰਡਾ ਕਿਸੇ  
ਤੂੰਘੀ ਵਿਚਾਰ ਵਿਚ ਮਸਤ ਏ, ਨਾ ਇਹਨਾਂ ਨੂੰ ਕੋਈ ਬੀਮਾਰੀ  
ਏ, ਨਾ ਹੀ ਕਾਸੇ ਤੀਮਾਰ-ਦਾਰੀ ਦੀ ਲੋੜ ਏ । ਪਰ ਮਾਤਾ

ਜੀ ਪੁੱਛਦੇ ਹਨ: ਫਿਰ ਇਹ ਸਾਡਾ ਬਾਲਕਾ ਕਿਤਨੇ ਦਿਨਾਂ ਤੋਂ  
ਮੂੰਹ ਕਿਉਂ ਨਹੀਂ ਖੋਲ੍ਹਦਾ; ਕਿਉਂ ਨਹੀਂ ਬੋਲਦਾ; ਇਸ ਦੀ ਚੁਪ  
ਨਾਲ ਸਾਡੀ ਗਲੀ ਮਹੱਲਾ ਤੇ ਵੇਹੜਾ ਵੀ ਚੁਪ ਏ, ਤਲ-  
ਵੰਡੀ ਦੇ ਹਰੇ ਭਰੇ ਬਿਰਛ ਬੂਟੇ ਵੀ ਸੁੰਨ ਮਸੁੰਨ ਜਾਪਦੇ  
ਨੇ ! ਇਸ ਦੀ ਗੱਲ ਨਾਲ ਅਸੀਂ ਜੀਓਂਦੇ ਤੇ ਜਾਗਦੇ ਸਾਂ,  
ਵੈਦ ਜੀ, ਫਿਰ ਇਹ ਕੀਕਣ ਬੋਲੋ ! ਤਾਂ ਵੈਦ ਜੀ ਨੇ ਬਾਂਹ  
ਨੂੰ ਦੁਬਾਰਾ ਢੜਿਆ ਤੇ ਨਬਜ਼ ਨੂੰ ਟਟੋਲਿਆ ! ਹੁਣ ਨਬਜ਼  
ਦਾ ਪੋੜਾ ਸਰਪਟ ਦੌੜ ਰਿਹਾ ਸੀ, ਚਿਹਰੇ ਤੇ ਜਲਾਲ  
ਠਾਠਾਂ ਮਾਰ ਰਿਹਾ ਸੀ, ਨੂੰਰ ਦੀ ਕਾਂਗ ਜਵਾਰ-ਭਾਟੇ ਵਾਂਝ  
ਅਗੇ ਵਧੀ ਤੇ ਬਾਲਕ ਹੁਣ ਰਹਿ ਨਾ ਸੱਕਿਆ ! ਓ ਬਾਬਾ,  
ਫਿਰ ਤੂੰ ਆਪਣਾ ਗੱਚ ਭਰ ਕੇ ਡੋਲਿਆ, ਉਤੋਂ ਤਾਂ ਤੂੰ  
ਵੈਦ ਨਾਲ ਗੱਲਾਂ ਕੀਤੀਆਂ, ਪਰ ਸੰਸਾਰ-ਰੋਗੀ ਵੇਖ ਕੇ  
ਤੂੰ ਵੀ ਰੋਗੀ ਹੋ ਗਇਓਂ; ਸੰਸਾਰ ਨੂੰ ਧਿਗੀ-ਮੰਜੀ ਤੇ ਲੇਟਿਆ  
ਹੋਇਆ ਵੇਖ ਕੇ ਤੂੰ ਵੀ ਓਸੇ ਵਾਹਣੀ-ਮੰਜੀ ਤੇ ਲੇਟ ਗਇਓਂ,  
ਸੰਸਾਰ ਨੂੰ ਅਗਿਆਨ ਦੀ ਸੁਖ-ਨੀਂਦਰਾਂ ਵਿਚ ਛੁੱਬਾ ਹੋਇਆ  
ਵੇਖ ਕੇ ਤੂੰ ਵੀ ਕੁੜ ਦੇਰ ਲਈ ਚੁਪ ਹੋ ਗਿਆ.....ਪਰ  
ਓ ਬਾਬਾ, ਇਹ ਵੀ ਤੇਰਾ ਚੋਜ ਸੀ ! ਵੈਦ ਹੋਰਨਾਂ ਦਾ ਦੁੱਖ  
ਫੇਲਦਾ ਆਪਣਾ ਭੂਤ ਕਢਵਾ ਕੇ ਟੁਰਿਆ, ਓ ਸੁੱਤਾ ਹੋਇਆ  
ਆਪ ਜਾਗਿਆ, ਮਾਪੇ ਜਾਗੇ ! ਵਾਹ ਵਾਹ ਓ ਬਿਰਹੁੰ  
ਰੋਗੀਆ, ਲੋਕਾਂ ਦਾ ਰੋਗ ਉਤਾਰਣ ਲਈ ਤੂੰ ਵੀ ਚਿੰਤਾ  
ਚਿਖਾ ਤੇ ਜਾ ਚੜਿਆ !!



## ਨਾਨਕ ਤੇ ਨਾਨਕੀ !

ਮਿੱਠੀਆਂ ਪ੍ਰੀਤਾਂ ਪਾਣ ਵਾਲੇ ਬਾਲਕਾਂ, ਸੰਸਾਰ ਵਿਚ  
ਇਸ ਤੋਂ ਵਧੇਰੀ ਪ੍ਰੀਤ ਕੇਹੜੀ ਦੇ ਜੋ ਭੈਣ ਤੇ ਭਰਾ ਵਿਚ  
ਹੋ ਸਕਦੀ ਏ ? ਇਸ ਵਿਚ ਸ਼ੱਕ ਨਹੀਂ ਜੁ ਪਤੀ ਤੇ  
ਪਤਨੀ ਵਿਚ ਵੀ ਉਬਲਦੀ ਪ੍ਰੀਤ ਏ ! ਮਾਪਿਆਂ ਦੀ ਪ੍ਰੀਤ  
ਵੀ ਆਪਣੇ ਧੀਆਂ-ਪੁੱਤਰਾਂ ਨਾਲ ਪ੍ਰਬਲ ਹੋਵਦੀ ਏ, ਪਰ  
ਉਹ ਵੀ ਕਾਸੇ ਹੋਰ ਭਾਂ ਦੀ ਏ, ਭਰਾਵਾਂ ਭਰਾਵਾਂ ਦੀ ਵੀ  
ਪ੍ਰੀਤ ਹੋਵੀ ਏ, ਪਰ ਉਹ ਵੀ ਕਾਸੇ ਹੋਰ ਰੰਗ ਢੰਗ ਦੀ  
ਏ—ਪਤੀ-ਪਤਨੀ ਦੀ ਪ੍ਰੀਤ-ਦੇਗ ਵਿਚੋਂ ਤੱਤਾ ਉਬਾਲ ਕੱਢ  
ਲਵੇ, ਮਾਪਿਆਂ ਦੀ ਪ੍ਰੀਤ-ਚੁਲ੍ਹੀ ਵਿਚੋਂ ਸੁਆਰਥ ਦੀ ਛਾਤੀ  
ਕੱਢ ਲਵੇ, ਤੇ ਭਰਾਵਾਂ ਦੇ ਸਾਂਝੇ-ਬਾਟੇ ਵਿਚੋਂ ਆਵਣ ਵਾਲੀਆਂ  
ਵੰਡੀਆਂ ਦਾ ਖਾਰਾ ਪਾਣੀ ਕੱਢ ਲਈ—ਤੇ ਫਿਰ ਜੁ ਨਿਰਮਲ  
ਪ੍ਰਬਲ ਤੇ ਛੈਲ ਛਬੀਲੀ ਪ੍ਰੀਤੀ ਬਾਕੀ ਰਹਿ ਜਾਏਗੀ  
ਉਹ ਇਕੋ ਇਕ ਭੈਣ ਦਾ ਅੰਪਣੇ ਇਕੋ ਇਕ ਭਰਾ ਨਾਲ  
ਪਿਆਰ, ਹਾਂ ਤਦ ਉਹ ਪ੍ਰਤੱਖ ਭਾਸੇਗਾ ! ਇਸ ਪਵਿਤਰ-  
ਪਿਆਰ ਦੀਆਂ ਦੇ ਪ੍ਰਤੱਖ ਮੁਰਤਾਂ ਤੁਸੀਂ—ਓ ਵੀਰ ਨਾਨਕ,  
ਓ ਬੇਬੇ ਨਾਨਕੀ ! ਓ ਬਾਬਾ, ਓ ਵੀਰ ਬਾਬਾ, ਤੂੰ ਆਪਣੀ  
ਭੈਣ ਨੂੰ ਘੁੱਟ ਕੇ ਛਾਤੀ ਨਾਲ ਲਾਵਨਾ ਏਂ ਤੇ ਤੇਰੀ ਭੈਣ  
ਤੈਨੂੰ ਚੁੰਮ ਚੁੰਮ ਕੇ ਨਹੀਂ ਰੱਜਦੀ, ਇਹ ਕਿਹੜਾ ਪੁਰਾਣਾ  
ਰਿਸਤਾ ਏ?—ਕੀ ਇਹ ਯਗਾਂ ਯਗਾਂ ਦੀ ਰਹੀ-ਖਈ ਭੜਾਸ

ਏ, ਜੁ ਠਰਨ ਵਾਸਤੇ ਤੁਹਾਡੀਆਂ ਹਿਕਾਂ ਵਿਚ ਆ ਕੇ ਮੂਰਤੀ  
ਮਾਨ ਹੋਈ—ਤੇ ਇਉਂ ਤੱਪਦਾ ਕਲਯੁਗ ਵੀ ਠਰ ਕੇ  
ਸੀਤਲ ਸਤਯੁਗ ਹੋ ਗਿਆ ! ਓ ਵੀਰਾ, ਤੂੰ ਬਾਲਕ ਬਣ  
ਕੇ ਚਪੇੜਾਂ ਖਾਨਾਂ ਏ, ਪਰ ਚਪੇੜਾਂ ਦੀਆਂ ਸਲਾਟਾਂ ਤੈਂਤੇ  
ਕੇਮਲ ਮੁੱਖੜੇ ਤੇ ਨਹੀਂ, ਤੇਰੀ ਭੈਣ ਦੀਆਂ ਗਲਾਂ ਤੇ ਜਾ  
ਵੱਜਦੀਆਂ ਨੇ । ਤੂੰ ਰੋਨਾ ਏਂ ਤਾਂ ਹੱਸ ਕੇ, ਪਰ ਅੱਬਰੂ ਤੇਰੀ  
ਭੈਣ ਦੀਆਂ ਅੱਖਾਂ ਵਿਚੋਂ ਮੇਤੀਆਂ ਦਾ ਲੜੀ ਬਣ ਕੇ ਛਾ  
ਛਮ ਵੱਗਦੇ ਨੇ । ਤੂੰ ਨਿਤ ਨਿਤ ਉਦਾਸੀਆਂ ਤੇ ਟੁਰ ਜਾਨਾ  
ਏਂ, ਤੇ ਤੇਰੀ ਅੰਮਾ-ਜਾਈ ਭੈਣ ਚਾਤਿਕ ਵਾਂਕ ਤੇਰੇ ਦਰ-  
ਸ਼ਨਾਂ ਲਈ ਮੁੜ ਮੁੜ ਤਾਂਘਦੀ ਏ, ਓਹ ਜੇ ਤੈਨੂੰ ਪ੍ਰਬਲ-  
ਪ੍ਰੀਤਾਂ ਦਾ ਤਣੁਕਾ ਚਾ ਘਲੇ ਤਾਂ ਸੱਤ ਸਮੁੰਦਰੋਂ ਪਾਰੋਂ ਵੀ  
ਤੂੰ ਝੱਬ ਮੁੜ ਆਏਂ ! ਓ ਵੀਰਾ ਇਹ ਤੇਰੀ ਕੋਈ ਭੈਣ ਨਹੀਂ  
ਜਾਪਦੀ—ਜਾਪਦਾ ਏ ਜੇ ਤੂੰ ਚੰਨ ਏਂ ਤੇ ਇਹ ਅਕਾਸ  
ਗੰਗਾ ਏ, ਦੋਵੇਂ ਇਕੋ ਨੂਰ ਫੁਹਾਰ, ਤੂੰ ਪਵਿਤਰ-ਆਤਮਾ  
ਤੇ ਇਹ ਪਵਿਤਰ ਮਾਇਆ—ਓਹ ਮਾਇਆ, ਜੁ ਜੁਗਾਂ ਜੁਗਾਂ  
ਦੇ ਸਾਥਣਾਂ ਨਾਲ ਧੋ ਧੋ ਕੇ ਹੁਣ ਆ ਹੋਈ ਏ ਨੂਰ—ਮਨੂਰ  
ਹੋ ਕੇ, ਵਾਹ ਵਾਹ ਓ ਵੰਨ ਸਵੰਨੀਏ ਜੋੜੀਏ; ਤੂੰ ਬਿਰ-ਸਬਿਰ,  
ਸਦੱਕੜੇ, ਕੁਰਬਾਨ ਇਸ ਅਬਚਲ ਜੋੜੀ ਤੋਂ !!

-----

## ਬਾਬੇ ਮੱਸੀਆਂ ਚਾਰੀਆਂ

ਓ ਗਊ ਪਾਲ ਬਾਬਾ, ਤੂੰ ਹਥ ਵਿਚ ਖੁੰਡੀ ਤੇ ਮੋਢੇ  
 ਖੇਮ ਲੈ ਕੇ ਮੱਸੀਆਂ ਨੂੰ ਵੀ ਚਾਰਣ ਵਗ ਟੁਰਿਆ : ਗਊਆਂ  
 ਤੈਂ ਚਾਰੀਆਂ, ਮਹੀਆਂ ਤੈਂ ਚਾਰੀਆਂ, ਕੂਰੀਆਂ-ਮਹੀਆਂ ਵੀ  
 ਤੈਂ ਚਾਰੀਆਂ; ਇਹ ਬਾਰਾਂ ਤੇ ਅੌਹ ਬੇਲੇ ਹੁਣ ਤਕ ਤੇਰੀ  
 ਪ੍ਰਭਾਤ ਫੇਰੀ ਦੀ ਗਵਾਹੀ ਨੇ, ਓ ਚੌਂਕੀਦਾਰਾ ਤੇਰੀ ਫਿਰ  
 ਰਾਖੀ ਕੇਹੀ ਜੇ ਤੇਰੀਆਂ ਮਹੀਆਂ ਇਹ ਲਾਗੇ-ਚਾਗੇ ਦੀਆਂ  
 ਪੈਲੀਆਂ ਚਰ ਆਈਆਂ, ਤੇ ਨਾਲ ਦੇ ਸਾਰੇ ਮੁਜਾਰੇ ਅਜ ਭਜੇ  
 ਭਜੇ ਫਿਰ ਤੇਰੇ ਘਰ ਆਏ ਹੋਏ ਨੇ ਤੇ ਅੰਹਦੇ ਨੇ : ਇਹ  
 ਬਾਲਕ ਠੀਕ ਰਾਖੀ ਨਹੀਂ ਕਰਦਾ, ਸਾਡੀਆਂ ਸਪਰਾਂ-ਪਲੀਆਂ  
 ਪੈਲੀਆਂ ਇਸ ਦੀਆਂ ਮਹੀਂਆਂ ਚਰ ਗਈਆਂ ਤੇ ਸਾਡੀਆਂ  
 ਆਸਾਂ ਤੇ ਪਾਣੀ ਫਿਤ ਗਿਆ ! ਤੇ ਨਿਤ ਚੈਤੰਨ-ਚੌਂਕੀਦਾਰ  
 ਤੂੰ ਆਪਣੀ ਖੁੰਡੀ ਖੜਕਾ ਕੇ ਆਖਿਆ : ਕੌਣ ਅੰਹਦਾ ਏ ਜੇ  
 ਤੁਹਾਡੀ ਪੈਲੀਆਂ ਸਖਣੀਆਂ ਨੇ ਤੇ ਇਸ ਵਿਚ ਮੇਰੀਆਂ  
 ਮਹੀਆਂ ਨੇ ਮੂੰਹ ਮਾਰਿਆ ਏ ! ਤਾਂ ਪਿੰਡ ਦੇ ਸਾਰੇ ਮੈਹਰਮ  
 ਇਕੱਠੇ ਹੋ ਕੇ ਆਪਣੀਆਂ ਪੈਲੀਆਂ ਨੂੰ ਦੇਖਣ ਵਾਸਤੇ ਫਿਰ  
 ਜਾਂਦੇ ਨੇ ਤੇ ਲੋ ! ਓਹੋ ਖੇਤੀਆਂ ਹਰੀਆਂ-ਭਰੀਆਂ ਤੇ ਵਧੀਆਂ  
 ਚੜ੍ਹੀਆਂ ਨੇ, ਸਗੋਂ ਓਹਨਾਂ ਵਿਚ ਅਜ ਹੋਰ ਹੀ ਕੋਈ ਰੰਗ  
 ਏ, ਰੂਪ ਏ, ਨਖਰਾ ਏ । ਓ ਸੋਹਣੀਓਂ ਮਸਤਾਨੀਓਂ ਖੇਤੀਓਂ,  
 ਤੁਹਾਡੇ ਵਿਚ ਕੇਹੜਾ ਜਾਦੂਗਰ ਫਿਰ ਗਿਆ ਏ : ਕਲ ਜਿਥੇ  
 ਤੁਸੀਂ ਨਿਮੋਸੂਣ ਸੌ, ਅੱਜ ਤੁਸੀਂ ਮਸ ਛੁੱਟੇ ਗੱਭਰੂ ਵਾਂਕ ਗਰਦਨ  
 ਨੂੰ ਓਤਾਂਹਾਂ ਚੁਕ ਕੇ ਮਾਨ ਨਾਲ ਤੱਕ ਰਹੀਆਂ ਹੋ—ਤੇ

( ੪੫ )

ਜਿਥੇ ਓਹਨਾਂ ਗਉਆਂ ਤੇ ਮੱਝਾਂ ਨੇ ਮੂੰਹ ਮਾਰਿਆ ਸੀ, ਓਥੇ  
ਸਗੋਂ ਦੂਣ। ਜਾੜ ਏ ! ਕੀ ਇਹ ਸੁਫਨਾ ਏ, ਯਾ ਕੋਈ ਜਾਣੂ  
ਏ—ਜੇਗੀ ਆਂਹਦੇ ਨੇ ਇਹ ਬਾਲਕ ਬਾਲਕ ਨਹੀਂ; ਇਹ  
ਚੌਕੀਦਾਰ ਚੌਕੀਦਾਰ ਨਹੀਂ; ਏਹ ਤਾਂ ਕਿਸੇ ਅਰਸ਼ ਤੋਂ  
ਉਤਰਿਆ ਫਰਿਸ਼ਤਾ ਏ। ਚੌਦਵੀਂ ਦਾ ਚੰਨ ਪਰ ਹੁਣ ਧਰਤੀ  
ਤੇ ਪਾਇਲਾ ਪਾਂਵਦਾ, ਇਹ ਓਸ ਕਾਮਯੋਨੂ-ਗਉ ਦਾ ਮਾਲਕ,  
ਜੋ ਸਾਡੀਆਂ ਸਾਰੀਆਂ ਕਮੀਆਂ ਤੇ ਖਾਮੀਆਂ ਨੂੰ ਪੁਰਣ ਕਰਣ  
ਵਾਲਾ ! ਓ ਬਾਲਕਾ, ਸਾਡੀ ਖੇਤੀ ਤਾਂ ਸਚਮੁਚ ਉਜੜ ਗਈ  
ਸੀ, ਅਸੀਂ ਝੂਠੇ ਨਹੀਂ, ਨਾ ਹੀ ਸਾਡਾ ਗਿਲ੍ਹਾ ਬਨੌਟੀ  
ਸੀ—ਪਰ ਤੈਂ ਕੋਈ ‘ਕਾਮਯੋਨੂ’ ਵਸ ਕੀਤੀ ਹੋਈ ਏ, ਜੋ  
ਸਾਡੇ ਉਜੜੇ ਹੋਏ ਖੇਤਾਂ ਨੂੰ ਫਿਰ ਮੁੜ ਤੁੜ ਕੇ ਹਰਾ-ਭਰਾ  
ਕਰ ਦਿਤਾ ਤੇ ਓਹਨਾਂ ਵਿਚ ਜੋਂ ਦੀ ਥਾਂ ਕਣਕਾਂ ਦੇ ਜਾੜ  
ਜਾੜੇ ! ਓ ਸਾਡੇ ਕਰਮਾਂ ਦੀਆਂ ਕੰਡਿਆਂ-ਵਾੜੀਆਂ ਨੂੰ ਮੁੜ  
ਮੁੜ ਫੁਲਵਾੜੀਆਂ ਕਰਣ ਵਾਲਿਆ, ਇਹ ਜ਼ਰੂਰੀ ਏ ਜੁ  
ਸਾਡੀਆਂ ਕਾਲੀਆਂ ਪੈਲੀਆਂ, ਭੱਖੜੇ ਵਾਲੀਆਂ ਕਰਮ  
ਵਾੜੀਆਂ ਤੇਰੀਆਂ ਜਪ ਤਪ ਅਲੂਣੀ ਘਾਲਾਂ ਰੂਪ ਮੱਝਾਂ ਦੀ  
ਡਾਰ ਨਾਲ ਪੈਹਲੇਂ ਇੰਝ ਭਾਸਣ ਜਿਵੇਂ ਉਜੜ ਰਹੀਆਂ  
ਹਨ, ਪਰ ਫੇਰ ਹਰੀਆਂ-ਭਰੀਆਂ ਹੋ ਕੇ ਨਾਮ-ਰੰਗ ਵਿਚ  
ਵਿਗਸਨ ! ਵਾਹ ਵਾਹ ਬਾਬੇ ਨੇ ਮੱਝੀਆਂ ਚਾਰੀਆਂ !

-----

## ਅੰਤ੍ਰਯਾਮੀ ਬਾਬਾ ਨਿਮਾਜ਼ ਪੜ੍ਹਨ ਮਸੀਤੇ ਗਿਆ !

ਓ ਨਿਮਾਜ਼ੀ ਬਾਬਾ, ਅਜ ਤੂ ਨਿਮਾਜ਼ ਪੜ੍ਹਨ ਲਈ ਵੀ ਉਠ ਟੁਰਿਆ; ਕੋਈ ਆਖੇਤੂ ਹਿੰਦੂ ਤੂ ਮੁਢ-ਕਦੀਮਾਂ ਦਾ ਸਨਾਤਨੀ ਤੇ ਕੋਈ ਤੈਨੂ ਆਖੇਨੂਰ-ਅੱਲਾ, ਤੂ ਮੰਦਰਾਂ ਵਿਚ ਵੀ ਟੱਲ ਖੜਕਾਨ ਵੇਲੇ ਹਾਜ਼ਰ ਤੇ ਮਸੀਤਾਂ ਵੇਲੇ ਵੀ ਨਮਾਜ਼ ਪੜ੍ਹਨ ਲਈ ਤਿਆਰ। ਕਿਉਂ ਨਾ ਜਾਏਂ, ਤੂ ਦੋਵਾਂ ਦਾ ਸਾਂਝਾ, ਪਰ ਅਜ ਨਵਾਬ ਤੇ ਪਿੰਡ ਦੇ ਚੌਪਰੀ ਤੇ ਮੁਲਾਂ ਮੁਲਾਣੇ ਸਾਰੇ ਇਕਥੇ ਹੋਏ ਹੋਏ ਨੇ ਤੇ ਜੁਮੇ ਦੀ ਜਮਾਇਤੀ-ਨਿਮਾਜ਼ ਏ। ਹੋਰਾਂ ਨਾਲ ਇਹ ਸਾਂਝਾ-ਸੁਰਜ ਵੀ ਉਠ ਟੁਰਿਆ ਤੇ ਕੰਨ ਤੇ ਹੱਥ ਰਖ ਕੇ ਨਿਮਾਜ਼ ਪੜ੍ਹਨ ਲਈ ਸੱਡ ਵਿਚ ਆ ਖੜੋਤਾ ਏ। ਹੋਰ ਸਾਰੇ ਬੈਠ ਜਾਂਦੇ ਨੇ, ਪਰ ਓ ਬਾਬਾ ਤੂ ਨਹੀਓਂ ਬਹਿੰਦਾ, ਹੋਰ ਉਠਦੇ ਨੇ ਬਹਿੰਦੇ ਨੇ ਫਿਰ ਉਠਦੇ ਨੇ, ਪਰ ਤੂ ਅਗੇ ਹੀ ਨੈਣ ਮੂੰਦੀ ਕਿਸੇ ਅਰਾਪਨਾ ਵਿਚ ਖਲਾ ਏਂ! ਓ ਬਾਬਾ, ਨਿਮਾਜ਼ ਖਤਮ ਹੋਣ ਤੇ ਤੇਰੇ ਕੋਲੋਂ ਸਾਰੇ ਪਛਦੇ ਨੇ, ਜੇ ਤੂ ਚੰਗੀ ਨਿਮਾਜ਼ ਪੜ੍ਹੀ ਏ! ਸਿਰਫ 'ਅਲਫ਼' ਨੂੰ ਪੜ ਕੇ ਹੋਰ ਸਾਰੇ ਕਾਇਦੇ ਨੂੰ ਭੁਲ ਬੈਠਾ! ਤਾਂ ਓ ਰਬੀ-ਬਾਬਾ! ਤੈਂ ਓਹ ਨਿਮਾਜ਼ ਪੜ੍ਹੀ ਜਿਸ ਨੂੰ ਸੁਣ ਕੇ ਨਵਾਬ ਤੇ ਨਵਾਬ ਜਾਂਦੇ, ਮੁਲਾਂ ਤੇ ਮੌਲਾਣੇ, ਪੜ੍ਹੇ ਤੇ ਅਨਪੜ੍ਹੇ ਸਾਰੇ ਵੱਜਦ ਵਿਚ ਆ ਰਾਏ ਤੇ ਸਾਰਿਆਂ ਦੇ ਸਿਰ ਤੇ ਹੈਲ ਚੜ੍ਹ ਗਿਆ, ਤੇ ਤੇਰੇ ਵਾਂਕ ਮਸਤਾਨੇ

ਹੋਕੇ 'ਅਨਉਲ ਹੱਕ' 'ਮੈਂ-ਰੱਬ-ਹਾਂ' 'ਮੈਂ-ਰੱਬ-ਹਾਂ' ਆਖਣ  
 ਲਗੇ—ਕਿਤਨੀ ਦੇਰ ਏਹ ਧੁਨੀ ਉਸ ਮਸੀਤ ਦੇ ਕੋਨੇ ਕੋਨੇ,  
 ਓਸ ਮਹਿਰਾਬ ਦੀ ਗੋਲਾਈ ਵਿਚੋਂ ਮੁੜ ਮੁੜ ਕੇ ਇਉਂ ਹੀ  
 ਆਉਂਦੀ ਰਹੀ, ਤੇ ਤੇਰੇ ਪਾਰਖੂਆਂ ਨੇ ਫਿਰ ਤੈਨੂੰ ਪਰਖਣ  
 ਦੀ ਥਾਂ ਆਪਣੀਆਂ ਹਿੱਕਾਂ ਤੇ ਬਿਠਾ ਲਿਆ ਤੇ ਆਖਿਓਨੇ,  
 ਤੂੰ ਸਚਸੁਚ 'ਵਲੀ-ਅੱਲ੍ਹਾ' ਏਂ—ਪਰ ਕੀ ਫਿਰ ਤੂੰ ਨਹੀਂ  
 ਦਸੇਂਗਾ ਜੇ ਤੂੰ ਉਠ ਕੇ ਸਾਡੇ ਨਾਲ ਕਿਉਂ ਨਹੀਂ ਗੋਡੇ ਟੇਕ  
 ਕੇ ਸੱਜਦਾ ਕੀਤਾ ! ਤਾਂ, ਓ ਕੋਹ ਨੂੰਗੀ ਰਤਨਾਂ, ਤੂੰ ਅੱਖ-  
 ਪਲਕਾਰੇ ਵਿਚ 'ਕਾਹਬਾ' ਆਪ ਬਣ ਗਿਆ, ਤੇ ਇਉਂ  
 ਭਾਸਿਆ, ਜੁ ਸਾਰਾ ਆਲਮ (ਬ੍ਰਹਮਿੰਡ) ਤੈਂ ਵਲ ਝੁਕ ਕੇ ਸੱਜਦਾ  
 ਕਰ ਰਿਹਾ ਏ—ਏਹ ਮੌਜੜਾ, ਇਹ ਕਰਾਮਾਤ ਵੇਖ ਕੇ,  
 ਸਾਰੇ ਆਖਣ ਲੱਗੇ : ਓ ਟੁਰਦਿਆ, ਓ ਖੜੋਤਿਆ ਕਾਬਿਆ  
 ਤੂੰ ਸਦਾ ਹੀ ਖੜੋਤਾ ਰਹੁ, ਜੇ ਤੂੰ ਵੀ ਬੈਠ ਜਾਵੇਂ ਤਾਂ ਹੋਰ ਕਿਸ  
 ਨੂੰ ਝੁਕ ਕੇ ਸੱਜਦਾ ਕਰਣ ? ਓ ਬਾਬਾ ਇਹ ਕਾਰਣ ਸੀ, ਜੁ  
 ਤੂੰ ਨਹੀਂ ਬੈਠਾ—ਸਚ ਏ ਜੇ ਕਾਜ਼ੀ ਦਾ ਦਿਲ ਓਸ ਦੇ ਵਛੇਰੇ  
 ਵੱਲ ਸੀ ਜੁ ਕਿਧਰੇ ਖੂਹ ਵਿਚ ਨਾ ਢਿਗ ਪਏ, ਤੇ ਨਵਾਬ ਦਾ  
 ਦਿਲ ਤਾਜ਼ੀ ਘੋੜੇ ਖਰੀਦਣ ਕਾਬਲ ਕੰਧਾਰ ਸੀ, ਪਰ ਤੂੰ  
 ਓਥੇ ਹੀ ਓਨ੍ਹਾਂ ਨੂੰ ਤੱਕ ੨ ਵਿਗਸਦਾ ਰਿਹਾ ! ਹੋਇਆ ਜੁ  
 ਅੰਤੁਯਾਮੀ ! ਵਾਹ ਵਾਹ ਬਾਬੇ ਅੱਜ ਨਿਮਾਜ਼ ਪੜ੍ਹੀ !

## ਬਾਲਾ ਤੇ ਮਰਦਾਨਾ !

ਓ ਸਾਂਝੀ-ਸਰਕਾਰੇ, ਤੂੰ ਵਿੱਥਾਂ ਮੇਲਣ ਲਈ ਅਵਤਾਰ ਧਾਰਿਆ ! ਹਿੰਦੂ-ਮਸਲਿਮ, ਤੇ ਹੋਰ ਸਭ ਸੰਪ੍ਰਦਾਂ ਜੁ ਭਾਰਤ ਵਰਸ਼ ਵਿਚ ਅੱਡੇ ਅੱਡਰੇ ਡੇਰੇ ਜਮਾ ਕੇ ਬੈਠੀਆਂ ਸਨ, ਉਹਨਾਂ ਦੇ ਮਿਲਣ ਦਾ ਸਮਾ ਹੁਣ ਆ ਗਿਆ, ਤਾਂ ਤੇ ਤੂੰ ਸੁਨੈਹਰੀ-ਪੁਲ ਬਣ ਕੇ ਦੋਵੇਂ ਹੋਰ ਖਲਿਆਰ ਕੇ ਆਇਆ: ਤੇਰੇ ਇਕ ਪਾਸੇ ਭਾਈ ਬਾਲਾ ਤੇ ਦੂਜੇ ਪਾਸੇ ਭਾਈ ਮਰਦਾਨਾ, ਇਕ ਹਿੰਦੂ ਤੇ ਇਕ ਮੁਸਲਿਮਾਨ, ਇਕ ਚੁੱਪ ਤੇ ਇਕ ਵਡ-ਬੋਲਾ । ਭਾਈ ਬਾਲਾ ਤੂੰ ਕਿਉਂ ਚੁੱਪ ਏਂ, ਤੇਰੇ ਭਾਈ ਨੂੰ ਭੁੱਖ ਲੱਗਦੀ ਏ, ਤ੍ਰੇਹ ਲੱਗਦੀ ਏ, ਹੋਰ ਲੋੜਾਂ ਦੀ ਬੋੜ ਸਦਾ ਸਤਾਂਵਦੀ ਏ, ਪਰ ਓ ਗਹਿਰ ਗੰਭੀਰ ਬਾਲਿਆ, ਤੂੰ ਚੁੱਪ ਗੜ੍ਹਪ ਰਜਾਂ-ਕਜਾਂ, ਸਦਾ ਹੀ ਤਿਪਤ ! ਓ ਮੇਰੇ ਪਿਆਰੇ ਭਾਪਿਆ, ਤੇਰੀ ਚੁੱਪ ਦਾ ਕਾਰਣ ਮੈਂ ਸਮਝ ਗਿਆ, ਤੂੰ ਪੀਤਾ ਏ ਜਿ ਅੰਮ੍ਰਿਤ-ਘੁੱਟ ਜੁ ਪੀਤੇ ਤੇਰੀ ਸਾਰੀ ਤਿਖਾ ਇਕ ਭੀਕ ਨਾਲ ਹੀ ਮੁੱਕ ਚੁੱਕ ਗਈ । ਇਹ ਠੁਠਾ, ਅੰਮ੍ਰਿਤ-ਭਰਿਆ ਪੀ ਕੇ ਫਿਰ ਤੰਕੀਕਣ ਕੁਸਕੇ ? ਓ ਭੇਲੇ ਭਾਲੇ ਭਾਈ ਬਾਲਿਆ, ਤੂੰ ਬਾਲਕਾਂ ਵਰਗੀ ਭੇਲਪਣ ਲੱਭੀ ਏ, ਹੁਣ ਤੂੰ ਆਪਣੇ ਆਪ ਨਾਲ ਖੇਡਦਾ ਤੇ ਆਪਣੇ ਆਪ ਨਾਲ ਗੱਲਾਂ ਕਰਦਾ । ਤੂੰ ਪੂਰਾ, ਕਦੇ ਨਾ ਉੱਰਾ ! ਪਰ ਜਦ ਤੰ ਸਾਖੀਆਂ ਲਿਖਵਾਣ ਤੇ ਆਵੇਂ ਤਾਂ ਤੂੰ ਕਦੇ ਨ ਰੱਜਦਾ, ਤੂੰ ਇੰਦ ਆਪਣੇ ਹਿਰਦੇ ਦੀਆਂ ਰੀਲਾਂ ਭਰ ਭਰ ਕੇ ਖੇਲ੍ਹੀ

( ੪੯ )

ਜਾਂਵਦਾ, ਜੀਕਣ ਕੋਈ ਸਿਨਮਾ ਵਿਚ ਫਿਲਮਾਂ ਦੀਆਂ ਰੀਲਾਂ  
ਬੋਲ੍ਹੀ ਜਾਂਦਾ ਏ ! ਓ ਗਹਿਰ ਗੰਭੀਰ ਵੀਰਾ, ਸੱਚ ਮੁੱਚ ਤੈਨੂੰ  
ਕੋਈ ਅਣਮੁਕਾ ਵੱਹੀ-ਖਾਤਾ ਲੱਭਾ ਏ, ਫਿਰ ਤੂੰ ਕੀਕਣ  
ਆਪਣੀ ਰਾਮ ਕਹਾਣੀ ਨੂੰ ਲੁਕਾਏ ਯਾ ਮੁਕਾਏ ?

ਤੇ ਓ ਮਰਦਾਨਿਆ, ਤੂੰ, ਮੈਂ ਤੈਂ ਤੇ ਹਭ ਕੋਈ ਦੀ ਸੱਚੀ  
ਮੁਰਤ ਏਂ, ਭੁੱਖੇ ਤੈਂ ਵਾਂਝ ਅਸੀਂ, ਤਿਆਹੇ ਤੈਂ ਵਾਂਝ ਅਸੀਂ, ਤੇਟਾਂ  
ਤੇ ਥੇਟਾਂ ਨਾਲ ਭਰਪੂਰ; ਕਸਕਾਂ, ਚੱਸਕਾਂ ਤੇ ਚੀਸਾਂ ਨਾਲ  
ਅਸੀਂ ਮੁੜ ਮੁੜ ਕਰਿਛਦੇ ਤੇ ਝੂਰਦੇ, ਤੂੰ ਸਾਡੇ ਵਾਂਝ ਕਦੇ  
ਰਤੀ, ਕਦੀ ਮਾਸਾ, ਕਦੇ ਤੇਲਾ। ਕਦੇ ਤੂੰ ਸ਼ੇਰਾਂ ਨਾਲ ਜੱਫੀ  
ਮਾਰੇ, ਕਦੇ ਤੂੰ ਲੇਲਾ ਬਣ ਕੇ ਕਿਸੇ ਸੁੰਦਰਾਂ ਦੇ ਚਰਖੇ  
ਕੇਲ ਮਿਉਂ ਮਿਉਂ ਕਰੇਂ। ਓ ਉਤਾਵਲਿਆ, ਓ ਬਾਵਲਿਆ  
ਮਰਦਾਨਿਆ, ਇਕ ਮਰਦ ਤੂੰ ! ਪਰ ਫਿਰ ਮਰਦਾਂ ਦਾ  
ਮਰਦ, ਮਰਦੇ-ਮਰਦਾਨ ਵੀ ਤੂੰ, ਕਿਉਂਕਿ ਜਦ ਤੂੰ ਆਪਣੀ  
ਰਬਾਬ ਖਿਚ ਖੁੱਚ ਕੇ ਵਜਾਏ, ਤਾਂ ਤੇਰੀ ਰਬਾਬ ਸੁਣ ਕੇ  
ਵਣ ਤ੍ਰਿਣ ਤ੍ਰਿਭਵਣ ਝੂਮਨ, ਤੇ ਓਹਨਾਂ ਵਿਚੋਂ ਅਨੰਦ  
ਦੀਆਂ ਗੰਗਾ-ਧਾਰਾਂ ਵੱਗ ਵੱਗ ਟੁਰਨ ! ਓ ਨੰਗੀਂ ਪੈਰੀਂ  
ਮੱਕਾ-ਮਦੀਨਾ ਤੇ ਜਗਨ ਨਾਬ ਕੱਢਣ ਵਾਲਿਆ ਰਬਾਬੀਆ,  
ਤੇਰੀ ਰੱਬ-ਗੁੱਧੀ ਰਬਾਬ ਕਿਸ ਨੇ ਨਹੀਂ ਸੁਣੀ ? ਇਹ ਪੰਜ  
ਦਰਿਆ, ਮੌਹ ਗੰਗਾ ਤੇ ਜਮਨਾ ਭੈਣਾਂ, ਤੇ ਓਹਨਾਂ ਦਾ ਦੂਰ ਵੱਸਦਾ  
ਵੀਰ ਬ੍ਰਹਮ-ਪੁੱਤਰ। ਹੁਣ ਤੱਕ ਤੇਰੀ ਲੈ, ਤੇਰੀ ਰਬਾਬ ਦੀ  
ਮਸਤੀ ਨਾਲ ਮਸਤ ਤੇ ਤੇਰੇ ਤਾਲ ਨਾਲ ਇਕ ਤਾਲ ਹੋ  
ਕੇ ਟੁਰ ਰਹੇ ਨੇ। ਵਾਹ ਵਾਹ ਮੇਰੇ ਬਾਬੇ ਦੇ ਦੋ ਸੰਗੀ,  
ਚੁਪ੍ਪ-ਬਾਲਾ ਤੇ ਗਲੋਖੜ-ਮਰਦਾਨਾ !!

## ਮਾਪੇ ਤੇ ਪਵਿਤਰ ਪੱਤਨੀ !

ਓ ਪੱਤ-ਸਪੱਤ ਬਾਬਾ, ਓ ਜਾਣੀ-ਜਾਣ ਬਾਬਾ, ਤੂ ਆਪਣੇ ਮਾਪਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਤੇ ਪਹਿਚਾਨਦਾ, ਪਰ ਓਹ ਤੈਨੂੰ ਕੀਕਣ ਜਾਨਣ ? ਸੱਚ ਏ, ਦੀਵੇ ਹੇਠਾਂ ਹਨੇਰਾ ਹੋਂਦਾ ਏ, ਤੀਕਣ ਹੀ ਤੇਰੇ ਮਾਪੇ ਤੈਨੂੰ ਨਿਤ ਨਿਤ ਵੇਖਦੇ, ਚੁੰਮਦੇ ਤੇ ਚੱਟਦੇ, ਪਰ ਚਪੇੜਾਂ ਮਾਰਨ ਵੇਲੇ ਚਪੇੜਾਂ ਵੀ ਮਾਰ ਲੈਂਦੇ ਤੇ ਇਹ ਨਾ ਜਾਣਦੇ, ਜੇ ਇਹ ਜਾਤਕ ਕੈਣ ਏ, ਜੁ ਚਪੇੜਾਂ ਨੂੰ ਚੁੰਮਦਾ ਤੇ ਟੋਣ ਦੀ ਬਜਾਏ ਖਿੜ ਖਿੜ ਹੱਸਦਾ !—ਹਾਂ ਰੋਣਾ ਤਾਂ ਇਸ ਬਾਲਕ ਦੇ ਹੱਥ ਹੀ ਨਹੀਂ ਆਇਆ, ਜੰਮਦਾ ਵੀ ਹੱਸਦਾ, ਤੇ ਖੇਡਾਂ ਖੇਡਣ ਵੇਲੇ ਵੀ ਹੱਸਦਾ ਤੇ ਗਵਾਚਣ ਵੇਲੇ ਵੀ ਹੱਸਦਾ, ਤੇ ਲੱਭਣ ਵੇਲੇ ਵੀ ਹੱਸਦਾ ! ਓ ਮਾਪਿਓ ਤੁਸੀਂ ਕੀਕਣ ਜਾਣੋ, ਇਹ ਕੇਹੜਾ ਨੂਰਿ-ਦੁੱਕਾ ਏ, ਇਹ ਕੇਹੜੀ ਜੋਤੀ-ਜੋਤ, ਸੋਲਾਂ ਕਲਾਂ ਸੰਪੂਰਨ ਜੋਤ ਏ !

ਤੇ ਓ ਨਿਮਾਣੀਏ-ਅਰਧੰਗੀਏ, ਤੂ ਭਾਵੇਂ ਅੱਖੋਂ ਓਹਲੇ ਤੇ ਘੱਟ ਬੋਲਦੀ ਤੇ ਘੱਟ ਚਾਲਦੀ, ਪਰ ਤੂ ਮੈਨੂੰ ਬੜੀ ਹੀ ਮਿੱਠੀ ਜਾਪਦੀ ਏ, ਤੂ ਓਹ ਸਨਾਤਨ ਦੇਵੀ ਏ ਜੋ ਸੀਤਾ ਤੋਂ ਵੀ ਵਧੇਰੇ ਸੱਤ ਨੂੰ ਪਾਲਦੀ ਏ, ਤੂ ਉਂਗਲ ਨਾਲ ਉਂਗਲ ਫੜ ਕੇ ਨਾਲ ਨਹੀਂ ਟੁਰਦੀ, ਤੈਨੂੰ ਚੰਨ-ਸੂਰਜ ਵੀ ਕਦੇ ਨਹੀਂ ਛਿੱਠਾ, ਤੂ ਮੇਰੇ ਬਾਬੇ ਦੀਆਂ ਉਦਾਸੀਆਂ

ਨਾਲ ਉਦਾਸ ਤੇ ਬਾਬੇ ਸੀਆਂ ਫੇਰੀਆਂ ਨਾਲ ਫਿਰਦੀ, ਪਰ ਘਰ ਬੈਠ ਕੇ, ਆਪਣੇ ਅੰਕਣ ਵਿਚ ਛੁਪ ਲੁੱਕ ਕੇ ! ਓ ਸੇਹਲ, ਓ ਸੁਲੱਖਣੀ, ਓ ਸੁਸ਼ੀਲ ਨਾਰੇ, ਤੂੰ ਅਰਸ਼ਾਂ ਦੇ ਸਾਂਈਂ ਬਾਬੇ ਦੀ ਅਰਪ-ਅੰਗੀ; ਤੰ ਅੰਮ੍ਰਿਤ ਕੁਡ ਨਾਲ ਤਦਾ-ਕਾਰ ਟੋਣ ਵਾਲੀ, ਮਿੱਠੇ ਨੈਣਾਂ ਵਿਚ ਨੈਣ ਮੇਲਣ ਵਾਲੀ, ਤੂੰ ਕੇਡੀ ਭਾਗ ਸੁਲੱਖਣੀ ! ਪਰ ਫਿਰ ਵੀ ਭਾਈ ਬਾਲੇ ਵਾਂਝ ਚੁਪ ! ਹਾਂ ਤੰ ਵੀ ਓਸ ਨੂਰ ਨੂੰ ਨੇੜੇ ਹੋ ਕੇ, ਅੰਗ ਨਾਲ ਅੰਗ ਜੋੜ ਕੇ ਭਖਿਆ ਏ, ਫਿਰ ਤੂੰ ਕੀਕਣ ਬੋਲੇ, ਤੇ ਤੂੰ ਕੀਕਣ ਗਿਲ੍ਹੇ-ਗਲੋਚ ਤੋਲੇ ? ਓ ਬੀਬੀਏ, ਓ ਰਾਣੀਏ, ਓ ਸੁਆਣੀਏ, ਤੂੰ ਵੀ ਓਸ ਰੰਗ ਵਿਚ ਰੰਗੀ ਓਸੇ ਹੀ ਸਰੂਰ ਵਿਚ ਰੱਜੀ-ਕੱਜੀ, ਤੇ ਓਸੇ ਹੀ ਮਸਤੀ ਵਿਚ ਮਖਮਰ ਜਿਸ ਵਿਚ ਮੇਰਾ ਬਾਬਾ ! ਕੀ ਹੋਇਆ ਜੇ ਬਾਬਾ ਚੌਕੀਟੀ ਫਿਚ ਚੱਕਰ ਲਾਏ, ਕੀ ਹੋਇਆ ਜੇ ਕਦੇ ਓਹ ਪੂਰਬ, ਪੱਛਮ ਉੱਤਰ ਦੱਖਣ ਜਾਏ ਤੇ ਆਏ, ਤੂੰ ਓਹਦੇ ਸਦਾ ਅੰਗ-ਸੰਗ, ਤੂੰ ਹੋਈ ਜੁ ਓਹਦੀ ਅਰਧੰਗੀ-ਭਾਵੇਂ ਤਨ ਨਹੀਂ ਨਾਲ, ਪਰ ਮਨ ਤਾਂ ਹੈ ਵੇ ਨਾਲ--ਤਾਂ ਤੇ ਧੰਨ ਧੰਨ ਤੂੰ ਓ ਜਨਨੀ, ਓ ਸੰਸਾਰ-ਜਣਨੀ ਮਾਤਾ !

ਇਹ ਅਣੋਖੀ ਜੋੜੀ ਏ। ਮਾਪੇ ਤਾਂਘਦੇ, ਬਿਲਲਾਂਦੇ, ਤੈਨੂੰ ਤੋਤੇ ਵਾਂਝ ਪਿੰਜਰੇ ਵਿਚ ਪਾਂਵਦੇ ਤੇ ਹਟੋਂ ਤੇ ਚੁੱਕ ਬੁਲ੍ਹਾਂਦੇ, ਪਰ ਇਹ ਅਰਧੰਗੀ ਨਾ ਬੋਲਦੀ ਨਾ ਚਾਲਦੀ ਆਪਣੇ ਪਰਦੇ ਵਿਚ ਕੱਜੀ, ਆਪਣੇ ਹਿਰਦੇ ਵਿਚ ਰੱਜੀ-ਓ ਪਾਠਕੇ, ਕੀ ਤੁਸੀਂ ਨਹੀਂ ਜਾਣਦੇ: ਮਾਪੇ ਨੇ ਤੋਂਖਲਿਆ-ਭੁਜੇ ਬਿਰਹੋ-ਸੱਲ ਤੇ ਪੀੜ੍ਹਾਂ ਤੇ ਇਹ ਰੱਜੀ-ਪੁੱਜੀ ਅਰਧੰਗੀ ਵੈ;

‘ਨਾਮ’ ਦੀ ਸਤ ਸੰਗਣ, ਤ੍ਰਿਪਤ-ਅਧਾਈ ਜਿੰਦੜੀ ! ਵਾਹ  
ਵਾਹ ਪੰਨ ਮਾਪੇ ਤੇ ਤ੍ਰਿਪਤ-ਪੱਤਨੀ !

## ਭੈਣ ਤੇ ਜੀਜੇ ਕੋਲ ਜਾਵਣਾ !

ੴ ਬਾਬਾ, ਖਰੇ ਸੌਦੇ ਕਰਨ ਵਾਲਿਆ ਬਿਉਪਾਰੀਆ,  
ਹੁਣ ਵੇਲਾ ਆ ਗਿਆ ਏ, ਜੁ ਤੂੰ ਦੁਧ ਦੇ ਦੰਦ ਛਡ ਕੇ  
ਪਕੇ ਦੰਦ ਬਦਲਾਵੇਂ, ਤੇ ਇਕ ਘਰ ਹੋਰ ਅਗੇ ਜਾ ਹੱਟ  
ਚਲਾਵੇਂ । ਹਾਂ ਤੇਰੀ ਭੈਣ ਤੇ ਤੇਰਾ ਜੀਜਾ ਤੈਨੂੰ ਬਾਹਾਂ ਉਲਾਰ ਕੇ  
ਪਏ ਉਡੀਕਦੇ ਨੇ, ਤੇ ਆਂਹਦੇ ਨੇ ੴ ਪੈਲੀਆਂ ਹਰੀਆਂ  
ਭਰੀਆਂ ਕਰਣ ਵਾਲਿਆ ਪਾਰਸਾ, ਹੁਣ ਤੂੰ ਰਤਾ ਕੁ ਸਾਡੇ  
ਵੱਲ ਵੀ ਕਦੇ ਫੇਰੀ ਪਾਵੇਂ । ਇਸ ਚੁੰਬਕ ਦਾ ਖਿਚਿਆ  
ਹੋਇਆ ੴ ਬਾਬਾ ਤੂੰ ਮਾਪਿਆਂ ਨੂੰ ਥੋੜੀ ਦੇਰ ਛਡ ਜੀਜੇ  
ਦੇ ਘਰ ਜਾ ਪੈਰ ਪਾਇਆ-ਉਰੀ ਭੈਣ ਤੈਤੋਂ ਅੱਗੇ ਹੀ  
ਸਧਰਾਈ ਹੁਣ ਤੇਰਾ ਰਾਹ ਪੰਥ ਪੂੰਥ ਕੇ ਤੇ ਚੁੰਮ ਚੁੰਮ ਕੇ  
ਨਹੀਂ ਰਜਦੀ ! ਹਾਂ ਭੈਣ ਦੇ ਘਰ ਭਰਾ ਨੇ ਆਵਣਾ ਏ  
ਤੇ ਇਸ ਕੱਖਾਂ ਦੀ ਕੁੱਲੀ ਵਿਚ ਵੀ ਉਸ ਨੇ ਮੇਤੀ-ਚੰਬਾ  
ਤੇ ਕੇਸਰ ਕਿਆਰੀਆਂ ਲਾਵਣੀਆਂ ਨੇ । ਔਹ ਵੇਖੇ ਨਾ,  
ਮੇਰਾ ਬਾਬਾ, ਮਸ ਛੁੱਟਾ ਗੱਭਰੂ, ਹਥ ਵਿਚ ਖੂੰਡਾ, ਤੇ ਪੈਰਾਂ  
ਵਿਚ ਖੜਾਵਾਂ ਪਈ, ਆਪਣੀ ਭੈਣ ਦੇ ਘਰ ਇੰਝ ਭਜਾ  
ਅਂਵਦਾ ਏ, ਜੀਕਣ ਸਿੰਧਸਾਗਰ ਵਿਚ ਕੋਈ ਜਵਾਰ ਭਾਟਾ  
ਚੰਨ-ਛਾਤੀ ਵਲ ਭਜਾ ਜਾਂਵਦਾ ਏਂ । ਤੇ ਭੈਣ ਤੇ ਭਰਾ ਦੀਆਂ

ਪਿਆਰ ਭਰੀਆਂ ਗਲਾਂ ਨੂੰ ਸੁਣਨ ਤੇ ਸੋਗੇ ਰੱਖਣ ਵਾਲਾ  
ਜੀਜਾ ਮੌਜੂਦ ਏ—ਹਾਂ ਨੈਲੇ ਉਪਰ ਕੋਈ ਦੈਹਲਾ ! ਭੈਣੇ,  
ਤੂੰ ਤਾਂ ਅਗੇ ਹੀ ਮਾਸ ਨਾਲ ਮਾਸ ਤੇ ਲਹੂ ਨਾਲ ਰਲੀ  
ਬੈਟੀ ਏਂ, ਤੈਂ ਵਿਚ ਤੇ ਤੈਂਡੇ ਵੀਰ ਵਿਚ ਥੀ ਫਰਕ, ਪਰ  
ਇਹ ਜੀਜਾ ਹੇਰ ਕਾਸੇ ਕੱਖ ਵਿਚੋਂ ਜਾਇਆ, ਤੇ ਹੇਰ  
ਕਾਸੇ ਦੇਸ ਦਾ ਪੁਤਲਾ, ਓਹ ਵੀ ਆਪਣੀ ਪਤਨੀ ਕੋਲੋ  
ਵਧੇਰੇ ਉਛਲਦਾ ਤੇ ਹਿਰਨ ਵਾਂਕ ਭਜਦਾ ਤੈਂਡਾ ਰਾਹ ਮਲ  
ਖੜੋਤਾ ਏ। ਹਾਂ ਅਜ ਕਾਸੇ ਸੁਨੈਹਰੀ ਰੰਗ-ਟੰਗੇ ਨੇ ਆਵਣਾ  
ਏ, ਤੇ ਦੇਵਾਂ ਨੂੰ ਘੁਟ ਕੇ ਗਲੇ ਨਾਲ ਲਾਵਣਾ ਏ ! ਓ  
ਇਕ ਪਾਸੇ ਦੋ, ਤੇ ਦੂਜੇ ਪਾਸੇ ਕਲਮਕਲੀ ਜਿੰਦੜੀ, ਇਕ  
ਪਾਸੇ ਚੰਨ ਤੇ ਸੂਰਜ ਪਰ ਦੂਜੇ ਪਾਸੇ ਨਿਰੇਲ-ਨੂਰ ਦੇ ਅੱਜ  
ਮੇਲੇ ਨੇ। ਹਾਂ ਅੱਜ ਕੋਈ ਅੱਣੇਖੀ ਵਿਸਾਖੀ ਏ ਤੇ ਵਣਤਿ੍ਠਣ  
ਤਿ੍ਠਭਵਣ ਪੱਬਾਂ ਭਾਰ ਖਲੇ ਹੋਏ ਇਸ ਅੱਣੇਖੇ ਜੋੜ-ਮੇਲ  
ਦਾ ਸੁਆਗਤ ਕਰਣ ਲਈ ਹਥ ਵਿਚ ਝੰਡੇ ਲੈ ਕੇ ਖੜੋਤੇ  
ਹੋਏ ਨੇ ! ਹਾਂ, ਵੇਖੋ ਨਾ, ਵੇਖੋ ਨਾ, ਓ ਖੰਡਮੰਡਲ ਤੇ ਬੁਹਮੰਡੇ !  
ਵੇਖੋ ਓਹ ਪਰਬ ਦੀ ਥਾਂ ਅੱਜ ਪੱਛਮ ਵਲੋਂ ਚਹਿੰਆ ਏ !  
ਸੂਰਜ ਤੇ ਓਹਨੂੰ ਵੇਹਦਿਆਂ ਸਾਰ ਹੀ ਇਹ ਦੋਵੇਂ ਪਤੀ ਤੇ  
ਪਤਨੀ ਪੋਹ ਫੁਟਾਲ ਵਾਂਕ ਲਾਲ ਗੁਲਾਲ ਤੇ ਕਾਸੇ ਗੁਲਾਬ  
ਵਾਂਕ ਖਿੜ ਗਏ ਨੇ ! ਓ ਜੀਜਿਆ, ਤੂੰ ਜੁਗ ਜੁਗ ਜੀ, ਕੀ  
ਤੈਨੂੰ ਇਸ ਲਈ ਜੀਜਾ ਅਂਹਦੇ ਨੇ ਜੁ ਤੂੰ ਇਸ ਆਪਣੇ  
ਸਾਰੜੇ-ਸਾਲੜੇ ਨੂੰ ਵੇਖ ਕੇ ਲਾਲ ਵਾਂਕ ਭਖਦਾ ਏ—ਹਾਂ  
ਤੂੰ ਭੈਣ-ਮਾਇਆ ਦਾ ਸੁਚਾ ਪਤੀ : ਪਰਮ; ਓਹ ਪਰਮ  
ਜੁ ਪੰਖ ਲਾ ਕੇ ਏਸ ਸੰਸਾਰ ਤੋਂ ਉਡਰ ਗਿਆ ਸੀ, ਹੁਣ

ਫਿਰ ਮੁੜ ਆਇਆ ਤੇ ਏਸ ਸੁਹਾਵਣੇ ਘਰ ਓ ਪਾਰਸਾ  
ਤੈਂ ਅਜ ਡੇਰਾ ਆ ਲਾਇਆ ? ਵਾਹ ਵਾਹ ਬਾਬੇ ਨੇ ਅਜ  
ਪੈਂਤਰਾ ਬਦਲਾਇਆ, ਭੈਣ ਤੇ ਭਣਵਈਏ ਦੇ ਘਰ ਆਇਆ !

## ਮੌਦੀਖਾਨੇ ਵਿਚ ਅਦਲੀ ਤਰਕੱਜ਼ !

ਮਾਤਾ-ਪਿਤਾ ਦੀ ਤੀਬਰ ਇਛਾ ਤਾਜ਼ ਕੇ, ਓ ਬਾਬਾ,  
ਤੂੰ ਸਚ ਮੁਚ ਆਖਰ ਆਪਣੇ ਉਚੜੇ ਤੇ ਸੁਚੜੇ ਟਿੱਬੇ ਤੇ ਆ  
ਹੀ ਬੈਠਾ ! ਹਾਂ ਅੱਜ, ਮੇਰੇ ਬਾਬਾ ਤੂੰ ਮੌਦੀ-ਖਾਨੇ ਦਾ  
ਇਨਚਾਰਜ ਏਂ, ਧਨ ਮਾਲ ਸਰਕਾਰ ਦਾ, ਪੁਰ ਸਰਕਾਰ ਦਾ,  
ਪਰ ਓਸ ਦਾ ਦਫ਼ੇਦਾਰ, ਓਸ ਦਾ ਵੰਡਦਾਰ, ਓਸ ਦਾ ਵੇਲ  
ਦਾਰ ਤੂੰ, ਮੇਰਾ ਸੋਹਣਾ ਬਾਬਾ ! ਤੂੰ ਭਰ ਭਰ ਕੇ ਛਾਬੇ  
ਪਾਂਵਦਾ ਏ, ਤੇ ਸਵਾਈ-ਗੱਢੇ ਤੇਲਦਾ ਏਂ। ਜੋ ਕੋਈ ਆਂਵਦਾ  
ਏ ਓਹ ਨੂੰ ਖਿੜ੍ਹੇ ਮਥੇ ਬੋਲਦਾ ਏਂ, ਓਹ ਨੂੰ ਸਵਾਈ ਚੀਜ਼  
ਦੇ ਕੇ ਚਾ ਟੋਰਦਾ ਏਂ, ਇਹ ਹਤੇ ਕੋਈ ਨੂੰ ਰਜਾਂਵਦਾ, ਤੇ  
ਓਹੋ ਖਰੀਦਾਰ ਫਿਰ ਤੈਂ ਕੋਲ ਮੁੜ ਮੁੜ ਭਜੇ ਆਂਵਦਾ, ਤੇ  
ਕਿਸੇ ਦਾ ਇਸ ‘ਹਟੜੀ’ ਤੇ ਉਠਣ ਦਾ ਵੀ ਜੀ ਨਹੀਂ  
ਕਰਦਾ ! ਭਲਾ ਕਦੀ ਮਾਖਿਓਂ ਦੀਆਂ ਮੱਖੀਆਂ ਵੀ ਛੁਲਾਂ  
ਤੇਂ ਉਠੀਆਂ, ਫਿਰ ਜੇ ਕਿਧਰੇ ਮਾਖਿਓਂ ਆਪ ਡੁਲ੍ਹਿਆ ਹੋਵੇ  
ਤਾਂ ਤੇਂ ਫਿਰ ਹੋਰ ਚਾਹੀਦਾ ਹੀ ਕੀ ਏ ! ਜੋ ਕੋਈ ਆਂਵਦਾ  
ਏ ਝੋਲੀਆਂ ਭਰ ਭਰ ਕੇ ਲੈ ਜਾਂਵਦਾ ਏ ! ਖਰੀਦਾਰ, ਪ੍ਰਚੂਲੀਆਂ,

ਵਣਜਾਰਿਆਂ ਤੇ ਅਹਿਲਕਾਰਾਂ ਦੀ ਭਰਮਾਰ ਲਗੀ ਹੈਂਦੀ ਲਾਈਨ ਡੋਰੀਆਂ ਲਾਲਾ ਕੇ ਲੋਗ ਬੈਠੇ ਹੋਏ ਨੇ, ਝੂਹੇ ਮੱਲੇ ਹੋਏ ਨੇ, ਪਰ ਅਣਬਕ-ਬਾਬਾ ਛਾਬੇ ਭਰ ਭਰ ਕੇ ਪਾਈ ਜਾਂਦਾ ਏ, ਓਹ ਆਪਣੇ ਪਵਿਤਰ-ਹੱਥ ਨਾਲ ਆਪ ਤੇਲਦਾ ਏ। ਇਸ ਦੀ ਤੇਲ ਹੁਣ ਕੋਈ ਅਜੇਹੀ ਫਬੀ ਤੇ ਸਿਖਰ ਚੜ੍ਹੀ ਏ ਜੇ ਇਕ ਵਾਰੀ ਹੀ ਪੂਰਾ ਤੇਲ ਤੇਲੀਂਦਾ ਏ, ਵਧ ਘਟ ਕਰਣ ਦੀ ਲੋੜ ਨਹੀਂ, ਤੌ ਗਾਹਕ ਵੀ ਵੇਖਦੇ ਨੇ, ਜੁ ਛਾਬੇ ਦੀ ਸਿਰੀ ਉਹਨਾਂ ਵਲ ਹੀ ਉੜ੍ਹੀ ਹੈਂਦੀ ਏ— ਇਸ ਕਰਕੇ ਕਿਸੇ ਨੂੰ ਗਿਲ੍ਹਾ ਨਹੀਂ ਗਿਲੋਚ ਨਹੀਂ, ਕੋਈ ਧਾਰਨ ਵਲ ਤਾਂ ਤਕਦਾ ਹੀ ਨਹੀਂ, ਤੱਕੇ ਤਾਂ ਕੋਈ ਤਦ ਜੇ ਓਹ ਨੂੰ ਕੋਈ ਸ਼ਕ ਸ਼ੁਬ੍ਧਾ ਜਾਂ ਘਾਟੇ ਦੀ ਖੁੜ੍ਹਕ ਹੋਵੇ ! ਇਉਂ ਬਾਬੇ ਦਾ ਛਾਬਾ ਸੁਦਰਸ਼ਨ ਚੱਕ ਵਾਂਕ ਨਿਤ ਨਿਤ ਚਲਦਾ ਏ, ਨਾ ਬਾਬਾ ਥੱਕਦਾ ਏ ਨਾ ਅੱਕਦਾ, ਨਾ ਇਸ ਮਿਠ-ਬੋਲੜੇ ਦੇ ਗਾਹਕ ਅੱਕਦੇ ਨੇ ! ਏਹ ਬਾਬਾ, ਇਕ ਹੋਰ ਪਕਾਰ ਦਾ ਜਾਡੂਗਾਰ ਵੀ ਏ। ਇਹ ਇਕ, ਦੋ, ਤਿੰਨ ਚਾਰ..... ਪੈਸ, ਦਸ, ਵੀਂਹ ਤੀਹ..... ਵੀਂ ਨਹੀਂ ਜਾਣਦਾ, ਇਹ ਤਾਂ 'ਤੇਰਾ ਹੀ ਤੇਰਾ' ਜਾਣਦਾ ਏ, ਪਰ ਫਿਰ ਹੈਰਾਨਗੀ ਦੀ ਕੀ ਗੱਲ ਜੇ ਹਥ ਅਟਕਲ ਪਚੂ ਪੁਰੇ ਮਾਪ ਮਾਪਦੇ ਤੇ ਤਰਕੜ ਧਰਮ ਦਾ ਤੋਲ ਤੋਲਦੇ ! ਲੋਕੀ ਜਾ ਕੇ ਧੁਰ ਸਰਕਾਰੇ ਗੀਪੋਟਾਂ ਕਰਦੇ ਨੇ। ਹਾਂ ਦਾਲ ਵਿਚ ਕੋਈ ਕੋਰੜੂ ਮੇਠ ਵੀ ਹੋਇਆ ਕਰਦੇ ਨੇ। ਪਰ ਫਿਰ ਨਾ ਮੇਦੀ ਖਾਨੇ ਵਿਚ ਤਿਲ ਜਿੰਡਾ ਘਾਟਾ ਤੇ ਨਾ ਵਾਧਾ ! ਓ ਨਿਰੰਕਾਰੀ-ਮੇਦੀਆ, ਪੰਨ ਤੈਂਡੀਆ ਸਵਾਈਆਂ ਤੋਲਾਂ, ਤੂ ਘਾਟਾ ਪਾਣ ਨੂੰ ਵੀ ਏਸੇ

( ੫੬ )

ਛਾਬੇ ਨਾਲ ਤੋਲਨਾ ਏਂ । ਵਾਹ ਵਾਹ ਬਾਬਾ ਬਿਬੇਕ-ਛਾਬੇ  
ਹੁਣ ਤੋਲ ਤੋਲ ਕੇ ਵੰਡਣ ਲਗਾ !!

## ਵੇਂਈ ਨਦੀ ਵਿਚ ਨ੍ਹਾ ਕੇ ਬਾਬਾ ਬਾਹਰ ਨਹੀਂ ਨਿਕਲਿਆ !

ਅਜ ਪਤਾ ਨਹੀਂ ਕੇਹੜੀ ਘੁਮਣ ਘੇਰੀ, ਮੇਰੇ ਬਾਬੇ ਦੇ  
ਸਿਰ ਤੇ ਸਵਾਰ ਏ, ਤੂੰ ਅਜ ਭੱਜਾ ਭੱਜਾ ਕੋਲ-ਵਗਦੀ ਨਦੀ  
'ਵੇਂਈ' ਤੇ ਜਾ ਬੈਠਾ ਏ ! ਓ ਮੇਰੇ ਪਿਆਰਿਆ, ਮੇਰੀ ਅੱਖ  
ਦਿਆ ਤਾਰਿਆ, ਪ੍ਰਭਾਤੇ ਤੂੰ ਉਧਰ ਗਇਓ ਤਦ ਦੀਆਂ  
ਇਹ ਸੂਰਜ-ਮੁਖੀ ਅੱਖਾਂ ਓਸ ਵੇਂਈ ਵਾਲੇ ਸੂਰਜ ਵਲ ਲਗੀਆਂ  
ਹੋਈਆਂ ਨੇ । ਲੋਕੀ ਆਪਣੇ ਪਰਨੇ ਤੇ ਲੰਗੋਟੇ, ਪੋਤੀਆਂ ਤੇ ਕੱਢੇ  
ਲੈ ਕੇ ਮੁੜ ਵੀ ਆਏ ਨੇ, ਪਰ ਹੋ ਮੇਰੇ ਅੱਖ ਦਿਆ ਤਾਰਿਆ,  
ਤੂੰ ਅਜੇ ਤਕ ਉੱਥੇ ਹੀ ਵਾਹ ! ਵਾਹ ! ਦੇ ਛੂੰਘੇ ਪਾਣੀਆਂ ਵਿਚ  
ਸਮਾਪੀ ਲਾਈ ਲੁਕਿਆ ਬੈਠਾ ਏ— ਤੈਨੂੰ ਵੇਖੇ ਤਾਂ  
ਕੌਣ ਵੇਖੇ, ਤੈਨੂੰ ਲਭੇ ਤਾਂ ਕੌਣ ਲਭੇ, ਤੂੰ ਉਤੇ ਕਿਧਰੇ ਨਹੀਂ,  
ਨਹੀਂ ਤਾਂ ਮੈਂ ਵੀ ਇੱਲ ਬਣ ਕੇ ਤੈਨੂੰ ਆਪਣਿਆਂ ਪੈਰਾਂ ਵਿਚ  
ਸ਼ਪਟ ਲਿਆਂਵਾਂ, ਤੂੰ ਕੋਈ ਕੰਢੇ ਉਪਰ ਨਹੀਂ, ਨਹੀਂ ਤਾਂ ਮੈਂ  
ਵੀ ਬਗਲਾ ਭਗਤ ਬਣ ਕੇ ਤੈਨੂੰ ਹੜੱਪ ਕਰ ਜਾਵਾਂ, ਤੂੰ ਕੋਈ  
ਮੱਛੀ ਨਹੀਂ ਜੇ ਮੈਂ ਤੈਨੂੰ ਮਗਰਮਛ ਬਣ ਕੇ ਛੂੰਡ ਕੱਢਾਂ ਤੇ  
ਵਿਰ ਆਪਣੇ ਸੀਨੇ ਵਿਚ ਚਾ ਬਿਠਾਵਾਂ ! ਤੇ ਹੋ ਵੇਂਈ, ਅਜ

( ੫੭ )

ਪਤਾ ਨਹੀਂ ਤੈਨੂੰ ਕੀ ਸੁਰਖਾਬ ਲਗੇ ਨੇ, ਤੂੰ ਮੇਰੇ ਨੇੜੇ ਨਹੀਂ  
 ਆਂਵਦੀ, ਤੇ ਨਾਂ ਹੀ ਤੂੰ ਚਿਸਦੀ, ਕਾਸੇ ਛੁਣ ਛੁਣ ਕਰਦੀ ਅਪੱਛਰਾਂ  
 ਵਾਂਕ ਦੂਰੋਂ ਹੀ ਆਪਣੀਆਂ ਬਾਂਸਰਾਂ ਛਣਕਾਵੇਦੀ, ਪਰ ਇਹਨਾਂ  
 ਤਰਸਦੀਆਂ ਅਥਾਂ ਤੋਂ ਤਿਲਕ ਤਿਲਕ ਪੈਂਦੀ । ਨੀ ਵੰਨ  
 ਸੁਵੰਨੀਏ ਨਾਏ, ਤੂੰ ਕੋਈ ਮੇਹਣੀ ਏ, ਤੈਂ ਅਜ ਮੇਰਾ ਲਾਲੁਲ  
 ਆਪਣੇ ਢੂਣੇ ਨਾਲ ਖੋਹ ਲਿਆ, ਖੱਸ ਲਿਆ, ਤੈਂ ਮੇਰਾ ਅੱਖ  
 ਦਾ ਤਾਰਾ ਆਪਣੀਆਂ ਸੰਘਣੀਆਂ ਜੁਲਡ-ਬਦਲਾਂ ਵਿਚ ਲੁਕਾ  
 ਲਿਆ ! ਓ ਤੰਖਾਈ-ਕੱਸੀਏ, ਜੇ ਤੂੰ ਆਪਣੇ ਮਿਤ੍ਰ ਵਿਚ ਹੋਂਦੀ  
 ਤੁਂ ਮੈਂ ਤੈਨੂੰ ਨੇਜੇ ਨਾਲ ਮਿਣਦਾ ਤੇ ਫਰੇਲਦਾ, ਪਰ ਅੱਜ ਤੁਰੀ  
 ਲੱਗ ਪਾਟੇ ਹੋਏ ਨੇ, ਤੇ ਤੇਰਾ ਪੇਟ ਉਛਰ ਕੇ ਸਿੰਘ-ਸਾਗਰ ਨੂੰ  
 ਝੀ ਆਪਣੇ ਵਿਚ ਸਮਾਈ ਬੈਠਾ ਏ ! ਓ ਵਗਦੀਏ ਵੈਹਿੰਦੀ ਏ  
 ਵੇਂਬੀਏ, ਤੈਨੂੰ ਕੀ ਇਸੇ ਕਰਕੇ ਹੀ 'ਵੇਂਬੀ' ਅੰਹਦੇ ਨੇ ਜੇ ਤੁਂ  
 ਸਦਾ ਸਦਾ ਨੁਮਕ ਨੁਮਕ ਕੇ ਅਗੇ ਹੀ ਵੈਨੀ ਏ— ਹਾਂ  
 ਸ਼ਿਕਣ ਤੂੰ ਸਦਾ ਵਧਦੀ ਸਰਿਤਾ ਭੀਕਣ ਹੀ ਮੈਂਡਾ ਨੂਰੀ-ਬਾਬਾ,  
 ਤੂੰ ਕਾਲ-ਜਾਈ ਕਾਲ-ਵਿਆਹੀ, ਪਰ ਤੈਂ ਵਿਚ; ਹਾਂ ਅਜ ਤੈਂ  
 ਵਿਚ ਮੇਰੀ ਅਕਾਲ-ਨੂਰਿਟਿੱਕੀਆ ਸਮਾਈ ! ਓ ਕਾਲ-ਕੱਬੀਏ,  
 ਅੱਜ ਤੈਂ ਵਿਚ ਆ ਵੜਿਆ ਮੈਂਡਾ ਕਾਹਨ, ਮੈਂਡਾ ਬਾਵਨ  
 ਮੈਂਡਾ ਨਿਰੰਕਾਰੀ-ਨੂਰ ! ਵਾਹ ਵਾਹ ਅਜ ਕਾਲ-ਨਦੀ ਦੀ ਤੈਹ  
 ਇਠ ਵੜ ਬੈਠਾ ਮੇਰਾ ਅਕਾਲੀ-ਕਛੂਆ, ਜਗ-ਕਛਣ ਵਾਲਾ  
 ਮਹੂਆ— ਇਸ ਕਾਲੀ-ਕੇਠੀ ਵਿਚ ਚਿਟਾ ਚੌਦਵੀਂ ਦਾ ਚੰਨ !

## ਵੈਂਈ ਨਦੀ ਵਿਚੋਂ ਮੁੜ ਆਇਆ

ਓ ਨੂਰਾ, ਓਇ ਕੋਹਿ-ਤੂਰਾ, ਤੁੰ ਸਿਫਤ-ਸਲਾਹ  
 ਵਾਹ ਵਾਹ ! ਰੂਪ ਵੈਂਈ-ਨਦੀ ਵਿਚ ਭੁੱਘੀ ਭੁਬਕੀ ਜੇ ਮਾਰੀ ਏ,  
 ਤਾਂ ਫਿਰ ਇਸ ਸੰਸਾਰ ਦਾ ਰਾਖਾ ਕੌਣ ? ਓ ਚੰਨਾ, ਜੇ ਤੂੰ ਸਦਾ  
 ਲਈ ਅਖੋਂ ਓਹਲੇ ਹੋ ਗਿਆ ਤਾਂ ਇਸ ਅਮੱਸਿਆ ਗਸੀ ਧਰਤੀ  
 ਦਾ ਵਾਲੀ-ਵਾਰਸ ਕੌਣ ? ਓ ਚੰਨਾ, ਓ ਸੂਰਜਾ, ਕੀ ਕਦੇ ਲੰਮੇ  
 ਚੌਨ ਗੈਹਣ ਤੇ ਸੂਰਜ ਗੈਹਣ ਵੀ ਲੋਕਾਂ ਨੂੰ ਚੰਗੇ ਲਗੇ—  
 ਗੈਹਣ ਆਏ ਗਏ, ਸੁਤਿਆਂ ਨੂੰ ਜਗਾ, ਭੁਲਿਆਂ ਨੂੰ ਰਾਹ ਪਾ  
 ਕੇ, ਤੇ ਭਟਕਿਆਂ ਨੂੰ ਰਤਾ ਕੁ ਹੋਰ ਭਟਕਾ ਕੇ ਗੈਹਣ  
 ਹਟ ਜਾਇਆ ਕਰਦੇ ਨੇ ! ਤੀਕਣ ਹੀ, ਓ ਮੇਰਿਆ ਚੰਨਾ,  
 ਤੁੰ ਪਰਾਟ ਹੋ, ਇਸ ਵੈਂਈ ਵਿਚ ਫੇਰ ਮੁੜ ਆਹਾਂ ਤੇਰੇ ਸੁਹਾਵਣੇ  
 ਮੁੜੜੇ ਨੂੰ ਮੁੜ ਤੱਕਣ ਲਈ ਸਾਰੀ ਸਿਸ਼ਟੀ ਪਈ ਤਰਸਦੀ  
 ਆ ! ਤੇ ਸਾਰਿਆਂ ਤੋਂ ਵੱਧ ਤਰਸਦੀ ਆ, ਕੌਣ ? ਤੇਰੀ ਭੈਣ,  
 ਜੋ ਤੈਨੂੰ ਆਪਣਾ ਪ੍ਰਾਹੁਣਾ ਬਣਾ ਕੇ ਆਪਣੇ ਘਰ ਚਾ ਲੈ ਆਈ  
 ਉ, ਉਸ ਵੀ ਤਾਂ ਆਪਣੇ ਮਾਪਿਆਂ ਨੂੰ ਹਿਸਾਬ ਦੇਣਾ ਏਂ,  
 ਓਸ ਦੀ ਜਿੰਦੜੀ ਇੰਝ ਤਰਬਕਦੀ ਏਂ, ਜੀਕਣ ਆਪਣੇ  
 ਚੂਚਿਆਂ ਨੂੰ ਇੱਲਾਂ ਦੇ ਪੰਜੇ ਵਿਚ ਪੈਂਦਾ ਵੇਖ ਕੇ ਕੁਕੜੀ  
 ਤੜਫ਼ਦੀ ਤੇ ਤਰੱਪ ਤਰੱਪ ਕੇ ਮਰਦੀ ਏ ! ਓ ਮੇਰਿਆ ਚੰਨਾ  
 ਓ ਵਡ-ਬੇਬੇ, ਵਡ-ਭੈਣ ਨਾਨਕੀ ਦਿਆ ਚੰਨਾ, ਮੁੜ ਆ  
 ਮੁੜ ਆ, ਮੁੜ ਆ—ਇਸ ਆਵਾਜ਼ ਦੀ ਗੁੰਜ ਅਰਸ਼ ਫਰਸ਼  
 ਵਿਚ ਅਜ ਤਕ ਸਮਾਈ ਹੋਈ ਏ— ਓ ਸੋਲਾਂ ਕਲਾ। ਸੰਪੁਰਨ

( ੫੯ )

ਚੰਨਾਂ ਮੁੜ ਆ, ਮੁੜ ਆ, ਮੁੜ ਆ ! ਤੈਂਡੀ ਉਦਾਸੀ ਤੇ ਛੇਰੀ  
 ਲਈ ਪੂਰਬ ਪੱਛਮ ਉਤਰ ਦਖਨ ਸਭ ਜੁਗਾਂ ਜੁਗਾਂਤਰਾਂ ਦੇ  
 ਤਿਆਹੇ ਨੇ, ਕੀ ਤੂੰ ਓਹਨਾਂ ਤਪਿਆਂ ਨੂੰ ਨਹੀਂ ਠਾਰੇਂਗਾ !  
 ਤੇ ਏਹ ਖੰਡ ਮੰਡਲ ਤੇ ਬ੍ਰਹਮੰਡ ਤੈਂਡੀ ਜੋਤ ਬਿਨਾਂ ਸੁਨੇ ਨੇ,  
 ਤੇ ਇਹ ਗਗਨ ਵੀ ਆਪਣੀ ਭੈਣ ਧਰਤੀ ਤੋਂ ਪੁਛਣ ਲਈ  
 ਹੇਠਾਂ ਫਰਸ਼ ਤੇ ਆਇਆ ਏ ! ਅੱਜ ਇਸ ਧਰਤੀ ਤੇ ਇਸ  
 ਸ੍ਰੀਸ਼ਟੀ ਤੇ ਕੀ ਕੁਰਲਾਟ ਏ ! ਓਥੁਥੇ ਲੁਕੇ ਹੋਏ ਚੰਨਾ, ਓ  
 ਸੂਰਜਾ, ਓ ਨੂਰਾ, ਜਗ-ਨੂਰਾ, ਇਸ ਤਿਹਾਈ, ਤਿਖਾਈ,  
 ਤੀਬਰ-ਤਾਈ ਧਰਤੀ ਤੇ ਆਪਣੀ ਸੁੰਦਰ, ਸੂਰਜ-ਟਿਕੀ ਫਿਰ  
 ਆ ਦਿਖਾ ! ..... ਇਸ ਵਿਰਲਾਪ, ਇਸ ਕੁਰਲਾਟ, ਇਸ ਘੱਟ  
 ਘੱਟ ਦੀ ਸਾਂਝੀ ਤੜਫਾਟ .ਨੂੰ ਸੁਣ ਕੇ ਓ ਸੋਹਣਿਆ, ਤੂੰ ਤੀਜੇ  
 ਦਿਨ ਇਉਂ ਮੁੜ ਆਇਆ ਜੀਕਣ ਈਸਾ-ਮਸੀਹ ਕਬਰ ਤੇਜ਼  
 ਕੇ ਮੁੜ ਆਇਆ ਸੀ--ਹਾਂ ਵਗਦੀ-ਵੈਂਦੀ ਨੇ ਮੇੜ ਦਿਤਾ  
 ਮੈਂਡਾ ਲਾਲ, ਮੈਂਡਾ ਬਲ ਗੁਪਾਲ, ਮਾਤ ਯਸੇਧਾ ਹਥ ਵਿਚ  
 ਆਇਆ ਗਵਾਚਾ ਹੋਇਆ ਇਹ ਨਵਾਂ ਕਿਸ਼ਨ ! ਵਾਹ ਵਾਹ  
 ਵੈਂਦੀ-ਮਛੀ ਨੇ ਮੁੜ ਚਾ ਉਗਲਿਆ ਮੈਂਡਾ ਗਵਾਚਾ ਰਤਨ :  
 ਕੋਹਿਨੂਰ-ਮਖਮੂਰ !

# ਭਾਈ ਲਾਲੇ ਤੇ ਕੋਧਰੇ ਦੀ ਰੋਟੀ

ਓ ਲਾਲ ਵੇਚਣ ਵਾਲਿਆ ਵਣਜਾਰਿਆ, ਤੈਂਡਾ  
ਪੈਹਲਾ ਗਾਹਕ ਲਾਲ-ਪ੍ਰਖਣ ਵਾਲਾ 'ਲਾਲੇ' । ਹਾਂ ਕੱਚ  
ਨੂੰ ਕੱਚ ਪਿਆਰਾ ਏ, ਹੀਰੇ ਨੂੰ ਹੀਰਾ ਤੇ ਲਾਲਾਂ ਨੂੰ ਲਾਲ !  
ਓ ਸੁਭਾਗੀ ਲਾਲੇ, ਤੈਂ ਅਤੇ ਤੈਂਡੈ ਲਾਲਣ ਵਿਚ ਕੋਈ ਅਣੋਖੀ  
ਗੰਢ ਏ, ਤੂੰ ਜੁਗਾਂ ਜੁਗਾਂ ਤੇ ਇਸ ਗਵਾਚਿ ਲਾਲ ਨੂੰ ਲੋਭੇ,  
ਤੇ ਤੈਂਡਾ ਲਾਲਣ ਵੇਈਂ ਨਦੀ ਵਿਚੋਂ ਸਿਰੋਜੀ ਕੱਢ ਕੇ ਆਖੇ  
ਬਾਤ ! ਓ ਪੌਤ ਤਣਾਵੇ, ਤੁਸੀਂ ਕਿਹੀਆਂ ਪਬਲ ਹੋ, ਇਕ  
ਤੁਲਕੇ ਨੇ ਇਸ ਕੋਹਿਨੂਰ ਨੂੰ ਬਿੱਚ ਕੇ ਤਲਵੰਡੀਓਂ ਸੁਲਤਾਨ  
ਪਰ ਲੈ ਆਂਦਾ । ਦੂਜੇ ਤੁਲਕੇ ਨੇ ਇਸ ਨੂੰ ਹੋਰ ਜਗਤ-  
ਫੌਰੀ ਵੱਲ ਚਾ ਪਾਇਆ ! ਪਰ ਇਸ ਜਗਤ-ਫੇਰੀ ਦੀ  
ਦਲੀਜ ਤੂੰ, ਓ ਲਾਲੇ-ਗੁਲ-ਲਾਲੇ ਇਸ ਨੂਰ ਨੂੰ ਕਮੇ  
ਬੁਦਰ ਤੋਂ ਬਿਚ ਕੇ ਬਾਹਰ ਲੈ ਆਵਣ ਦਾ ਸਿਹਰਾ ਤੈਂਡੇ  
ਸਿਰ ਤੇ ! ਓ ਲਾਲੇ, ਤੈਂਨੀ ਲੋਗ ਬੜ੍ਹਈ ਆਂਹਦੇ ਨੇ, ਦੱਸਾਂ  
ਨਹੀਂਅਂ ਦੀ ਕਮਾਈ ਤੂੰ ਕਰੇਂ, ਤੂੰ ਆਂਦੇ ਜਾਂਦੇ ਨੂੰ ਰੇਣੀ  
ਖਿਲਾਏਂ, ਤੇ ਹੋਰਾਂ ਨੂੰ ਖਿਲਾ ਕੇ ਆਪ ਖੁਸ਼ ਹੋਵੇ ! ਤੇਰੇ  
ਕੋਧਰੇ ਦੀ ਰੋਟੀ ਵਿਚ ਕੋਈ ਰੱਸ ਏ, ਕੋਈ ਸਵਾਦ ਏ,  
ਕੋਈ ਖਿਚ ਏ, ਪਰ ਤੈਂਡਾ ਗਵਾਂਡੀ ਅੱਜ ਮਾਹਲ ਪੂੜੇ ਤੇ  
ਹਲਵਾ ਬਣਾਈ ਬੈਠਾ ਹੈ। ਓਸ ਨੇ ਅੱਜ ਬ੍ਰਹਮ ਭੋਜ ਰਚਿਆ  
ਏ। ਓਸ ਦੀ ਦਸਤਰਖਾਨ ਤੇ ਅਜ ਸਾਰੀ ਸਿਰ-ਕਢ ਜਨਤਾ  
ਨੇ ਆਵਣਾ ਏ, ਅਜ ਗਲੀਆਂ ਵਿਚ ਝੰਡੀਆਂ ਲਗੀਆਂ

ਹੋਈਆਂ ਨੇ, ਤੇ ਰਾਹ ਵਿਚ ਫੂਲਦਾਨ ਤੇ ਇਤਰਦਾਨ ਛਿਟਕੇ ਹੋਏ ਨੇ । ਹੁਣ ਮੈਂਡੇ ਲਾਲਣ ਨੇ ਵੀ ਇਸ ਪਿੰਡ ਫੇਰੀ ਪਾਣੀ ਦੇ ਏਹ ਓਸ ਦੀ ਫੇਰੀ ਵਿਚ ਪਹਿਲਾ ਪੜਾਂ ਏ—ਪਤਾ ਨਹੀਂ ਇਸ-ਘਰ ਕਿ ਓਸ-ਘਰ ਓਸ ਨੇ ਡੇਰੇ ਜਾ ਲਾਵਣੇ ਨੇ ! ਹਾਂ ਇਕ ਪਾਸੇ ਕੋਈ ਰਾਜਾ ਭੋਜ ਏ ਤੇ ਦੂਜੇ ਪਾਸੇ ਕੋਈ ਗਾਂਗਾ-ਤੇਲੀ ਏ, ਪਰ ਇਸ ਤੇਲੀ ਦੇ ਤਿਲਾਂ ਵਿਚ ਕੋਈ ਅਣੋਖੀ ਖੁਸ਼ਬੋਏ, ਕੋਈ ਨੂਰਾਨੀ-ਭਾ ਏ, ਕੋਈ ਅਣੋਖੀ ਲਿਸ਼ਕ ਏ । ਪਰ, ਸਚ ਏ ਓਹੋ ਰਾਣੀ ਜੋ ਖਸਮੇ ਭਾਣੀ । ਪਤਾ ਨਹੀਂ ਓਸ ਲਾਲਣ ਨੂੰ ਏਹ ਯਾ ਅੱਹੋ ਮਨ-ਭਾਣੀ ਭਾਸੇਗੀ ? ਹਾਂ, ਸਾਰੇ ਰਾਹ ਮਲੇ ਕੇ ਖੜ੍ਹੇਤੇ ਹੋਏ ਇਸ ਗਲ ਨੂੰ ਆਜ਼ ਰਹੇ ਨੇ——ਪਤਾ ਨਹੀਂ ਤੂੰ ਕੇਹੜੇ ਰਾਹੀਂ ਆਇਆ, ਓ ਬਾਬਾ, ਤੂੰ ਮਲਕੜੇ ਹੀ ਕੱਖਾਂ-ਦੀ-ਕੁਲੀ ਵਿਚ ਜਾ ਬੈਠਾ, ਓਥੇ ਸਨੈਹਰੀ ਸਿੰਘਾਸਨ ਛੱਡ ਕੇ ਤੇ ਮੂੜੇ, ਟੁਟੇ ਹੋਏ ਮੁੜ੍ਹੇ ਨੂੰ ਮੱਲ ਬੈਠਾ ! ਓ ਹਿਰਦੇ ਤੇਲਣ ਵਾਲਿਆ ਜਾਦੂ-ਤਰਕੜਾ, ਤੈਨੂੰ ਇਸ ਚੋਣ ਵਿਚ ਕੋਈ ਬੇਚਲ ਨਹੀਂ ਹੋਈ । ਕੋਈ ਛਿਲ ਨਹੀਂ ਹੋਈ ਕੋਈ ਘਬਰਾਹਟ ਨਹੀਂ ਹੋਈ—ਜੀਕਣ ਸਹਜ-ਅਭਾ ਚੁੰਬਕ-ਪੱਥਰ ਵਲ ਸੁਈ ਖਿਚੀ ਹੋਈ ਚਲੀ ਜਾਂਦੀ ਏ, ਤੀਕਣ ਤੂੰ ਧੌਲੱਤ ਛੱਡ ਕੇ ਕੱਖਾਂ ਦੀ ਕੁਲੀ ਵਿਚ ਜਾ ਮਿਲਿਆ ! ਤੇ ਜਾਵੇਂ ਵੀ ਤੂੰ ਨਾ ਕੀਕਣ ? ਜਦ ਓਹਨਾਂ ਮਾਲੂ-ਪੜਿਆ ਵਿਚ ਲੋਗਾਂ ਦੀ ਚੁਸੀ ਹੋਈ ਰਤੀ-ਰੱਤ ਸੀ, ਤੇ ਕੋਧਰੇ ਦੀ ਰੇਟੀ ਵਿਚ ਦਸਾਂ ਨਹੀਅਾਂ ਦੀ ਬਰਕਤ ਸੀ । ਵਾਹ ਵਾਹ ਮਾਯਾ ਪ੍ਰਸਤੀ ਨੂੰ ਕੁਚਲ ਕੇ, ਨੁਡਾ ਮਾਰ ਕੇ ਗਰੀਬੀ ਭਾਵ ਨੂੰ ਉਚਾ ਕਰਨ ਵਾਲਿਆ ਤੂੰ ਧੰਨ ਏ ।

## ਬਾਬਰ-ਵਾਣੀ

### ਆਵਨ ਅਠੱਤਰੇ ਜਾਨ ਸਤਾਨਵੇਂ ਦੀ ਰਮਲਾ

ਓਹਨਾਂ ਹੀ ਦਿਨਾਂ ਵਿਚ ਓ ਬਾਬਾ, ਜਦ ਤੂੰ ਲਾਲੇ  
 ਨਾਲ ਗਲ ਲਗ ਕੇ ਓਹ ਨੂੰ ਨਿਹਾਲ ਕਰ ਰਿਹਾ ਸੈਂ, ਤਦ  
 ਦੂਜੇ ਪਾਸੇ ਇਸ ਪੰਜਾਂ ਦਰਿਆਂਵਾਂ ਦੀਆਂ ਪਵਿਤਰ ਨਦੀਆਂ  
 ਵਿਚ ਜਲ ਦੀ ਥਾਂ ਲਹੂ ਵੱਗ ਠਾਠਾਂ ਮਾਰਦਾ ਭਜ ਰਿਹਾ  
 ਸੀ। ਕਈ ਥਾਵਾਂ ਤੇ ਇਕ ਬਾਦਸ਼ਾਹ ਦੀ ਦੂਜੇ ਨਾਲ  
 ਲੜਾਈ ਹੋ ਚੁਕੀ ਸੀ, ਤੇ ਇਸ ਗਰਮ ਬਾਜ਼ਾਰੀ ਤੇ ਭਾਜੜ  
 ਵਿਚ ਕਈ ਹਿੰਦਵਾਣੀਆਂ ਤੇ ਠਕਰਾਣੀਆਂ ਜੁਲਮ ਦਾ ਸ਼ਿਕਾਰ  
 ਹੋ ਕੇ ਆਪਣੀ ਜਾਤ ਪਤ ਤੇ ਆਬਰੂ ਨੂੰ ਖੁਹਾ ਬੈਠੀਆਂ  
 ਸਨ! ਓ ਬਾਬਾ, ਜਿਨ੍ਹਾਂ ਸੰਦਰਤੀਆਂ ਦੇ ਸਿਰ ਤੇ ਕਦੀ  
 ਗੁੰਦੀਆਂ ਹੋਈਆਂ ਪੱਟੀਆਂ ਤੇ ਵਿਚ ਮਾਂਗੀ ਪਿਆ ਸੰਪੂਰ  
 ਸੀ, ਓਹਨਾਂ ਨੂੰ ਹੁਣ ਜ਼ਾਲਮਾ ਨੇ ਭੇਡ ਦੀ ਜੱਤ ਵਾਂਝ ਚਾ  
 ਕਤਰਿਆ ਸੀ ਤੇ ਸਿਰ ਮੁੰਨ ਢਕੀਓ ਬੁਨ੍ਹ ਉਤਾਰਿਆ ਸੀ।  
 ਓਹ ਨਾਜ਼ਨੀਨਾਂ, ਕੋਮਲ ਕੁੰਜਾਂ ਜਿਹੜੀਆਂ ਹੱਥ ਲਾਇਆਂ  
 ਮੈਲੀਆਂ ਹੁੰਦੀਆਂ ਸਨ, ਜੋ ਗਿਰੀ ਛੁਹਾਰੇ ਖਾਂਦੀਆਂ ਤੇ ਗਲਾਂ  
 ਵਿਚ ਮੇਤ ਸਰੀਆਂ ਦੀਆਂ ਮਾਲਾਂ ਲਟਕਾਈ ਬੈਠੀਆਂ ਸਨ,  
 ਹੁਣ ਅਬਰੂਆਂ ਦੇ ਹਾਰ ਪਾ ਕੇ ਘੰਠੇ ਬੇ-ਘਰ ਹੋ ਰਹੀਆਂ  
 ਸਨ। ਮੁੰਡੇ ਰੌਂਦੇ ਸਨ ਤੇ ਕੁਰਲਾਂਦੇ ਸਨ, ਪਤੀ ਤੋਂ ਪਤਨੀ

ਵਿਛੜ ਕੇ ਹੁਣ ਚਿੰਤਾ-ਚਿਖਾ ਤੇ ਸਵਾਰ ਸੀ ਤੇ ਪਤ ਦੀ  
 ਥਾਂ ਬੈ-ਪਤੀ ਦਾ ਬਾਜ਼ਾਰ ਗਰਮ ਸੀ । ਓ ਭਾਰਤ-ਮਾਤਾ,  
 ਸਚ ਮੁਚ ਇਸ ਨਾਜ਼ਕ ਹਾਲਤ ਨੂੰ ਵੇਖਕੇ ਤੈਂ ਖੁਨ-ਦੇ-ਸੋਹਿਲੇ  
 ਗਏ, ਤੇ ਓ ਬਾਬਾ, ਜਦ ਤੂੰ ਇਹ ਜੁਗ-ਗਰਦੀ ਵੇਖੀ ਤਾਂ  
 ਤੂੰ ਭਾਰਤ-ਮਾਤਾ ਦਾ ਸੱਚਾ ਲਾਲ, ਤਾਂ 'ਘੜੇ ਹੰਝਾਂ ਦੇ ਚਾ  
 ਪਲਟਿਓ ਸੂ—' ਤੇਰੇ ਕੀਰਨੇ, ਜਗ ਚੀਰਨੇ, ਕੌਣ ਸੁਣ  
 ਸਕਦਾ ਏ, ਕੌਣ ਸੁਣਾ ਸਕਦਾ ਏ ! ਓ ਭਾਰਤ-ਮਾਤਾ, ਤੂੰ ਨਾ  
 ਰੇ, ਤੂੰ ਨਾ ਢਾਂਈ ਮਾਰ, ਤੂੰ ਨਾਂ ਲੱਤਪੱਤ ਹੋ ਕੇ ਚਿੰਤਾਤਰ ਹੋ,  
 ਤੇਰੀ ਕੁਖ ਵਿਚੋਂ ਨਿਕਲੇਗਾ, ਓ ਮਰਦ-ਕਾ-ਚੇਲਾ, ਜੋ ਪੁੱਠੀ  
 ਗੰਗਾ ਮੁੜ ਵਹਾਏਗਾ, ਜੋ ਆਪਣਾ ਸੂਰਜ ਪੂਰਬ ਦੀ ਥਾਂ ਪਛਮ  
 ਨੂੰ ਫਿਰ ਜਾ ਚਾਂਝੇਗਾ, ਤੇ ਜੋ ਤੈਨੂੰ ਫਿਰ ਆਪਣੇ ਸਿੰਘਾਸਨ ਤੇ  
 ਜਾ ਬਿਠਾਏਗਾ ! ਹਾਂ ਮਰਦਿ-ਮਰਦਾਨ, ਇਕੋ ਇਕੋ ਜਵਾਨ,  
 ਵਰਿਆਮ ਇਕੇਲਾ ! ਓ ਜਾਬਰ-ਬਾਬਰ, ਕੀ ਤੈਨੂੰ ਪਤਾ ਨਹੀਂ  
 ਜੁ ਇਹ ਭਾਰਤ-ਮਾਤਾ ਸੀਤਾ-ਸਤਵੰਤੀ ਹੈ, ਇਸ ਨੂੰ ਸੁਤਾਇਆਂ  
 ਇਸ ਦਾ ਲਹੂ ਵਗਾਇਆਂ, ਇਸ ਵਿਚੋਂ ਓਹ 'ਰਕਤ-ਬੀਜ'  
 ਉਠਣ ਗੇ, ਜੋ ਤੈਨੂੰ ਆਪਣੀ ਅੱਗ ਵਿਚ ਲਪੇਟ ਕੇ ਤੈਨੂੰ  
 ਹੀ ਸਾਜ਼ਨ ਗੇ ! ਓ ਜਾਬਰਾ, ਬਾਬਰਾ, ਤੂੰ ਸਿਧੇ ਰਸਤੇ ਤੇ ਆ  
 ਜਾਂ, ਨਹੀਂ ਤਾਂ ਤੇਰੀ ਵੀ ਇਟ ਨਾਲ ਇਟ ਖੜਕ ਜਾਏਗੀ, ਤੇ  
 ਭਾਰਤ-ਮਾਤਾ ਦਾ ਕੋਈ ਅਣਖੀਲਾ ਸਪੁਤ, ਤੈਨੂੰ ਤੇਰੀ ਨਸਲ  
 ਨੂੰ ਅੱਗ ਬਗੋਲੇ ਵਾਂਝ ਉਡਾ ਕੇ ਪਰੇ ਲੈ ਜਾਵੇਗਾ—  
 ਆਵਣ ਅਠਤੇ ਜਾਨ ਸਤਾਨਵੇਂ ਹੋਰ ਵੀ ਉਠਸੀ ਇਕ ਮਰਦ  
 ਕਾ ਚੇਲਾ । ਵਾਹ ਵਾਹ ਬਾਬੀ ਦਾ ਵਡ-ਬੋਲਾ, ਹਰ ਇਕ  
 ਜੁਗ ਗਰਦੀ ਸਿਆਹ ਗਰਦੀ ਦੇ ਪਿਛੋਂ ਜਾਲਮਾਂ ਦਾ ਨਾਜ਼ ਤੇ ਸੱਚ

( ੬੪ )

ਦਾ ਪਰਗਾਸ ਹੁੰਦਾ ਹੈ, ਜਿਵੇਂ ੨੮ ਪਿਛੋਂ ਦੱਸ੍ਤਮੁੜ ਮੁੜ। ਵਾਹ ਵਹਾਂ ਮੱਸਿਆ ਪਿਛੋਂ ਫਿਰ ਪੁਨਿਆ।

## ਬਾਬਰ-ਵਾਲੀ (੨)

### (੨)

#### ਆਪ-ਟੁਰਦੀ-ਚੱਕੀ

ਓ ਬਾਬਾ, ਤੂੰ ਦੇਰਾਹੇ ਤੇ ਖੜੋਤਾ ਜਾਪਦਾ ਏ, ਜਿਥੇ ਵੀ ਮੈਂ ਜਾਵਾ, ਜਦ ਵੀ ਸੈਂ ਉਠ ਕੇ ਖੜੋਵਾਂ ਤੂੰ ਦੇਰਾਹੇ ਤੇ ਖੜੋਤਾ ਹੋਇਆ। ਭਾਰਤ ਦਾ ਕਾਲਾ ਭੂਤ ਦੇਖ ਕੇ ਰੋਦਾ ਤੇ ਆਵਣ ਵਾਲੇ ਚਿਟੇ ਭਵਿਖ ਵਾਸਤੇ ਪਨੀਰੀ ਲਾਉਂਦਾ ਪਿਆ ਜਾਪਦਾ ਏ ! ਖੂਨ-ਦੇ-ਸੌਹਿਲੇ, ਤੈਂ ਗਾਏ, ਰੱਤ ਵਿਚ ਲੱਤ-ਪੱਤ ਤੂੰ ਹੋਇਓਂ, ਤੇ ਅੱਜ ਦੀ ਭਾਜੜ ਵਿਚ ਹੋਵਾਂ ਨਾਲ ਬੱਧਾ ਹੋਇਆ ਤੂੰ ਵੀ ਇਕ ਸੁਲਾਮ ਤੇ ਕੈਦ-ਖਾਨੇ ਅੰਦਰ ਬੰਦ ! ਓ ਕੈਦੀਓਂ, ਤੁਹਾਡੇ ਨਾਲ ਹਾਂ ਉੰਗਲ ਨਾਲ ਉੰਗਲ ਪਕੜ ਕੇ ਮੇਰਾ ਬਾਬਾ ਵੀ ਚੱਕੀ ਪੀਸਣ ਤੇ ਤਤ। ਪਰ, ਪਰ ਓ ਕੈਦੀਓਂ ਤੁਸੀਂ ਕਦੇ ਬੱਕ ਜਾਂਦੇ ਹੋ, ਕਦੇ ਆਪਸ ਵਿਚ ਹੱਥ ਵਟਾਂਦੇ ਹੋ, ਕਦੇ ਸੌਂ ਜਾਂਦੇ ਹੋ, ਪਰ ਪਤਾ ਨਹੀਂ ਇਹ ਕੋਹੜੀ ਰੋਬੀ-ਜੋਤ, ਅੱਜ ਮੱਛੀਆਂ ਦੇ ਨਾਲ ਕੱਢੂ ਵਾੰਕ ਛਸ ਕੇ ਆਈ ਏ। ਨਾ ਇਸ ਦੀਆਂ ਅੱਖਾਂ ਵਿਚ ਨੀਂਦਰ, ਨਾ ਇਸ ਦੇ ਅੰਗਾਂ ਵਿਚ ਬਕਾਵਟ, ਨਾ ਇਸ ਦੀ ਚੱਕੀ ਵਿਚ ਰੋਕ ਟੋਕ ਯਾ ਭੁਕਾਵਟ--ਅੱਸ ਉਹੋ

ਚੱਕੀ ਹੈਲੀ-ਛਲ ਹੋ ਕੇ ਆਪਣੇ ਆਪ ਵੱਗ ਟੁਰੀ ! ਓ  
ਪਾਵਨ-ਛੋਹੇ ! ਓ ਬੰਦੀ-ਛੋੜ ਛੇਏ ! ਓਥੇ ਜੁਗ-ਜੁਗਾਂਤਰੀ  
ਚੱਕੀਏ, ਅੱਜ ਤੂੰ ਆਪਣੇ ਆਪ ਉੱਡ ਟੁਰੀ, ਅੱਜ ਕੀੜੀ  
ਨੂੰ ਵੀ ਫੰਗ ਲੁਗ ਗਏ ! ਲੋਕ ਵੇਹਿੰਦੇ ਨੇ ਤੇ ਵੇਖ ਕੇ  
ਚੜ੍ਹਤ ਪਏ ਹੋਏ ਨੇ । ਬਾਬਰ-ਜਾਬਰ ਤੱਕ ਵੀ ਗੱਲ ਜਾ  
ਅਪੜੀ ਏ, ਤੇ ਓਹ ਨੱਸਿਆ ਨੱਸਿਆ ਨੰਗੀਂ ਪੈਰੀਂ ਚਰਨ  
ਸ਼ਰਨ ਤੇ ਆ ਫਿੱਗਦਾ ਏ ਤੇ ਆਪਣੀ ਭੁਲ ਬਖਸ਼ਾਵੰਦਾ  
ਏ—ਪਰ ਹੁਣ ਇਹ ਚਕੀ ਚੁੱਪ ਕਰਨ ਦੀ ਥਾਂ ਵਧੇਰੇ  
ਗੇੜ ਖਾਵੰਦੀ ਏ, ਤੇ ਆਟੇ ਦੀ ਥਾਂ, ਬਾਬਰ ਦਾ ਬੱਜਰ  
ਹਿਰਦਾ ਪੀਂਹਦੀ ਏ ! ਇਕ ਪਾਸੇ ਜਾਬਰ-ਬਾਬਰ ਤੇ ਦੂਜੇ  
ਪਾਸੇ ਮੇਰਾ ਕੇਮਲ ਮਲਾਈ-ਬਾਬਾ ! ਇਕ ਪਾਸੇ ਰਾਤ ਤੇ  
ਦੂਜੇ ਪਾਸੇ ਪਭਾਤ ! ਇਕ ਪਾਸੇ ਬੰਦੀ ਵਿਚ ਬੰਨ੍ਹਣ ਵਾਲਾ ਤੇ  
ਦੂਜੇ ਪਾਸੇ ਬੰਦੀ ਛੋੜ ! ਪਰ ਅੱਜ ਜਾਬਰ-ਬਾਬਰ, ਉਹ  
ਬਾਬਰ ਨਹੀਂ ਜੁ ਕਲ ਸੀ । ਹੁਣ ਹੱਥ ਬੰਨ੍ਹ ਤੇ ਸਿਰ  
ਨਿਵਾ ਕੇ ਮਿੱਟੀ ਨਾਲ ਮਿੱਟੀ ਹੋ ਗਿਆ ਹੈ; ਹੁਣ ਓਹ  
ਕੰਨ ਫੜ ਕੇ ਆਪਣੇ ਕੀਤੇ ਹੋਏ ਕਸੂਰਾਂ ਦੀ ਮਾਫ਼ੀ ਮੰਗਦਾ  
ਹੈ ਤੇ ਅਗੋਂ ਵਾਸਤੇ ਧਰਮ ਤੇ ਇਨਸਾਫ਼ ਦਾ ਇਕਰਾਰ  
ਕਰਦਾ ਹੈ । ਆਪ-ਟੁਰਦੀ ਚੱਕੀ ਨੂੰ ਵੇਖ ਵੇਖ ਕੇ ਅੱਜ  
ਉਹ ਭੈ-ਭੀਤ ਹੈ, ਓਹ ਕਿਉਂ ਨਾ ਮਿੱਟੀ ਵਿਚ ਰੁਲ ਕੇ  
ਮਿੱਟੀ ਹੋ ਜਾਵੇ ? ਇਹ ਚੱਕੀ ਓਹਦੀ ਚੱਕੀ ਹੀ ਨਹੀਂ,  
ਇਹ ਤਾਂ ਓਹ ਜੁਗਾਂ-ਜੁਗਾਤਰਾਂ ਦੀ ਹੋਰ ਫੇਰੀ ਹੈ, ਜੁ ਆਏ  
ਅਠੱਤ ਨੂੰ ਝੱਟ-ਪੱਟ ਗਏ-ਸਤਾਨਵੇਂ, ਆਈ ਵਿਸਾਖੀ ਨੂੰ  
ਗਈ ਵਿਸਾਖੀ ਕਰ ਕੇ ਬਾਬਰਵਾਣੀ ਤੇ ਪਾਣੀ ਵਾਰਨ ਵਾਲਾ।

( ੬੬ )

ਚੱਕੀ ਏ ! ਓ ਜਾਲਮਾਂ ਦੀ ਕਰਨੀ ਦੀ ਸੱਚੀਏ ਫੋਟੇ, ਹੈਂ  
ਵੇਂ ਬਾਬੇ ਦੀ ਆਪ-ਭੌਂਦੀ ਚੱਕੀ, ਤੂੰ ਹੁਣ ਤਕ ਚਲਨੀ  
ਏਂ । ਇਉਂ ਕਾਲੇ ਪਿਛੋਂ ਚਿੱਟਾ ਪੈਹਰ ਆਪੇ ਅਵੱਸ਼ ਚੱਕਰ  
ਲਾਕੇ ਆਵੰਦਾ ਏ ! ਵਾਹ ਵਾਹ ਬਾਬਾ ਤੇਰੀ ਚੱਕੀ !!

## ਬਾਬਰ-ਵਾਣੀ

### ਤੇ ਅਕਾਲ ਪੁਰਖ ਵੱਡੇ ਬਾਬੇ ਨਾਲ ਗੋਸ਼ਟ (੩)

ਓ ਬਾਬਾ, ਇਹ ਕੀ ਕੌਤਕ ਏ, ਜੁ ਤੂੰ ਅੱਜ ਕੈਦਾਂ  
ਵਿਚ ਇਕ ਕੈਦੀ, ਤੇ ਤੇਰਾ ਬੰਨ੍ਹਣ ਵਾਲਾ ਤੇਰੇ ਦਰ ਤੇ !  
ਉਹ ਬੰਨ੍ਹਣ ਵਾਲਾ ਤੈਨੂੰ ਆਪ ਖੇਲ੍ਹਦਾ, ਪਰ ਤੂੰ ਨਹੀਂ  
ਖੁਲ੍ਹੀਂਦਾ, ਓਹ ਆਪ ਭੜਾ-ਭੜਾ ਆਵੰਦਾ ਪਰ ਤੂੰ ਉਠੋਂਕੇ  
ਵੀ ਨਾ ਖੜੋਂਦਾ । ਓਹ ਤੈਂ ਵਲ ਮੁੜ ਝੁਕ ਝੁਕ ਕੇ ਢੰਡੋਤ  
ਬੰਦਨਾ ਕਰਦਾ; ਪਰ ਤੂੰ ਓਸ ਨੂੰ ਸਲਾਮ ਇਲੇਕਮ ਵੀ  
ਨਾ ਆਖਦਾ ! ਹਾਂ, ਅੱਜ ਇਸ ਜਾਬਰ-ਬਾਬਰ ਤੇ ਬਾਬੇ  
ਦੀ ਮੁੱਠ-ਭੇੜ ਏ, ਹਾਂ ਅੱਜ ਕੱਚ ਤੇ ਸੱਚ ਦੀ ਲੜਾਈ ਏ ।  
ਅੱਜ ਕਿਆਮਤ ਅਗੇਤਰੇ ਹੀ ਚਾ ਆਈ ਏ ਤੇ ਖੂਨ ਦੀਆਂ  
ਨਦੀਆਂ ਬਹਾਣ ਵਾਲਾ ਆਪ ਉਸੇ ਨਦੀ ਵਿਚ ਵੱਗ ਟੁਰਿਆ  
ਏ ! ਤਾਂ ਰੁੜ੍ਹੀ ਰੁੜ੍ਹੀ ਜਾਂਦਾ ਬਾਬਰ ਹੱਥ ਬੰਨ੍ਹ ਕੇ ਅਰਜ਼ਾਂ  
ਕਰਦਾ ਏ; ਓ ਬਾਬਾ ਬਖਸ਼ ਲੈ, ਬਖਸ਼ ਲੈ, ਬਖਸ਼ ਲੈ,  
ਮੁੱਭੋਲੇ ਨੂੰ ਬਖਸ਼ ਲੈ ! ਤਾਂ ਓਹਦੀ ਕੁਕ ਫਰਿਆਦ

ਪੁਰ-ਦਰਗਾਹ ਵਿਚ ਸੁਣੀ ਜਾਂਦੀ ਏ; ਤੇ ਉਹ ਵੱਡਾ-ਬਾਪ  
 ਅਕਾਲ ਪੁਰਖ ਹੁਣ ਇਸ ਪਾਤਸ਼ਾਹ ਦਾ ਸਫ਼ਾਰਸ਼ੀ ਬਣ  
 ਕੇ ਇਸ ਮੰਡੇ ਬਾਬੇ ਕੋਲ ਆਂਵਦਾ ਏ, ਤੇ ਦੱਸਦਾ ਏ ਜੁ  
 ਕੀਕਣ ਇਸ ਭਾਰਤ-ਵਰਸ਼ ਵਿਚ ਵਿਭਤਚਾਰ ਤੇ ਦੁਰਾਚਾਰ  
 ਦਾ ਜਦ ਜ਼ੋਰ ਵਧ ਗਿਆ; ਉੱਦਮ ਨੂੰ ਪਰਾਂ ਸੁਟ ਕੇ ਜਦ  
 ਲੋਗ ਟੂਣੇ ਟਾਣਿਆਂ ਵਿਚ ਲੱਗ ਗਏ, ਜਦ ਦੁੱਧ ਦੀ ਥਾਂ  
 ਕੱਚੀ-ਲੱਸੀ ਤੇ ਬੇਹੀ ਲੱਸੀ ਦਾ ਵਰਤਾਰਾ ਹੋ ਗਿਆ; ਤਦ  
 ਇਸ ਉੱਜੜੀ ਹੋਈ ਫੁਲਵਾੜੀ ਨੂੰ ਕੱਟ ਕੇ ਮੁੜ ਨਵੇਂ  
 ਸਿਰੇ ਤੋਂ ਲਾਣ ਲਈ ਇਸ ਬਾਬਰ-ਜਾਬਰ ਦੀ ਵੀ ਲੋੜ  
 ਪੈ ਗਈ। ਕਾਲ ਦੀ ਦਾਤਰੀ ਭੱਖੜਾ ਤੇ ਭੰਗ ਕੱਟਣ  
 ਵਾਸਤੇ ਜ਼ਰੂਰੀ ਏ, ਨਹੀਂ ਤਾਂ ਉਹ ਪੈਲੀ ਕਣਕ ਆਦ  
 ਉਤਮ ਫਸਲਾਂ ਦੇ ਬੀਜਣ ਤੋਂ ਵਾਂਝੀ ਰਹੇਗੀ ! ਇਹ ਮੇਰਾ  
 ਵੱਡ-ਬਾਪੂ ਅਕਾਲ ਪੁਰਖ, ਆਪਣੇ ਸਪੁਤ੍ਰ, ਮੈਂਡੇ ਬਾਬੇ ਨਾਲ  
 ਗੱਲਾਂ ਕਰਦਾ ਏ ਤੇ ਬਾਬਰ ਦੀ ਹੱਥ-ਟੱਡੀ ਅਰਜੇਈ ਨੂੰ  
 ਬਾਬੇ ਦੇ ਕੰਨਾਂ ਤੱਕ ਪਉਚਾਂਦਾ ਏ—ਹਾਂ ਅੱਜ ਬਾਬਾ ਜੋੜ  
 ਤੇ ਉਹ ਵੱਡ-ਬਾਬਾ ਵਕੀਲ ! ਪਰ ਮੈਂਡਾ ਬਾਬਾ, ਵਕੀਲ  
 ਦੀ ਵਕਾਲਤ ਨਹੀਂ ਮੰਨਦਾ! ਅਂਹਦਾ ਏ, ਸੱਚ ਏ, ਬਾਬਰ  
 ਜਿਹੇ ਜਾਬਰ ਦੀ ਵੀ ਲੋੜ ਸੀ; ਇਹਨਾਂ ਜਾਬਰਾਂ, ਇਹਨਾਂ  
 ਹਿਟਲਰਾਂ ਦੀ ਵੀ ਲੋੜ ਹੋਇਆ ਕਰਦੀ ਏ, ਸ਼ੇਰਾਂ  
 ਦਾ ਮੁਕਾਬਲਾ; ਸ਼ੇਰਾਂ ਨਾਲ, ਸਕਤੇ ਦਾ ਸਕਤੇ ਨਾਲ, ਪਰ  
 ਇਹਨਾਂ ਗ੍ਰੰਬਲੀਆਂ ਗਊਆਂ ਦਾ ਲਹੂ ਕਿਉਂ.....ਤਾਂ ਇਸ  
 ਪ੍ਰਸ਼ਨ ਦਾ ਉੱਤਰ, ਵੱਡ-ਬਾਬਾ ਜੀ ਦੀ ਥਾਂ ਹੱਥ ਜੋੜ

( ੬੮ )

ਅਗੇ ਵਧ ਭਾਰਤ ਮਾਤਾ ਆਪ ਇੰਜ ਦੇਂਦੀ ਏ “ਓ ਕੋਹਨੂਰੀ  
ਲਾਲ ! ਜੇ ਇਹ ਮਹਾਨ ਉਪਯੁਵ ਨਾ ਹੋਂਦੇ, ਤਾਂ ਓ ਜਗ ਜੀਵਣ,  
ਓ ਮੇਰੇ ਬਰਖੁਰਦਾਰ-ਪੁੱਤਰਾ, ਤੇਰਾ ਆਗਮਨ ਇਸ  
ਤਰਸਦੀ ਧਰਤੀ ਤੇ ਕੀਕਣ ਹੁੰਦਾ । ਬਾਬਰ ਆਵਣ ਜਾਵਣ  
ਤਾਂ ਹੀ ਤਾਂ ਨਾਲੋ ਨਾਲ ਤੈਂ ਜੇਹੇ ਬਾਬੇ ਅੰਮਿਤ ਦੇ ਭਰੇ  
ਛਾਬੇ ਆ ਵੰਡਦੇ ਨੇ ! ਵਾਹ ਵਾਹ ! ਮੈਂਡੇ ਬਾਬੇ ਤੇ ਵੰਡ-  
ਬਾਬੇ ਅਕਾਲ ਪੁਰਖ ਦੀ ਗੋਸ਼ਟ !!

## ਕਲਯੁਗ ਬਾਬੇ ਦਾ ਵੱਡਾ ਤੇ ਪੈਹਲਾ ਸਿੱਖ !

ਓ ਬਾਬਾ, ਇਹ ਤੈਂਡੀ ਪੈਹਲੀ ਝੜਪ, ਕਾਲ-ਕਲਾ  
ਨਾਲ ਪੈਹਲੀ ਮੁੱਠ ਭੇੜ ਏ, ਜਿਸ ਵਿਚ ਵੱਡ-ਬਾਬਾ ਅਕਾਲ  
ਪੁਰਖ ਆਪ ਆ ਕੇ ਹਿੱਸਾ ਲੈਂਦਾ ਤੇ ਤੈਨੂੰ ਪਿਠ ਤੇ ਥਾਪੀ  
ਏ ਕੇ ਜਗਤ-ਜਲੰਦੇ ਨੂੰ ਰਖਿਆ ਲਈ ਆਪ ਨਿਵਾਜਦਾ  
ਤੇ ਸਾਜਦਾ ਏ । ਹਾਂ ਅਰਜੋਂ ਉਤਰ ਕੇ ਮੇਰਾ ਬਾਪੂ ਫਰਸ਼  
ਤੇ ਆਇਆ ਤੇ ਮਾਤ-ਲੋਕ ਦੀ ਸੌਂਪਾਂ-ਸਾਂਪਾਂ ਕਰਨ । ਹੁਣ  
ਵੱਡ-ਬਾਪੂ ਵੀ ਆਇਆ ! ਇਸ ਅਣੇਖੇ ਕੌਤਕ  
ਨੂੰ ਵੇਖ ਕੇ ‘ਕਾਲ’ Time ਦਾ ਵੌਲੀ ਕਲਯੁਗ Time  
Personified ਘਬਰਾਇਆ; ਜੀਕਣ ਥਾਨੇਦਾਰ ਨੂੰ ਵੇਖ ਕੇ  
ਚੋਰ ਘਬਰਾਵਦਾ ਤੇ ਬਰ ਬਰ ਕੰਬਦਾ ਏ ! ਇਹ ਗੱਲ  
ਤਾੜ ਕੇ ਕਲਯੁਗ ਨੇ ਆਪਣਾ ਰੂਪ ਵਟਾਇਆ ਤੇ ਹੱਥ

( ੬੯ )

ਬੰਨ੍ਹ ਕੇ ਬਾਬੇ ਦੇ ਦਰ ਆਇਆ ਤੇ ਆ ਕੇ ਆਖਿਓ ਸੂ: ਓ ਬਾਬਾ ! ਤੂੰ ਤਾਂ ਕੋਈ ਅਰਸ਼ੀ ਬਾਲਾ ਏਂ; ਤੂੰ ਮਸ-ਛੁਟਾ ਗੱਭਰੂ ਏਂ, ਤੂੰ ਜਤੀ-ਸਤੀ ਏਂ, ਐਹ ਮੇਹਣੀਆਂ ਤੇ ਅਪੱਛੇਂ ਤੇਰੀਆਂ ਬਾਂਦੀਆਂ, ਤੇਰੀਆਂ ਦਾਸੀਆਂ, ਤੇਰੇ ਚਰਨ ਘਸਾਣ ਵਾਲੀਆਂ ਹੱਥ-ਬੱਧੀਆਂ ਹੁਰਾਂ ! ਤਾਂ ਬਾਬੇ ਨੇ ਆਖਿਆ: ਓ ਕਾਲਿਆ ਮਤਵਾਲਿਆ, ਕੀ ਤੈਨੂੰ ਨਹੀਂ ਪਤਾ ਜੁ ਇਹ ਫੇਕੀਆਂ-ਵਿਸ ਗੰਦਲਾਂ ਨੇ ! ਇਹਨਾਂ ਹੁਰਾਂ ਵਿਚ ਉਹ ਮਿੱਠਾ ਨੂਰ ਨਹੀਂ; ਇਹਨਾਂ ਬੰਦੀਆਂ ਵਿਚ ਬੰਦਰੀ ਦਾ ਸਰੂਰ ਨਹੀਂ ! ਇਹ ਸੈਨੂੰ ਨਹੀਂ ਮੇਹ ਸੱਕਦੀਆਂ !

ਇਸ ਚਲਿਤਰੀ ਨੂੰ ਕਾਰਗਰ ਹੋਂਦਾ ਨਾ ਵੇਖ ਕੇ ਕਲਜੁਗ ਰਤਾ ਕੁ ਪਿਛੇ ਹਟ ਗਿਆ, ਪਰ ਹੁਣ ਫਿਰ ਅਗਾਂ ਵਧਿਆ ਤੇ ਓਸ ਦੇ ਅਗੇ ਵਧਣ ਨਾਲ ਇਕ ਲੰਮੀ ਲਾਈਨ ਡੋਰੀ, ਰਾਜਿਆਂ ਮਹਾਰਾਜਿਆਂ ਤੇ ਚੱਕਰਵਰਤੀ ਰਾਜਿਆਂ ਦੀ ਨਾਲ ਸਿਰ ਨਿਵਾਵੰਦੀ ਆਈ, ਤੇ ਨਾਲੇ ਰਥ, ਹਾਥੀ, ਘੋੜੇ ਤੇ ਛੌਜਾਂ ਵੀ ਆਈਆਂ ! ਝੰਡੇ ਝੂਲੇ ਤੇ ਘੜਿਆਲ ਵੱਜੇ ਤੇ ਛੌਜਾਂ ਨੇ ਸਿਰ ਨਿਵਾ ਕੇ ਸਲਾਮੀ ਉਤਾਰੀ ਤੇ ਕਲਜੁਗ ਨੇ ਆਖਿਆ: “ਬਾਬਾ, ਤੂੰ ਸੱਚਾ ਪਾਤਸ਼ਾਹ ਏਂ, ਇਹ ਸਭ ਕੁਝ ਤੇਰੀਆਂ, ਇਹ ਰਾਜ-ਪਾਟ, ਇਹ ਮੈਹਲ-ਮਾੜੀਆਂ, ਇਹ ਪੈਪੜ-ਪਾਪੜ, ਇਹ ਰੰਗ-ਬਰੰਗ, ਇਹ ਪੌਲਰ ਤੇ ਮੰਮਟ, ਇਹ ਬਾਂਕੀਆਂ ਅਸਵਾਰੀਆਂ, ਇਹ ਚੌਹੁ-ਕੁੰਟੀ ਦਾ ਰਾਜ !” ਤਾਂ ਬਾਬੇ ਆਖਿਆ: ‘‘ਓ ਕਾਲਿਆ ਬਾਵਲਿਆ, ਕੱਚ ਕੱਚ ਤੇ ਸੱਚ ਸੱਚ, ਅਸੀਂ ਸੱਚ ਦਾ ਝੰਡਾ ਝੇਲਾਣ ਲਈ ਆਏ ਹਾਂ, ਸਾਡੀਆਂ ਪਾਤਸ਼ਾਹੀਆਂ ਸੱਚੀਆਂ, ਇਹ ਕੱਚੀਆਂ ! ਓ

( ੭੦ )

ਕੱਚਿਆ, ਪੱਕ ਜਾ, ਤੇ ਸਿਧੇ ਰਸਤੇ ਤੇ ਆ ਜਾ !”

ਤਾਂ ਕਲਯੁਗ ਹੋਰ ਚੱਕਿਤ ਹੋਇਆ ਤੇ ਜਦ ਓਹਦੀ ਮਿਆਨ ਵਿਚ ਹੋਰ ਕੋਈ ਤਲਵਾਰ ਨਾ ਰਹੀ, ਤਾਂ ਰਿਧੀਆਂ ਸਿਧੀਆਂ ਤੇ ਕਰਾਮਾਤਾਂ ਦੀਆਂ ਸਨੈਹਰੀ ਪਰੀਆਂ ਲਿਆ ਕੇ ਬਾਬੇ ਨੂੰ ਆਖਣ ਲੱਗਾ: “ਨਿੱਕੇ ਤੋਂ ਵੱਡਾ, ਅਣੁਮਾ ਤੋਂ ਤੋਂ ਮਹਿਮਾ, ਸਥੂਲ ਤੋਂ ਸੁਖਮ, ਮਹਿਮਾ ਤੋਂ ਲਘੁਮਾ.....ਇਹ ਕੱਖ ਦਾ ਲੱਖ ਬਣਨਾ; ਇਹ ਸਭ ਮੌਜੂਦੇ ਕਰਾਮਾਤਾਂ ਤੇਰੀਆਂ !” ਤਾਂ ਬਾਬੇ ਆਖਿਆ: “ਓ ਕਾਲਿਆ ਕੋਲਿਆ, ਕੀ ਕਦੇ ਕੋਲਾ ਵੀ ਹੀਤੇ ਦੇ ਤੁਲ ਹੋਇਆ ? ਅਸੀਂ ਓਸ ਹੀਰੇ ਲਾਲ, ‘ਨਾਮ’ ਦਾ ਬਿਉਪਾਰ ਕਰਨ ਆਏ ਹਾਂ ਨਾ ਕਿ ਕੱਚ ਪਿਚ ਤੇਲਣ ?” ਤਾਂ ਕਲਯੁਗ ਪੈਰੀ ਪਿਆ, ਭੁਲ ਬਖਸ਼ਾ ਕੇ ਇਕ ‘ਸਿੱਖ’ ਹੋਇਆ, ਗ੍ਰਿਹਸਤ ਵਿਚ ਅੱਜ ਇਹ ਆਪ-ਨਿਰਬਾਨ ! ਵਾਹ ਵਾਹ ਕਾਲਾ ਕਲਯੁਗ ਬਾਬੇ ਨੂੰ ਪਰਖ ਕੇ ਆਪ ਸਾਵਧਾਨ ਹੋਇਆ ਤੇ ਇਹ ਪਰਖ ਅੱਜ ਤਕ, ਰੋਜ਼ ਰੋਜ਼ ਨਿੱਤ-ਨਵੀਂ !!

-----

## ਚੋਦਿਸਾਂ ਦਾ ਪ੍ਰਾਹੁਣਾ ਬਾਬਾ

ਓ ਕਲੀ ਕਾਲ ਨੰ ਨੱਬਣ ਵਾਲਿਆ ਬਾਬਿਆ, ਹੁਣ  
 ਤੂੰ ਕਿਤੇ ਵਲ ਪੈਹਲੋਂ ਫੇਰੀ ਪਾਵੇਂਗਾ ? ਪੂਰਬ ਪੱਛਮ,  
 ਉਤਰ-ਦੱਖਨ, ਇਹ ਸਾਰੇ ਬਾਹਵਾਂ ਲਮਿਆਰ ਕੇ ਤੇਰਾ ਰਾਹ  
 ਤੱਕ ਰਹੇ ਨੇ, ਤੂੰ ਸਰਜ ਵਾਂਝ ਸਭ ਦਾ ਸਾਂਝਾ। ਤੂੰ ਅਂਹਦਾ,  
 ਓ ਉਤਾਵਲਿਓ ਠੈਹਰ ਜਾਵੇ; ਮੈਂ ਤੁਸਾਂ ਸਭ ਦਾ ਪ੍ਰਾਹੁਣਾ,  
 ਤੁਸਾਂ ਸਭ ਦਾ ਰਿਝਾ ਖਾਵਣਾ ! ਤਾਂ ਸਚ ਮੁਚ ਬਾਬਾ ਚਿਟੇ-  
 ਚੰਨ ਵਾਂਝ ਹਰ ਇਕ ਨਖੱਤਰ-ਘਰ ਵਿਚ ਫੇਰੀ ਪਾਂਵਦਾ,  
 ਹਰ ਇਕ ਘਰ ਦੀ ਮੈਲ ਧੋਵਦਾ ਤੇ ਫਿਰ ਅੱਗੇ ਵਧਦਾ।  
 ਅੱਜ ਦਾ ਕੰਮ ਕਲ ਤੇ ਨਾ ਛੱਡਦਾ, ਆਪਣਾ ਕੰਮ ਆਪ  
 ਕਰਦਾ ਦੂਜੇ ਦੇ ਹਵਾਲੇ ਨਾ ਕਰਦਾ ! ਓ ਤੱਤਪਰ ਤੇ  
 ਸਾਵਧਾਨ ਜੋਤੇ, ਜਿਥੇ ਕਿਧਰੇ ਲੋੜ ਓਥੇ ਤੂੰ ਆਪ, ਤੂੰ  
 ਜਲਾਂ ਵਿਚ, ਤੂੰ ਬਲਾਂ ਵਿਚ, ਤੂੰ ਬੇਲਿਆਂ ਵਿਚ; ਤੂੰ ਗਦੇ-  
 ਲਿਆਂ ਵਿਚ, ਤੂੰ ਸੁਮੇਰ-ਘਾਟੀਏ, ਤੂੰ ਪਾਤਾਲ-ਪੁਰੀਏ,  
 ਆਪਣੀ ਸੇਲੀ ਨਾਲ ਹਭ ਕਾਸੇ ਦਾ ਦਿਲ ਕਸਦਾ ਤੇ  
 ਬੰਨ੍ਹਦਾ, ਤੂੰ ਆਪਣੀ ਬਾਣੀ ਨਾਲ ਘਟ ਘਟ ਨਿਰਮਲ ਕਰਦਾ  
 ਤੇ ਸੰਵਾਰਦਾ, ਤੂੰ ਭਰਮ ਦੇ ਜਾਲੇ ਆਪਣੀ ਖੂੰਡੀ ਨਾਲ ਤੇਜ਼ਦਾ,  
 ਤੂੰ ਵੈਹਮਾਂ ਦੀਆਂ ਆਰਸੀਆਂ ਨੂੰ ਗਿਆਨ ਹੋਂਡੇ ਨਾਲ  
 ਭੰਨਦਾ, ਤੂੰ ਟੋਇ ਟਿੱਬਿਆਂ, ਉਚ-ਨੀਚ ਦੇ ਫਰਕਾਂ ਨੂੰ ਪੂਰਦਾ,  
 ਤੂੰ ਜਾਤ ਪਾਤ ਦੇ ਭੂਤ ਨੂੰ ਭਾਰਤ-ਮਾਤਾ ਦੀ ਕੁੱਖ ਤੋਂ ਕੱਢਦਾ,

ਤੂੰ ਕਲਯੁਗ ਦੀ ਸੰਘੀ ਘੁੱਟ ਕੇ ਓਸ ਨੂੰ ਗ੍ਰਿਹਸਤ-ਵਿਚ  
ਨਿਰਬਾਨ ਦਾ ਦਾਨ ਦੇਂਵਦਾ, ਤੂੰ ਮੋਇਆਂ ਨੂੰ ਜਵਾਲਦਾ,  
ਤੇ ਅੰਨਿਆਂ ਨੂੰ ਅੱਖਾਂ ਦੇਂਦਾ, ਤੂੰ ਡੋਰਿਆਂ ਦੇ ਭਿੱਚੇ ਕਿੰਨ  
ਖੋਲ੍ਹਦਾ, ਤੂੰ ਸੰਪ੍ਰਦਾਵਾਂ ਦੇ ਘਜ਼ਿਆਂ ਨੂੰ ਇਕ ਇਕ ਕਰ  
ਕੇ ਤੇਜ਼ਦਾ, ਤੇ ਫਿਰ ਜੋੜਦਾ ਤੇ ਸੁੱਕੇ ਠੁਠਿਆਂ ਵਿਚ  
ਅੰਮ੍ਰਿਤ ਨੂੰ ਨਕੇ ਨੱਕ ਭਰਦਾ ਤੇ ਇਉਂ ਹਿੰਦ ਦੀ ਉੱਜੜੀ  
ਛੁਲਵਾੜੀ ਨੂੰ ਸੁਰਜੀਤ ਕਰਦਾ ਅਗਾਹਾਂ ਵਧਦਾ । ਤੂੰ ਓਹ  
ਬਾਬਾ, ਇਥੇ ਓਥੇ, ਜਿਥੇ ਕਿਥੇ, ਹਰ ਥਾਂ ਜਾਂਵਦਾ, ਪਰ ਪ੍ਰੇਮ-  
ਤਣੁਕੇ ਦੇ ਖਿਚਿਆਂ ਸੱਤ-ਸਮੁੰਦਰ ਗਾਹ ਕੇ ਵੀ ਫਿਰ ਮੁੜ  
ਆਂਵਦਾ, ਤੇ ਭੈਣਾਂ ਦੇ ਹਿਰਦੇ ਠਾਰਦਾ, ਜੰਗਲਾਂ ਵਿਚ ਮੰਗਲ  
ਕਰਦਾ, ਤੱਤਿਆਂ ਨੂੰ ਠਾਰਦਾ, ਠਰਿਆਂ ਨੂੰ ਨਿੱਧਾ ਕਰਦਾ,  
ਛਾਤੀ ਨਾਲ ਛਾਤੀ ਲਾਂਵਦਾ, ਤੇ ਕੋਹੜੀਆਂ ਦੇ ਕੋਹੜ 'ਨਾਮ'  
ਦਾਰੂ ਨਾਲ ਨਵਿਰਤ ਕਰਦਾ । ਇਉਂ ਰਤਾ, ਰਤਾ, ਚੱਪਾ ਚੱਪਾ  
ਅਗੋਂ ਵਧਦਾ, ਦਹਿਦਿਸਾਂ ਵਲ ਜਾਂਵਦਾ ਤੇ ਆਂਵਦਾ, ਓਤ-  
ਪੇਤ, ਓ ਜਗ ਜੀਵਣ, ਤੂੰ, ਤੰ ਏ ਰੋਬ-ਘੱਲੀ ਜੇਤ ! ਵਾਹ  
ਵਾਹ ਦਹਿਦਿਸਾਂ ਖਲੀਆਂ ਤੈਨੂੰ ਜੀ ਆਇਆਂ ਨੂੰ, ਜੀ  
ਆਇਆਂ ਨੂੰ ਆਂਹਦੀਆਂ !!



# ਪੂਰਬ-ਫੇਰੀ

## ਹਰਦਵਾਰ ਯਾਤਰਾ

(੧)

ਓ ਫਿਰਤੂ ਬਾਬਾ, ਤੈਨੂ ਚਹੁ ਦਿਸਾਂ ਦੇ ਮਾਣ-ਪੱਤਰ  
 ਤੇ ਪ੍ਰੀਤ-ਮੰਗਾਂ ਵਾਲੇ ਸੁਨੋਹੜੇ ਆਏ। ਪਰ ਓ ਪੂਰਬ-ਦਿਸਾ!  
 ਪੈਹਲੀ ਵਾਰੀ ਤੇਰੀ, ਕੀ ਮੇਰਾ ਬਾਪੂ, “ਸੂਰਜ ਪੈਹਲੋਂ ਤੈਨੂ  
 ਨਹੀਂ ਵਡਿਆਂਦਾ ? ਹਾਂ ਪੈਹਲੀ ਚੌਣ ਤੇਰੀ ! ਓ ਪੂਰਬ-  
 ਮਈਯਾ, ਤੂੰ ਭਾਰਤ ਮਾਤਾ ਦੀ ਵੱਖੀਂ ਏਂ, ਜਿਸ ਨੂੰ ਗੰਗਾ  
 ਜਮਨਾ ਦੀਆਂ ਪਵਿੱਤਰ ਭੈਣਾਂ ਹਰਾ-ਭਰਾ ਕਰਦੀਆਂ ਨੇ, ਤੇ  
 ਇਹਨਾਂ ਦੇ ਤੱਟ ਤੇ ਹੀ ਤਾਂ ਅੱਠ ਸੱਠ ਵਿਚੋਂ ਸ਼੍ਰੋਮਣੀ-ਤੀਰਬ  
 ਮੌਜੂਦ ਨੇ। ਗੰਗਾ ਦੇ ਤੱਟ ਤੇ ਹਰਿਦਵਾਰ, ਫਿਰ ਕਾਂਸ਼ੀ  
 ਜੀ, ਫਿਰ ਅੰਤ ਨੂੰ ਜਗਨ ਨਾਬ, ਤੇ ਜੇ ਇਹਨਾਂ ਵਿਚ ਗਜਾ  
 ਵੀ ਚਾ ਰਲਾਈਏ ਤਾਂ ਹਿੰਦੂ ਮੱਤ ਦੇ ਹੱਥ ਦੀਆਂ ਚਾਰ  
 ਉੱਗਲੀਆਂ ਸੰਪੂਰਨ -- ਤਾਂ ਤੇ ਪੰਜਵਾਂ ਅੰਗੂਠਾ ਓਹ ਕਰੋ-  
 ਸ਼ੇਤਰ, ਜਿਸ ਤੋਂ ਕੈਰੋਂ ਤੇ ਪਾਂਡਵਾਂ ਨੇ ਆਪਣਾ ਲਾਲ-ਲਹੂ  
 ਛੋਲਿਆ ਤੇ ਜਿਸ ਪਵਿੱਤਰ ਭੂਮੀ ਤੇ ਹੁਣ ਵੀ ਲੋਕ ਪੈਰ  
 ਡਰ ਡਰ ਕੇ ਰੱਖਦੇ ਨੇ, ਮਤੇ ਕਿਧਰੇ ਮੇਏ ਹੋਇਆਂ ਦੀ ਸਾਡੇ  
 ਪੈਰਾਂ ਦੇ ਖੜਾਕ ਨਾਲ ਨੀਂਦ ਉਚਾਟ ਨਾ 'ਹੋ ਜਾਵੇ ! ਓ  
 ਬਾਬਾ, ਤੂੰ ਇਕ ਇਕ ਕਰ ਕੇ ਇਹਨਾਂ ਸਭ ਪਵਿੱਤ੍ਰ ਭੂਮੀਆਂ

ਤੇ ਗਇਓ, ਤੇ ਆਪਣੀ ਖੂੰਡੀ ਤੈਂ ਹਰ ਥਾਂ ਜਾ ਖੜਕਾਈ ! ਤੈਂ ਬਿਨ ਓਹ ਪਵਿਤਰ ਨਹੀਂ, ਅਪਵਿਤਰ—ਪਰ ਹੁਣ ਤੱਤਪਰ ! ਓਹ ਹਰੇ-ਭਰੇ ਹਰੀਦਵਾਰ, ਕੀ ਤੂੰ 'ਸੇਦਰ' ਦੀ ਦਲ੍ਹੀਜ਼ ਏਂ ? ਤਾਂ ਸੱਚ ਮੁੱਚ ਮੇਰਾ ਬਾਬਾ ਪੈਹਲੋਂ ਤੇਰੇ ਦਰ ਤੇ ਆਏਗਾ, ਤੇ ਤੈਨੂੰ ਅਪਣਾਏਗਾ ! ਤੇ ਵੇਖ ਨਾ ਓ ਸੁੱਚੀਏ ਦਲ੍ਹੀਜ਼, ਅੱਜ ਮੇਰਾ ਬਾਬਾ ਤੈਂਡੇ ਕੋਲ ਆ ਅਪੜਿਆ ਏ, ਪਰ ਪਤਾ ਨਹੀਂ ਤੈਂਤੈਂ ਕਿਉਂ ਰੁੱਠਾ ਹੋਇਆ ਏ, ਓਹ ਤੈਂ ਵਲ ਪਿੱਠ ਕਰ ਕੇ ਖੜੇਤਾ ਏ—ਹਾਂ, ਓਹ ਆਪਣੀ ਪਿੱਠ-ਸੂਰਜ ਤੌਰੇ ਮੌਜ ਕੇ ਕਿਸੇ ਦੂਜੇ ਪਾਸੇ ਵਲ ਪਾਣੀ ਦੇ ਰਿਹਾ ਏ ! ਤਾਂ ਸਾਰੇ ਯਾਤਰੂ ਤੈਂ ਪਾਂਡੂ ਇਕੱਠੇ ਹੋ ਕੇ ਬਾਬੇ ਨੂੰ ਪੁੱਛਦੇ ਨੇ: “ਇਹ ਕੀ ਪੁੱਠੀ ਵਿਚਿੰਤ ਏ ?” ਤਾਂ ਤੁਸਾਂ ਆਖਿਆ: “ਮੈਂ ਪੁੱਠਾ ਨਹੀਂ, ਸਿਧੇ ਰਾਹ ਆਪਣੀਆਂ ਪੈਲੀਆਂ ਨੂੰ ਪਾਣੀ ਪਾ ਰਿਹਾ ਹਾਂ, ਓਹ ਪੈਲੀਆਂ ਇਸ ਥਾਂ ਤੋਂ ਲਹਿੰਦੇ ਵਲ ਨੇ !” “ਪਰ ਓਹਨਾਂ ਪੈਲੀਆਂ ਤੇ ਪਾਣੀ ਕੀਕਣ ਪੁੱਜ ਸੱਕਦਾ ਏ, ਜੁ ਸੈਕੜੇ ਕੇਹਾਂ ਦੂਰ ਨੇ ?” ਹੇ ਚੇਜੀਆ, ਜਦ ਤੈਂ ਤੈਂ ਪਾਂਡਿਆਂ ਇਹ ਪੁੱਛਿਆ ਤਾਂ ਹਜ਼ੂਰ ਨੇ ਆਖਿਆ: ਜੇ ਐਡੀ ਦੂਰ, ਚੱਪਾ ਕੁ ਦੂਰ ਪਾਣੀ ਨਹੀਂ ਅਪੜਦਾ ਤਾਂ ਤੁਹਾਡਾ ਲੋਕ ਛੱਡ ਪ੍ਰਲੋਕ ਕੀਕਣ ਇਹ ਪਾਣੀ ਆਵੇਗਾ ? ਤਾਂ ਤੇ ਸੁਨਣ ਵਾਲਿਆਂ ਦੇ ਕੰਨਾਂ ਦੇ ਝੱਪੇ ਖੁਲ੍ਹੇ ਗਏ ਤੇ ਸਿਧੇ ਆਪ ਪੁਠੇ ਆਪਣੇ ਆਪ ਨੂੰ ਨਜ਼ਰ ਆਏ—ਚਰਨ ਸ਼ਰਨ ਫੜ ਕੇ ਤੈਨੂੰ ਪੁੱਛਣ ਲਗੇ: ਸਿੱਧਾ ਕੌਣ ਏ ? “ਓਹ ਜੁ ਸੂਰਜ-ਮੁਖੀ ਵਾਂਕ ਸਦਾ ਹੀ ਸਨਮੁਖ ਏ ! ਤਾਂ ਸਾਰਾ ਹਰੀਦਵਾਰ ਤੇਰੇ ਸਨਮੁਖ ਹੋ ਗਿਆ ਤੇ ਨਿਤ ਨਿਤ ਓ ਤੈਂਤੇ

( ੧੫ )

ਵਲ ਤੱਕਦਾ ਤੇ ਤੈਨੂੰ ਮੱਥਾ ਟੇਕਦਾ । ਓ ਅਜ਼ਲੀ, ਅਬਦੀ  
ਨਰਾ ! ਓ ਭਰਮ-ਗੜ੍ਹ ਤੋੜਨ ਵਾਲਿਆ ਬਾਬਿਆ, ਇਹ  
ਤੈਂਡੀ ਪਹਿਲੀ ਫੇਰੀ ਦਾ ਪਹਿਲਾ ਫੇਰਾ ਏ— ਵਾਹ ਵਾਹ  
ਬਾਬੇ ਭਰਮ-ਗੜ੍ਹ ਪਹਿਲੋਂ ਹੀ ”ਛੁਡਿਆ !

---

## ਪੂਰਬ-ਫੇਰੀ

ਬਨਾਰਸ !

(੨)

ਓ ਫਿਰਤੂ ਬਾਬਾ, ਤੂੰ ਹਰਿਦਵਾਰ ਦਾ ਤੀਰਥ ਹਰਾ  
ਭਰਾ ਕੀਤਾ; ਤੂੰ ਹੁਣ ਬਨਾਰਸ ਦੇ ਸਨਾਤਨ ਅਸਥਾਨ ਤੇ  
ਇਸ ਪਵਿਤਰ ਤੀਰਥ ਤੇ ਪਹੁੰਚ ਆਪਣਾ ਕੌਤਕੀ ਟੱਲ  
ਆ ਖੜਕਾਇਆ । ਇਹ ਪਵਿਤਰ ਭੂਮੀ ਸਾਰੀ ਭਾਰਤ-  
ਮਾਤਾ ਦੀ ਜਿੰਦ ਜਾਨ ਏ । ਇਥੇ ਵੇਦ ਪਾਠੀ ਵੇਦ ਉਚਾਰਦੇ  
ਨੇ; ਪੁਰਾਣਾਂ ਦੇ ਵਿਖਾਨ ਨਿਤ ਹੋਂਦੇ ਨੇ, ਪੂਜਾ ਤੇ ਅਰਚਾ  
ਨਿਤ ਨਿਤ ਹੋਂਦੀਆਂ ਨੇ, ਪਰ ਸਵੇਰੇ ਸਵੇਰੇ ਪ੍ਰਭਾਤ ਵੇਲੇ  
ਜਦ ਹੋਰ ਲੋਕ ਸੁੱਤੇ ਹੋਏ ਹੋਂਦੇ ਨੇ, ਤਾਂ ਇਸ ਬਨਾਰਸ  
ਦੇ ਵਸਨੀਕ ‘ਗਾਇਤ੍ਰੀ’ ਮੰਤ੍ਰ ਅਲਾਪਦੇ, ਅਂਵਦੇ ਜਾਂਵਦੇ ਤੇ  
ਚੜ੍ਹਦੇ ਸੂਰਜ ਨੂੰ ਇਸ਼ਟ ਦੇਵ ਸਮਝ ਕੇ, ਓਹਦੇ ਅਗੇ ਸਿਰ

( ੭੬ )

ਨਿਵਾਂਵਦੇ ਨੇ । ਓ ਬਾਬਾ, ਇਹ ਓ ਨਗਰੀ ਏ, ਜਿੱਥੇ  
ਹਰੀ ਚੰਦ ਜਹੇ ਦਾਨੀ ਵਿਕ ਗਏ, ਜਿੱਥੇ ਸ਼ਿਵਜੀ ਆਪ  
ਆਏ, ਜਿੱਥੇ ਕਬੀਰ ਜੀ ਨੇ ਆਪਣਾ ਵਚਿਤਰ ਤਾਣਾ ਬਾਣਾ  
ਬੁਣਿਆ । ਹਾਂ ਇਹ ਬਨਾਰਸ ਸਾਡੀ ਭਾਰਤ ਮਾਤਾ ਦੇ  
ਮੱਥੇ ਤੇ ਲਾਲ ਬਿੰਦੀ ਏ ! ਓ ਬਾਬਾ; ਅੱਜ ਤੈਂ ਵੀ ਇਸ  
ਗੰਗਾ-ਮਈਯਾ ਦੇ ਤੱਟ ਤੇ ਡੇਰੇ ਅਖਾਇਏ ਨੇ ਤੇ ਤੂੰ 'ਗਾਇਤ੍ਰੀ'  
ਨੂੰ ਗਾਂਵਦਾ ਏਂ, ਪਰ ਮੂੰਹ ਨੂੰ ਫਿਰ ਪੂਰਬ ਦੀ ਥਾਂ ਪੱਛਮ  
ਵੱਲ ਕਰ ਕੇ ! ਫਿਰ ਇਹ ਲੋਕੀ ਇਕੱਠੇ ਹੋ ਕੇ ਤੈਂ ਤੇ  
ਪੁੱਛਦੇ ਨੇ, ਜੁ ਇਹ ਕੀ ਗੱਲ ਏ, 'ਗਾਇਤ੍ਰੀ' ਦਾ ਸਬੰਧ  
ਤਾਂ ਇਸ ਦੇ ਅਧਿਦੇਵ ਸੂਰਜ ਨਾਲ ਏ ! ਓ ਬਾਬਾ,  
ਤੇਰੀ ਪਿੱਠ ਇਸ ਇਸ਼ਟ ਦੇਵ ਦੇ ਉਲਟ ਕਿਉਂ ? ਓ  
ਬਾਬਾ; ਤੂੰ ਉੱਤਰ ਕੁਝ ਨਾ ਦਿਤਾ, ਤੂੰ ਆਪੇ ਵਿਚ ਆਪ  
ਮਸਤ, ਜੋਤਿ ਵਿਚ ਜੋਤ, ਨੂਰ ਵਿਚ ਮਖਮੂਰ, ਗੁੜ੍ਹਦ ਹੋ  
ਗਿਆ, ਤੇ ਤੇਰੇ ਇਕ ਇਕ ਰੋਮ ਵਿਚੋਂ ਕੋਟ-ਕੋਟਾਨ ਸੂਰਜਾਂ  
ਦਾ ਤੇਜ਼ ਵੱਗ ਟੁਰਿਆ, ਤੇ ਤੇਰੇ ਦੇਖਣ ਵਾਲੇ ਦੰਗ ਰਹਿ  
ਗਏ । ਸੱਚ ਮੁੱਚ ਓਹ ਤੇਜ-ਪਤੀ, ਅੱਜ ਅਰਸ਼ ਛੱਡ ਕੇ  
ਆਪ ਇਸ ਫਰਸ਼ ਤੇ ਟੁਰ ਆਇਆ ਏ-ਫਿਰ ਅੱਗਾ ਕੀ  
ਤੇ ਪਿੱਛਾ ਕੀ, ਪੂਰਬ ਕੀ ਤੇ ਪੱਛਮ ਕੀ ? ਪਰ ਏਥੇ ਹੀ  
ਬੱਸ ਨਹੀਂ, ਤੈਂਡੇ ਮੂੰਦੇ ਹੋਏ ਮੂੰਹ ਨੂੰ ਭਾਵੇਂ ਜੰਦਰਾ ਸੀ,  
ਪਰ ਰੋਮ ਰੋਮ ਵਿਚੋਂ ਗਾਇਤ੍ਰੀ ਮੰਤਰ ਆਪ ਅਲਾਪਿਆ  
ਜਾ ਰਿਹਾ ਸੀ, ਓਹਦੀ ਨਿਰਾਲੀ ਰੁਣ-ਝੁਣ, ਨਿਰਾਲੀ ਸਜ-  
ਪਜ, ਨਿਰਾਲੀ ਗੜਗੱਜ ਜੁ ਹਰ ਇਕ ਦਾ ਦਿਲ ਮੋਹੇ  
ਤੇ ਖੋਹੇ ! ਓ ਪ੍ਰਭਾਵ-ਗੁੰਦੀਏ ਜੋਤੇ, ਓ ਆਪ ਗਾਂਉਦੀਏ

ਗਾਇਤ੍ਰੀਏ, ਤੂੰ ਨਾਨਕ ਏਂ, ਤੂੰ ਨਾਨਕ ਏਂ, ਤੂੰ ਨਾਨਕ  
ਏਂ, ਵਾਹ ਵਾਹ ਅੱਜ ਹਿੰਦੂਆਂ ਦਾ ਮੱਕਾ, ਚਰਨ-ਸਰਣੀਂ  
ਆਇਆ ਤੇ ਬਨਾਰਸ ਵਿਚ ਬਨਾਂ ਦਾ ਫ਼ਹੱਸਤ ਚੋ ਦੇ  
ਨਿਕਲਿਆ !

## ਪੁਰਬ-ਫੇਰੀ

ਗਜਾ

(੩)

ਓ ਪਾਰਮ ਪਰਮਦੀਏ ਜਿੰਦੇ, ਅਖੀਰ ਨੂੰ ਤੂੰ ਉਸ  
ਤੀਰਬ ਤੇ ਵੀ ਆ ਅਪੜੀ, ਜਿਥੇ ਲੋਕ ਮੋਇਆ ਹੋਇਆਂ  
ਦੇ ਪਿੰਡ ਭਰਦੇ ਨੇ; ਹਾਂ ‘ਗਜਾ’ ਦਾ ਤੀਰਬ ਜਿਥੇ ਬੁੱਧ  
ਜੀ ਨੇ ਵੀ ‘ਬੈਧੀ’ ਪ੍ਰਾਪਤ ਕੀਤੀ, ਤੇ ਜਿਸ ਬੋਹੜ ਨੂੰ  
ਹੁਣ ਤੱਕ ਬੋਧੀ ਚੁੰਮਦੇ ਚੱਟਦੇ ਤੇ ਸੋਨੇ ਦੇ ਪੱਤਰਾਂ ਨਾਲ  
ਵਲੋਟਦੇ ! ਪਰ ਓ ਬਾਬਾ, ਤੂੰ ਇਥੇ ਆ ਕੀ ਵੇਖਿਆ,  
ਮੋਇਆਂ ਹੋਇਆਂ ਨੂੰ ਤਾਰਦੇ ਨੇ, ਓਹਨਾਂ ਦੇ ਪਿੰਡ ਭਰਦੇ  
ਨੇ, ਪਰ ਇਹ ਪਾਂਡੇ ਆਪ ਮੋਏ ਹੋਏ ਨੇ—ਇਹ ਵੇਖ ਕੇ  
ਦੜ ਵੱਟ ਕੇ ਬਾਬਾ ਵੀ ਲੇਟ ਗਿਆ। ਦਿਨ ਚੜ੍ਹਿਆ, ਸਿਖਰ  
ਦੂਪੈਹਰਾਂ ਆਈਆਂ, ਨਾ ਬਾਬਾ ਜਾਗਿਆ ਨਾ ਬਾਬੇ ਦੇ ਕੋਈ

ਸੰਗੀ ਜਾਗੇ ਤਾਂ ਪਾਂਡੇ ਇਹਨਾਂ ਤਿੰਨਾਂ ਮੁਰਤਾਂ ਨੂੰ ਵੇਖ ਕੇ  
 ਬੜੇ ਹੈਰਾਨ ਹੋਏ। ਉਹਨਾਂ ਨੇ ਆਪ ਐਹਨਾਂ ਨੂੰ ਜਾ ਕੇ  
 ਜਗਾਇਆ, ਕਿਉਂਕਿ ਹਰ ਇਕ ਯਾਤਰੂ ਇਥੇ ਪਾਂਡਿਆਂ  
 ਦੇ ਖੀਮੇ ਭਰਨ ਅਂਵਦਾ ਏ ਤੇ ਇਹਨਾਂ ਤਿੰਨਾਂ ਨੇ ਵੀ  
 ਕੁਝ ਟਕੇ ਇਹਨਾਂ ਨੂੰ ਪੂਜਨੇ ਸਨ! ਪਰ ਬੁਲਾਇਆਂ ਕੋਈ  
 ਨਹੀਂ ਬੇਲਦਾ, ਹਿਲਾਇਆਂ ਕੋਈ ਨਹੀਂ ਹਿਲਦਾ, ਪਰ ਜਦ  
 ਮੂੰਹ ਤੋਂ ਪੱਲਾ ਲਾਂਹਦੇ ਨੇ ਤਾਂ ਇਕ ਦੀ ਥਾਂ ਦੇ ਤਿੰਨ  
 ਲਟ ਲਟ ਕਰਦੀਆਂ ਜੇਤਾਂ ਸਮਾਧੀ-ਸ਼ਬਿਤ ਨਜ਼ਰ ਆਈਆਂ।  
 ਅਡੋਲ, ਅਮੇਲ ਤੇ ਅਤੇਲ ਸਰਤਾਂ! ਇਹਨਾਂ ਦਿੱਬ-ਦੀਵਿਆਂ  
 ਨੂੰ ਵੇਖ ਕੇ ਮੋਈਆਂ ਹੋਈਆਂ ਟੁਰਦੀਆਂ ਲੋਥਾਂ ਵਿਚ ਜਿੰਦ  
 ਆਈ, ਜਾਨ ਆਈ, ਤੇ ਜਦ ਉਹ ਵੀ ਪੰਘਰ ਪਈਆਂ,  
 ਤਾਂ ਤੈਂਡੇ ਨੇੜੇ ਹੋ ਢੁੱਕੀਆਂ! ਤਾਂ ਪਾਂਡਿਆਂ ਨੇ ਤੈਂਡੇ  
 ਪੱਛਿਆਂ ਉ ਸੋਹਣਿਆ ਜੇਗੀਆ, ਇਹ ਚੁਗਤੀ ਕੇਹੜੀ ਜੁ  
 ਸੁੱਤਿਆਂ ਵੀ ਸਮਾਧੀ-ਸ਼ਬਿਤ। ਸਾਨੀਂ ਤੈਂਡੇ ਭੱਖਦੇ-ਨੂਰ  
 ਵਿਚੋਂ ਇਕ ਸੁਆ, ਇਕ ਰਿਸ਼ਮ ਲੱਧੀ ਏ ਤੇ ਅਸੀਂ ਵੀ  
 ਅੱਜ ਕਿਸੇ ਅਣੋਥੇ ਤੇਜ ਨਾਲ ਜਾਗ ਉਠੇਂਹਾਂ! ਤਾਂ ਤੈਂ  
 ਆਖਿਆਂ ਸੱਚ ਏ, ਤੁਸੀਂ ਹੋਰਾਂ ਨੂੰ, ਮੋਇਆਂ ਨੂੰ ਤਾਰਦੇ,  
 ਪਰ ਤੁਸੀਂ ਆਪ ਜੇਏ ਹੋਏ, ਆਪ ਡੁੱਬੇ ਹੋਏ, ਤੁਸੀਂ ਅਖ-  
 ਵਾਂਦੇ 'ਪੰਡਤ' ਪਰ ਵਾਸਤਵ ਵਿਚ ਪਾਂਡੀ; ਤਿੰਨਾਂ ਗੁਣਾਂ  
 ਦੀਆਂ ਗੁਣਾਂ ਤੁਹਾਡੀ ਪਿੱਠ ਤੇ। ਇਹਨਾਂ ਗੁਣਾਂ ਨੂੰ ਭੋਈਂ ਚਾ  
 ਲਾਹਵੇ, ਤੇ ਹਲਕੇ ਫੁਲ ਹੋ ਕੇ, ਚੇਤੇ ਵਿਚ ਸੁਚੇਤ ਹੋ ਕੇ  
 ਜਾਗੋ, ਹਾਂ ਇਕ ਖਿਣ ਤਿਸ ਬਿਨ ਜੀਵਣਾ, ਇਹ ਵੇਂ ਮੱਛੀ  
 ਦਾ ਨੀਰ ਬਿਨ ਤੜਫਨਾ! ਤੇ ਅੱਹ ਬੋਧੀ-ਬ੍ਰਿਛ, ਉਹ

( ੭੯ )

ਬੈਹੜ ਆਪਣੀ ਪੁੱਠੀਆਂ ਜੜ੍ਹਾਂ ਨਾਲ ਵੀ ਤੁਹਾਨੂੰ ਇਹੋ ਉਪ-  
ਦੇਸ਼ ਦੇਂਦਾ ਏ-ਇਹਨਾਂ ਅੰਦਰਲੀਆਂ ਜੜ੍ਹਾਂ ਦੇ ਨਾਲ ਨਾਲ  
ਇਹ 'ਨਾਮ' ਦੀਆਂ ਜੜ੍ਹਾਂ ਤੇ ਵੀ ਖੜ੍ਹੇ ਹੋ। ਤਾਂ ਤੁਸੀਂ ਸੱਚ  
ਉੱਠਦੇ ਉੱਠਦੇ ਆਪਣੀ ਸਿਰੀ ਅਰਸ਼ ਨਾਲ ਜਾ ਜੋੜੋਗੇ !  
ਵਾਹ ਵਾਹ ਅਜ ਪਿੰਡ ਭਰਣ ਵਾਲਿਆਂ ਮੋਇਆਂ ਨੂੰ ਮੇਰਾ  
ਬਾਬਾ ਜਵਾਣ ਤੇ ਜਗਾਣ ਆਇਆ, ਇਹ ਜਗਤ-ਪਾਂਡੀ !!

— — —

## ਪੂਰਬ ਫੇਰੀ

### ਜਗਨ ਨਾਥ !

(੪)

ੴ ਜਾਗਦੀਏ ਜੇਤੇ, ਆਖਰਕਾਰ ਤੂੰ ਜਗਨਨਾਥ ਦੇ  
ਅੰਤਲੇ-ਤੀਰਥ ਤੇ ਵੀ ਆ ਪੁੱਜਾ, ਓਥੇ ਜਿਥੇ ਦੇ ਹੱਦਾਂ  
ਮਿਲਦੀਆਂ ਨੇ, ਜਿੱਥੇ ਭਾਰਤ-ਦੂਮੀ ਦਾ ਖਾਤਮਾ ਤੇ ਖਾਰੀ-  
ਸਾਗਰ ਦਾ ਪ੍ਰਵੇਸ਼ ਏ। ਜਗਨ ਨਾਥ ਜੀ ਦੀ ਮੂਰਤੀ ਕਿਸੇ  
ਸੋਹਣੇ ਸਿਆਣੇ ਨੇ ਬਣਾਈ ਏ : ਵੇਖ ਵੇਖ ਕੇ ਸੱਧਰਾਂ ਮੁੱਕਨ  
ਤੇ ਜੀ ਲਲਚਾਵੇ, ਪਰ ਜਦ ਇਸ ਮੂਰਤੀ ਤੋਂ ਕੁਝ ਮੰਗਣ ਤੇ  
ਚਿਤ ਕਰੇ ਤਾਂ ਮੂਰਤੀ ਕੀ ਦੇਵੇ ਜਿਸ ਦੇ ਹਥ ਪੈਰ ਨਹੀਂ—

ਹਾਂ ਹੋਰ ਸਭ ਕੁਝ, ਪਰ ਹਥੋਂ-ਹੀਣੀਂ ਮੂਰਤੀ ਏਹ। ਇਸੇ  
ਕਰ ਕੇ ਸਿਆਣੇ ਅਂਹਦੇ ਨੇ, ਜੇ ਜਗਨ ਨਾਬ ਕੋਲੋਂ ਮੰਗਣ  
ਦੀ ਥਾਂ ਆਪਣੇ ਪੈਰਾਂ ਤੇ ਆਪ ਖੜ੍ਹੇਵੇ : ਆਪਣਾ ਹਬ ਸੋ  
ਜਗਨ ਨਾਬ। ਓ ਪਿਆਰਿਆ, ਤੂੰ ਇਸ ਅਣੋਖੀ ਮੂਰਤੀ ਦੇ  
ਕੋਲ ਵੀ ਡੇਰੇ ਆ ਜਮਾਏ, ਰਾਤ ਨੂੰ ਜਦ ਲੋਕੀਂ ਹੱਥ ਵਿਚ  
ਬਾਲੀਆਂ ਤੇ ਵਿਚ ਘਿਓ ਦੀਵੇ ਬਾਲ ਕੇ 'ਆਰਤੀ' ਕਰਨ  
ਲਗੇ ਤਾਂ ਤੂੰ ਰੰਗਲਿਆ, ਆਪਣੀ ਮਿਠ-ਮਿਠੜੀ ਪੁਨੀ ਨਾਲ  
ਨੱਚ ਕੁੱਦ ਤੇ ਵਜਦ ਵਿਚ ਇਉਂ ਗਾਂਵਿਆ :

"ਗਗਨ ਮਹਿ ਬਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ..."

ੴ ਮਸਤਾਨਿਆ, ਤੇਰੀ ਬਾਵਰੀ ਸੁਰ ਤਾਲ ਤੇ ਲੈ,  
ਓਹਨਾਂ ਸਾਰਿਆਂ ਨੂੰ ਬਾਵਰਾ ਬਣਾ ਗਈ, ਤੇ ਸਾਰਿਆਂ ਨੇ  
ਕੀ ਵੇਖਿਆ ? ਜੇ ਸੱਚ ਮੁਚ ਇਹ ਗਗਨ ਹਾਂ ਇਹ ਅਕਾਸ਼,  
ਇਕ ਅਨੂਪਮ ਬਾਲ ਏ ਸੁਨੈਹਰੀ, ਜਿਸ ਵਿਚ ਕੋਟਾਨ ਕੋਟ  
ਚੰਨ ਤਾਰੈ ਤੇ ਸੂਰਜ ਦੀਵੇ ਬਣ ਕੇ ਪਏ ਜਗਦੇ ਨੇ। ਇਹ  
ਨਿਤ ਭਖਦੇ ਜਲਦੇ ਤੇ ਬਲਦੇ ਦੀਵੇ ਓਸੇ ਇਕੇ ਇਕ ਸਹੰਸਚਰ-  
ਮੁਖੀ ਜੋਤ ਨਿਰੰਕਾਰੀ ਜੋਤ, ਦੀਆਂ ਸੁਨੈਹਰੀ-ਲਾਟਾਂ ਨੇ; ਸਾਰੀ  
ਬਨਸਪਤੀ ਸਦ-ਬਸੰਤੀ ਫੁੱਲਾਂ ਦੀ ਬਰਖਾ ਕਰ ਰਹੀ ਏ, ਚੰਦਨ-  
ਚਮਣੀ ਪਵਣ ਮਲਆਗਰੀ, ਰਤਨਾਗਰੀ, ਹੀਜਾ-ਹੁਲਸਾਗਰੀ  
ਚੌਰੀ ਕਰ ਰਹੀ ਏ, ਤੇ ਇਹ ਸਾਰੇ ਖੰਡ ਮੰਡਲ ਬ੍ਰਹਮੰਡ ਭਵਾ-  
ਟੀਆਂ ਲੈ ਲੈ ਕੇ ਪ੍ਰਕਰਤਮਾ ਕਰ ਰਹੇ ਨੇ, ਤੇ ਵਿਚ ਖੜ੍ਹੇਤਾ ਵੱਡਾ  
ਵਿਜੁਓਇਆ, ਜੀਕਨ ਸਖੀਆਂ ਵਿਚ ਕੋਈ ਕਾਹਨ, ਕੋਈ ਅਣੋਖੀ  
ਸੁਰ ਨਾਲ ਅਣ-ਗਾਇਆ ਤੇ ਅਣ-ਵਾਇਆ ਅਨਾਹਤਾ-  
ਸ਼ਬਦ ਵਜਾ ਰਿਹਾ ਏ, ਜਿਸ ਦੀ ਗੁੰਜ ਅਣੂ ਤੇ ਪ੍ਰਮਾਣੂਆ

ਵਿਚੋਂ ਵੀ ਆ ਰਹੀ ਏ । ਹਾਂ ਇਹ ਸਾਰੇ ਛਿਪ ਲੁਕ ਕੇ  
 ਢੇਲਕੀਆਂ ਤੇ ਛੈਣੇ ਵਜਾ ਰਹੇ ਨੇ ! ਵਾਹ ਵਾਹ ਨੀ ਅਣੋਖੀ  
 ਢੇਲਕੀਏ, ਤੇਰੀ ਮਸਤਾਨੀ ਠੱਕ ਠੱਕ, ਨੀ ਨੂਰਾਨੀ ਜੇਤ,  
 ਤੁਹਾਡੀ ਮਸਤਾਨੀ ਲੋ, ਤੇ ਓ ਅਨੂਪਮ ਸੁਗੰਧੇ, ਜੁ ਜਨਮ  
 ਜਨਮਾਤਰਾਂ ਦੀ ਮੈਲ ਨੂੰ ਇਕੋ ਹੀ ਲਪਟ ਨਾਲ ਪਰੂ ਟੁਰੇਂ !  
 ਇਹ ਸਦੀਵੀ ਆਰਤੀ ਨਿਤ ਨਿਤ ਹੋ ਰਹੀ ਏ । ਇਸ ਆਰਤੀ  
 ਦੇ ਮੰਦਰ ਖੰਡ ਮੰਡਲ ਬਹਮੰਡ ਤੇ ਵਣ ਤਿ੍ਹਣ ਤਿ੍ਹਭਵਣ ਵਿਚ  
 ਹਰ ਵੇਲੇ ਖੁਲ੍ਹੇ ਹੋਏ ਨੇ—ਪਰ.....ਇਹਨਾਂ ਯਾਤਰੂਆਂ ਤੇ  
 ਪਾਂਡਿਆਂ ਨੇ ਇਹ ‘ਆਰਤੀ’ ਅੱਜ ਪੈਹਲੀ ਵੇਰੀ ਸੁਣੀ ਏ !  
 ਵਾਹ ਵਾਹ ਅੱਜ ਟੁੰਡੇ ਜਗਣ ਨਾਬ ਜੀ ਨੂੰ ਹੱਥ ਲਗੇ ਤੇ  
 ਉਹਨਾਂ ਨੇ ਆਪ ਗਗਨ—ਬਾਲ ਪਵਿਤਰ ਕਰਾਂ ਨਾਲ ਫੜ ਕੇ  
 ਆਰਤੀ ਜਗਾਈ, ਤੇ ਉਹਨਾਂ ਦੇ ਚਰਨ ਕਮਲ ਫੜ ਕੇ ਸਾਰੀ  
 ਸ਼੍ਰੀਸ਼ਟੀ ਤਰ ਗਈ--ਓ ਰੱਬੀ ਬਾਬਾ, ਟੁੰਡਿਆਂ ਨੂੰ ਹੱਥ  
 ਬਖਸ਼ਣ ਵਾਲਾ ਤੂ; ਡੇਰਿਆਂ ਨੂੰ ਅਨਹਤੀ ਡੇਰ ਬਖਸ਼ਣ  
 ਵਾਲੜਾ ਤੂ !!



# ਪੂਰਬ-ਫੇਰੀ, ਕਰੋ ਛੇਤਰ !

(੫)

ਓ ਜੋਰੀਆ, ਓ ਸਾਗਰਾ ਰਤਨਾਗਰਾ, ਹੁਣ  
 ਤੂ ਬੁਝੇ ਦੀਵੇ ਜਗਾ ਕੇ ਤੇ ਟੁੰਡੇ ਹੱਥਾਂ ਵਿਚ ਓਤ-ਪੋਤ-ਜੋਤ  
 ਰਖ ਕੇ ਫਿਰ ਆਪਣੇ ਨਿਜ-ਘਰ ਵਲ ਧਾਂਇਓ ! ਸੁਭਾਗੀ  
 ਓਹ ਧਰਤੀ ਜਿਥੇ ਤੈਂ ਪੈਰ ਪਰੇ, ਸੁਭਾਗਾ ਓਹ ਸਮਾ ਜਦ  
 ਤੈਂ ਸਾਡੇ ਭਰਮ ਕੱਟੇ, ਸੁਨੈਹਰੀ ਓਹ ਬਚਨ ਜਿਨ੍ਹਾਂ ਨੇ  
 ਕੈਂਚੀ ਬਣ ਕੇ ਕੱਟੇ ਸਾਡੇ ਬੰਧਨ ! ਓ ਬਾਬਾ, ਅੱਜ ਤੂ  
 ਕਰੋਛੇਤਰ ਦੀ ਅਵੱਲੀ-ਭੌਂ ਤੇ ਵੀ ਆ ਪੁਜਾ ! ਇਥੇ ਅੱਜ  
 ਕੋਈ ਗੈਹਣ ਲੱਗਾ ਹੋਇਆ ਵੇ— ਵਾਸਤਵ ਵਿਚ ਕਰੋ-ਛੇਤਰ  
 ਤੇ ਸਦਾ ਹੀ ਗੈਹਣ ਲਗਾ ਰਹਿੰਦਾ ਏ— ਪਰ ਇਸ ਮਾੜੇ  
 'ਦਿਨ ਤੂ ਅਚਰਜ ਸ਼ਿਕਾਰ-ਕੀਤਾ । ਹਿਰਨ ਮਾਸ ਇਥੇ ਆ  
 ਰਿੰਨ੍ਹਿਆ— ਭਲਾ ਐਡੀ ਪਵਿਤਰ ਧਰਤੀ ਤੇ ਫਿਰ ਤੈਂਡਾ  
 ਉਬਲਦਾ ਤੇ ਗੜ੍ਹਕਦਾ ਤਬਲਬਾਜ਼ ਜਿਸ ਵਿਚ  
 ਹਿਰਨ ਦੁੜ੍ਹਗੇ ਮਾਰੇ ! ਪਰ ਬਾਬਾ, ਤੂ ਬੋਲਦਾ ਨਹੀਂ ਤੂ  
 ਸੈਨਤਾ ਨਾਲ ਇਸ਼ਾਰਿਆਂ ਨਾਲ ਦਸਨਾ ਏ... ...

“ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੈ.....”  
 ਏਸ ਤੇਰੇ ਕਬਨ ਨਾਲ ਮੇਰੀਆਂ ਮੁੰਦੀਆਂ ਮੋਤੀਆਂ ਬਿੰਦ  
 ਵਾਲੀਆਂ ਅੱਖਾਂ ਖੁਲ ਗਈਆਂ ਤੇ ਇਉਂ ਜਾਪਿਆ ਇਸ

( ੮੩ )

ਕਰੋ-ਛੇਤਰੀ-ਪਰਤੀ ਤੇ ਫਿਰ ਗੈਹਣ ਲਗ ਗਿਆ ਏ, ਤੇ  
 ਇਕ ਪਾਸੇ ਕੈਰਵਾਂ ਦੀ ਕਾਲੀ ਸੈਨਾ ਤੇ ਦੂਜੇ ਪਾਸੇ  
 ਪਾਂਡਵਾਂ ਦੀ ਪਵਿਤਰ ਫੌਜ ਏ ! ਜਾਨਾਂ ਭੜਖੇ ਵਾਂਝ  
 ਪਈਆਂ ਤਲੀਦੀਆਂ ਨੇ। ਕੋਈ ਮਿੰਟ ਨਹੀਂ, ਕੋਈ ਸਕਿੰਟ ਨਹੀਂ  
 ਜਦ ਲਹੂ ਦੇ ਪਰਨਾਲੇ ਨਹੀਂ ਚਲਦੇ ਤੇ ਲੋਬਾਂ ਲੱਥ ਪੱਥ  
 ਹੋ ਕੇ ਹੈਠਾਂ ਨਹੀਂ ਡਿਗਦੀਆਂ। ਇਕ ਪਾਸੇ ਮੰਦਾ-ਯੋਧਾ  
 'ਦੁਰ ਯੋਧਨ' ਏ, ਦੂਜੇ ਪਾਸੇ ਇਸ਼ਟ ਵਿਚ ਇਸਥਿਤ  
 ਯੋਧਾ: 'ਯੁਧ-ਇਸਟਰ' ਏ—ਹਾਂ, ਏਹਨਾਂ ਦੀ ਲੜਾਈ ਹੋਈ  
 ਹੀ ਨਹੀਂ, ਨਿਤ ਨਿਤ ਹੋ ਰਹੀ ਏ, ਤੇ ਮਾਸ ਦੀਆਂ  
 ਲੋਬਾਂ, ਵਗਦੇ ਤੱਤੇ-ਲਹੂ ਵਿਚ ਇੰਝ ਉਬਲਦੀਆਂ ਨੇ  
 ਜੀਕਣ ਉਹ ਉਬਲਦਾ-ਹਿਰਨ ! ਏਹ ਕਰੋ-ਛੇਤਰ ਕੇਹੜਾ  
 ਏ, ਜਿਸ ਵਿਚ ਮਾਸ ਨਿਤ ਨਿਤ ਰਿੜੀਂਦਾ ਵੇ ? ਇਹ  
 ਸਾਡਾ ਅਗਿਆਨ-ਛੇਤਰ ਏ, ਜਿਸ ਵਿਚ ਪੰਚ-ਤੱਤ ਦੀ ਦੇਗ  
 ਉਬਲਦੀ ਏ—ਓ ਪਾਂਡਿਓ, ਅਖਾਂ ਖੋਲ੍ਹੇ ਤੇ ਇਸ ਅਣੋਖੇ  
 ਕਰੋ-ਛੇਤਰ ਵੱਲ ਵੇਖੋ ! ਕੀ ਤੁਸੀਂ ਨਹੀਂ ਵੇਹਿੰਦੇ ਜੁ ਇਕ  
 ਕੋਨੇ ਤੇ, ਇਕ ਸਿਰੇ ਤੇ ਬੈਠਾ ਮੂਰਲੀ-ਮਨੋਹਰ ਆਪਣੀ  
 ਮੂਰਲੀ ਵਜਾ ਰਿਹਾ ਏ, ਤੇ ਓਸ ਧੁਨੀ ਦੀ ਕੁੰਜੀ ਸਾਰੇ  
 ਜੰਦਰੇ ਕੜਾਕ ਕੜਾਕ ਖੋਲਦੀ ਤੇ ਸਾਡੇ ਭਰਮ ਗੜ੍ਹ  
 ਤੋੜਦੀ ਏ ! ਓ ਅਨੋਖੇ ਮਾਸ-ਭੁੰਨਣ ਵਾਲਿਆ, ਬਾਬਾ, ਸੱਚ ਏ :  
 "ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ  
 ਜਾਣੇ !" ਪੰਚ ਤਤ ਮਾਸ ਨੇ, ਤੇ ਉਹ ਨਿਤ ਨਿਤ ਕੜ੍ਹਦੇ  
 ਨੇ, ਤੈਂਡੀ 'ਨਮ'—ਦੇਗ ਵਿਚ, ਪਰ ਤੂੰ ਸਦ-ਸੁਰਜੀਤ !  
 ਵਾਹ ਵਾਹ ਬਾਬੇ ਦੀ ਅਬਚਲੀ-ਦੇਗ !!

# ਪੁਰਬ-ਫੇਰੀ

## ਸੱਜਣ-ਠੱਗ ਕਿ ਸੰਸਾਰ-ਸੱਜਣ ?

(੬)

ਓ ਬਾਬਾ, ਅੱਜ ਤੀਰਬ ਛਡ ਕੇ ਤੂੰ ਤੀਰਬ-ਯਾਤਰਾਂ ਨੂੰ ਵੀ ਆ ਮਿਲਿਆ, ਉਹਨਾਂ ਦੇ ਘਰ ਵਿਚ ਹੀ ਤੂੰ ਗੰਗਾ ਆ ਵਹਾਈ ! ਇਹ ਕੌਣ ਏ ? ਉਤੋਂ ਬਾਬਾ ਤੇ ਛੈਲ-ਛਬੀਲਾ ? ਰਬਜਾਣੇ, ਯਾ ਬਾਬਾ ਤੂੰ ਜਾਣੇ ? ਇਹ ਤਾਂ ਬੜਾ ਚੰਗਾ ਗੱਭਰੂ ਜਾਪਦਾ ਏ, ਵੇਖੋ ਨਾ ਇਕ ਪਾਸੇ ਇਸ ਨੇ ਮੁਸਾਫਰਾਂ ਵਾਸਤੇ ਮਸੀਤ ਚਾੜ੍ਹੀ ਏ ਤੇ ਦੂਜੇ ਪਾਸੇ ਮੰਦਰ ਚਾੜ੍ਹਿਆ ਏ। ਦੋਵਾਂ ਨਾਲ ਰੈਹਣ ਦਾ ਇੰਤਜ਼ਾਮ ਏ, ਦੋਵਾਂ ਨਾਲ ਸ਼ਬੀਲਾਂ ਨੇ ਤਤਿਆਂ ਨੂੰ ਠਾਰਨ ਵਾਲੀਆਂ ! ਤੇ ਹੇਰ ਨਾਲ ਬਿਜਲੀ ਵਰਗੇ ਤੇਜ਼ ਪਖੇ ਵੀ ਨੇ ਜਾਗਦਿਆਂ ਨੂੰ ਸਵਾਣ ਵਾਲੇ ਭੋਂਦੇ-ਪੱਖੇ—ਤੇ ਵੇਖੋ ਨਾ ਨਾਲ ਨਾਲ ਬਿਜਲੀ ਦੇ ਲਾਟੂ ਵੀ ਨੇ, ਜੋ ਲੱਟ ਲੱਟ ਬਲਦੇ, ਪਰ ਇਕ ਸਵਿਚ ਦੇ ਰਤਾ ਕੁ ਦਬਾਣ ਨਾਲ ਕਾਸੇ ਫਿਉਜ਼ ਦੀ ਤਾਰ ਨੂੰ ਕੱਢਣ ਨਾਲ ਸਾਰੇ ਲਾਟੂ ਸੁਸਰੀ ਵਾਂਝ ਸੌ ਜਾਂਦੇ ! ਹਾਂ ਇਹ ਤਾਂ ਬੜਾ ਦਾਨੀ ਵਡ-ਪੁਰਖ ਭਾਸਦਾ ਏ। ਤੇ ਓ ਮਰਦਾਨਿਆ, ਤੂੰ ਅੱਜ ਬੜਾ ਖੁਸ਼ ਏਂ, ਤੈਨੂੰ ਸੌਣ ਵਾਸਤੇ ਮਖਮਲੀ ਵਿਛੋਣੇ ਤੇ ਰੈਹਣ ਬੈਹਣ ਵਾਸਤੇ ਗਲੀਚੇ

ਤੇ ਖਾਣ ਪੀਣ ਵਾਸਤੇ ਚੇਪੜੀਆਂ ਜੁ ਮਿਲ ਗਈਆਂ ਨੇ.....  
 ਪਰ ਅੱਹ ! ਅਚਨਚੇਤ ਅੱਧੀ ਰਾਤਿਆਂ, ਕੀ ਹੋਇਆ, ਮਰਦਾਨਾ  
 ਪਿਆ ਚੀਕਾਂ ਮਾਰਦਾ ਏ--ਇਕ ਹਿਰਦੇ-ਵੇਧਕ ਚੀਕ  
 ਆਈ, ਫਿਰ ਕੋਈ ਨਹੀਂ ਆਈ ! ਕੀ ਇਹ ਬਰੜਾਵਣਾ ਸੀ,  
 ਜਾਂ ਕਿਸੇ ਨੇ ਮਰਦਾਨੇ ਦੀ ਸੰਘੀ ਘੁਟ ਲਈ ! ਬਾਲਾ  
 ਹਿੰਦੂ ਖੇਤਰ ਤੋਂ ਭੱਜਾ ਭੱਜਾ ਆਂਵਦਾ ਏ, ਇਸ ਮੁਸਲਮ-  
 ਸਰਾਂ ਵੱਲ, ਤੇ ਮਰਦਾਨੇ ਦੀ ਛਾਤੀ ਤੇ ਓਹੋ ਲਿਸ਼ਕਿਆ-  
 ਪੁਸ਼ਕਿਆ ਹੋਇਆ ਘਰ ਦਾ ਮਾਲਕ ਸਵਾਰ ਏ, ਤੇ  
 ਮਰਦਾਨੇ ਦੀ ਸੰਘੀ ਇਸ ਬਗਲੇ-ਭਗਤ ਦੇ ਹੱਥ ਹੈ !.....  
 ਵੇਖ ਕੇ ਗਰਦਨ ਛੁਟ ਗਈ, ਪਰ ਛੁਰੀ ਕਢ ਲਈ ਹੁਣ  
 ਇਕ ਨਹੀਂ ਦੋ ਖੂਨ ਹੋਣ ਤੇ ਤਿਆਰ ਨੇ ! ਤਾਂ.... ਬਾਬੇ  
 ਜੀ ਦੀ ਮਧੁਰ ਅਵਾਜ਼.....ਪਤਾ ਨਹੀਂ ਕੇਹੜੇ ਅਕਾਸ਼ ਤੋਂ  
 ਨਿੱਤਰ ਨਿੱਤਰ ਕੇ ਆਂਵਦੀ ਏ : “ਉਜਲ ਕੈਹਾਂ ਚਿਲਕਣਾ,  
 ਘੋਟਮ ਕਾਲੜੀ ਮਸੌ,” ਉਤੇ ਸੋਨਾ ਵਿਚੋਂ ਕਾਲਾ-ਗਿਲਟ,  
 ਉਤੇ ਵਡਹੰਸ ਵਿਚੋਂ ਬਗਲਾ ਭਗਤ.....ਓ ਲੋਗੇ, ਕੰਨ ਪਰ  
 ਕੇ ਸੁਣੋ, ਏਹ ਮਧੁਰ ਮਧੁਰ ਧੁਨੀ ਕੀ ਆਂਹਦੀ ਏ, ਕੀ  
 ਬਾਗਾਂ ਕਕ ਕਕ ਕੇ ਸੁਣਾਂਵਦੀ ਏ—ਕੀ ਏਹ ਮੈਂ ਤੈਂ ਤੇ ਹਭੋ  
 ਕੋਈ ਦੀ ਫੋਟੋ ਨਹੀਂ ਏ ? ਏਹ ਸੱਜਣ-ਠਗ ਨਹੀਂ, ਏਹ ਮੈਂ  
 ਤੈਂ ਤੇ ਹਰ ਇਕ ਗਲੇਫੇ-ਹੋਏ-ਪ੍ਰਕਾਣ ਦੀ ਮੂੰਹ ਬੋਲਦੀ  
 ਤਸਵੀਰ ਏ ! ਉਹ ਸਜਣਾ, ਤੂੰ ਮੈਡਾ ‘ਸੱਜਣ’ ਏ, ਤੂੰ  
 ਮੈਨੂੰ ਦਸਿਆ ਜੇ ਮਿਤ੍ਰ-ਧੋਹੀ ਦਾ ਫਲ ਕੀ ਏ—ਤੂੰ ਚਰਲੀ  
 ਲੱਗਾ ਤੇ ਤੈਨੂੰ ਵੇਖ ਕੇ ਸਾਰੀ ਸ਼੍ਰੋਟੀ ਰਾਹੇ ਪਈ, ਓ  
 ਸੰਸਾਰ-ਸੱਜਣਾ ਬਲਿਹਾਰੇ, ਵਾਹ ਵਾਹ ਅੱਜ ਸੱਜਣ ਨੇ  
 ਜਗ ਨਿਸਤਾਰਿਆ !!

# ਪੂਰਬ ਫੇਰੀ, ਕੇਡਾ ਰਾਕਸ਼ !

(੨)

ਚੱਲ, ਓ ਮਰਦਾਨਿਆ, ਜੋ ਅੱਗੇ ਸਾਨੂੰ ਮਿਲਿਆ ਸੀ,  
 ਉਹ ਤਾਂ ਲਿਜ਼ਕਿਆ-ਪੁਸ਼ਕਿਆ ਹੋਇਆ, ਸੂਟਡ-ਬੂਟਡ  
 ਜੈਂਟਲਮੈਨ ਸੀ। ਸਾਡੀ ਸਭਿਜਤਾ ਦੀ ਸਚੀ-ਮੂਰਤ੍ਤ--ਪਰ  
 ਏਹ ਕੌਣ ਏ, ਜਿੰਨ ਏ ਕੇ ਕੂਤ ਏ ? ਇਸ ਦਾ ਮੂੰਹ  
 ਕਾਲਾ, ਇਸ ਦਾ ਦਿਲ ਕਾਲਾ, ਇਸ ਦੇ ਦੰਦ ਭਇਆਵਲੇ  
 ਤੇ ਲਹੂ-ਲਿਬੜੇ ! ਤੇ ਐਹ ਵੇਖੋ ਨਾ ਤੱਤੀ-ਉਬਲਦੀ ਦੇਗ.....  
 ਤੇ ਏਸ ਵਿਚ, ਹੈਂ ਕੀ, ਵੇਖਨੇ ਹਾਂ, ਨਿੱਕੇ ੨ ਮਸਮ,  
 ਜਿਨ੍ਹਾਂ ਨੂੰ ਇਹ ਤੱਲ ਤੱਲ ਕੇ ਖਾ ਰਿਹਾ ਏ, ਜੀਕਣ ਕੌਈ  
 ਖਾਏ ਵੱਜੇ ਤੇ ਪਕੌੜੀਆਂ ! ਓ ਮਰਦਾਨਿਆ, ਤੈਨੂੰ ਜੁ  
 ਆਖਿਆ ਸੀ, ਕਿ ਤੂੰ ਏਧਰ ਨਾਂ ਜਾਈ, ਪਰ ਪਕੌੜਿਆਂ  
 ਦੀ ਸੁਗੰਧ ਤੈਨੂੰ ਵੀ ਏਧਰ ਧੂਹ ਲਿਆਈ.....ਤੇ ਕੀ ਵੇਖਨੇ  
 ਹਾਂ, ਜੇ ਤੂੰ ਵੀ ਉਸੇ ਕੜਾਹ ਵਿਚ ਉਬਲਦੇ ਕੜਾਹ ਵਿਚ !  
 ਓ ਮਰਦਾਨਿਆ, ਓ ਮਰਦਾਨਿਆ, ਓ ਸਦ-ਭੁਖਿਆ-  
 ਮਰਦਾਨਿਆ, ਵਧੇਰੀ-ਭੁਖ ਨੂੰ ਦੂਰ ਕਰਦਾ ਕਰਦਾ ਤੂੰ ਅੱਜ  
 ਆਪ ਇਸ ਅਣੋਖੀ-ਭੁਖ ਦਾ ਸ਼ਿਕਾਰ !.....“ਬਾਬਾ, ਮੈਨੂੰ  
 ਹੱਥ ਦੇ ਕੇ ਬਚਾ ਲਵੇ, ਬਚਾ ਲਵੇ, ਮੈਂ ਸੜਦੇ-ਬਲਦੇ ਨੂੰ  
 ਇਸ ਤਪਤ-ਕੜਾਹ ਤੋਂ ਕਢ ਲਵੇ,” ਇਉਂ ਮਰਦਾਨਾ

( ੮੭ )

ਤੌਂਦਾ, ਚੀਕਦਾ ਤੇ ਬਿਲਲਾਂਦਾ ਏ ! ਪਰ, ਕੋਲ ਖੜ੍ਹੇਤਾ ਮੈਂ ਪੁਛਨਾ ਹਾਂ, ਜੁ ਤੈਨੂੰ ਇਸ ਅੰਦਰ ਸੁੱਟ ਕੈਣ ਗਿਆ ? ਤਾਂ ਮਰਦਾਨਿਆ, ਤੂੰ ਆਹਨਾ ਏ :— “ਕੀ ਇਹ ਗਲ ਕਰਨ ਦਾ ਵਕਤ ਏ, ਪੈਹਲੋਂ ਜਲਦੇ ਬਲਦੇ ਨੂੰ ਕਢੇ, ਫਿਰ ਗੱਲਾਂ ਘਨੇਰੀਆਂ ! ਤੇ ਓ ਮੈਂਡੇ ਸੀਤਲ-ਬਾਬਿਆ, ਤੂੰ ਇਕ ਝਪਟ ਨਾਲ ਇਸ ਵੜੇ-ਵਾਂਕ-ਤਲੀਂਦੇ ਮਰਦਾਨੇ ਨੂੰ ਕੱਢ ਲਿਆ——ਤੇ ਆਪਣੇ ਸ਼ਿਕਾਰ ਨੂੰ ਆਪਣੀ ਜ਼ਦ ਤੋਂ ਬਾਹਰ ਜਾਂਦਾ ਵੇਖ ਕੇ ਉਹ ਸ਼ਿਕਾਰੀ ਭੋਜਾ ਭੋਜਾ ਆਇਆ ! ਹਾਂ, ਇਸ ਨੂੰ ਵੇਖ ਕੇ ਲੰਲ੍ਹੀ ਕੰਬਦੇ ਨੇ ਤੇ ਚਿਤ ਵਿਚ ਗਿਲਾਨੀ ਆਂਵਦੀ ਏ——ਏਹ ਕੈਣ ਏ, ਓ ਮਰਦਾਨਿਆਂ ਕੀ ਤੂੰ ਨਹੀਂ ਜਾਣਦਾ ਏਹ ਕੈਣ ? ਏਹ ਓਹ ਕੌਡਾ-ਰਾਖਸ਼ ਏ, ਜੋ ਸੰਸਾਰ ਦਾ ਲਹੂ ਛੱਕਦਾ ਏ, ਏਹ ਕੌਡੀਆਂ-ਵਾਲਾ-ਕਾਲਾ-ਸੱਪ, ਇਹ ਛੱਜਲ-ਸਰਪ, ਇਹ ਕਾਲ ਦਾ ਭਿਆਨਕ ਰੂਪ, ਜੋ ਮੈਂ ਤੈਂ ਤੇ ਹਰ ਕੋਈ ਨੂੰ ਸਮਾ ਪਾ ਕੈਂ ਆ ਮਿਲਦਾ ਏ ਤੇ ਸਦਾ ਭੁਖੇ ਇਨਸਾਨ-ਜਿਸ ਦਾ ਨਾਂ ਏ ਮਰਦਾਨਾ—ਉਸ ਨੂੰ ਤੇ ਸਾਨੂੰ ਆਪਣੇ ਤੇਲ ਵਿਚ ਜਾ ਤਲਦਾ ਏ। ਓ ਕੌਡਿਆ, ਤੂੰ ਮੋਇਆ ਨਹੀਂ ਜੀਂਦਾ ਏਂ, ਤੈਂਡੇ ਬਾਟੇ ਵਿਚ ਅਸੀਂ ਨਿਤ ਨਿਤ ਤਲੀਂਦੇ ਹਾਂ, ਤੂੰ ਸਾਨੂੰ ਸੰਘੁ-ਬਨਾਂ ਵਿਚ, ਡੰਡਕ-ਬਨਾਂ ਵਿਚ ਡੰਡਾ ਲੈ ਕੇ ਆ ਚਮੁੱਟਨਾ ਵੇ——ਪਰ ਦੇਖ ਨਾ ਤੈਂਡੇ ਸਿਰ ਤੇ ਵੀ ਕੋਈ ਡੰਡਾ ਏ— “ਨਾਮ-ਡੰਡੇ” ਨੂੰ ਵੇਖ ਕੇ ਤੂੰ ਵੀ ਅਜ ਪੰਘਰ ਗਿਆ ! ਵਾਹ ਵਾਹ ਬਾਬੇ ਨੇ ਕੌਡੇ ਨੂੰ ਕੀਲ ਕੇ ਅਜ ਆਪਣਾ ਸ਼ਿਸ਼ ਬਣਾਇਆ !!



# ਪੁਰਬ-ਫੇਰੀ

## ਕੁਸ਼ਟੀ ਦੇ ਘਰ

(੮)

ਓ ਸੋਹਣੇ-ਮਸੀਹਾ, ਅਜ ਕਿਧਰ ਤਿਆਰੀਆਂ ਨੇ ? .....  
 ਦੂਜੇ ਪਾਸੇ ਇਕ ਕੋਹੜੀ ਆਪਣੀ ਕੱਖਾਂ ਦੀ ਕੁੱਲੀ ਵਿਚ ਬੈਠਾ  
 ਹੈਇਆ ਏ, ਇਸ ਦੇ ਸਿਰ ਤੇ ਜੂਆਂ-ਭਰੀ-ਜੂਲੀ ਏ ਤੇ ਇਸ ਦੇ  
 ਖਾਣ ਵਾਸਤੇ ਇਕ ਨਿਕੀ ਜਿਹੀ ਗੁੱਬੀ ਵੀ ਨਹੀਂ, ਕਿਉਂ? ?  
 ਭਾਈ, ਇਹ ਜਨਮ ਦਾ ਕੋਹੜੀ ਏ, ਇਸ ਦੇ ਅੰਗ ਅੰਗ ਤੇ  
 ਛਾਲੇ ਪਏ ਹੋਏ ਨੇ, ਤੇ ਇਸ ਦੇ ਲੂੰ ਲੂੰ ਵਿਚੋਂ ਪਾਕਾਂ ਦੇ  
 ਪੁਨਾਲੇ ਪਏ ਵਗਦੇ ਨੇ ਤੇ ਤੱਤੇ-ਫੇਰਿਆਂ ਨਾਲ ਇਸ ਦਾ  
 ਸਰੀਰ ਤਲੀਂਦਾ ਏ, ਇਸ ਦੀ ਰਾਤ ਸੂਲਾਂ ਦੀ ਸੇਜਾ ਤੇ  
 ਗੁਜਰਦੀ ਏ ਤੇ ਇਸ ਦਾ ਦਿਨ ਮਸਿਆ ਦੀ ਰਾਤ ਏ !  
 ਇਸ ਦਾ ਕੋਈ ਵਾਲੀ ਨਹੀਂ ਵਾਰਸ ਨਹੀਂ। ਮਾਪੇ, ਹਾਂ  
 ਮਾਪੇ ਵੀ ਇਸ ਨੂੰ ਇਸ ਕੁੱਲੀ ਵਿਚ ਸੁੱਟ ਗਏ ਹਨ, ਨਾ  
 ਇਸ ਕੋਲ ਕੋਈ ਪੈਸਾ ਨਾ ਟਕਾ ਨਾ ਕੋਈ ਸੰਗੀ ਨਾ ਸਾਬੀ,  
 ਨਾ ਹਥ ਜੁ ਕਪੜਾ ਉਣੇ ਤੇ ਪਾਏ ਤੇ ਨਾ ਪੈਰ ਜੇ ਟੁਰੇ ਤੇ  
 ਕੁਝ ਬਾਜ਼ਾਰੋਂ ਜਾਂ ਬਾਹਰੋਂ ਮੰਗ ਪਿਨ ਲਿਆਏ। ਫਿਰ ਇਹ  
 ਖਾਂਦਾ ਕੀ ਹੈ ? ਓਹ ਜੋ ਇਸ ਦਾ ਇਹ ਡੱਬਾ ਕੁੱਤਾ, ਜੋ ਉਸ ਦੇ

ਕੋਲ ਰਹਿੰਦਾ ਏ, ਛੂੰਡ ਲਿਆਏ -- ਇਹ ਕੁੱਤਾ ਆਪ ਵੀ ਬੋੜਾ ਬਿੱਕੜ ਖਾਂਦਾ, ਪਰ ਆਪਣੇ ਖਾਣ ਤੋਂ ਪੈਹਲੋਂ ਆਪਣੇ ਮਾਲਕ ਨੂੰ ਖਿਲਾਂਦਾ, ਤੇ ਸਾਰਾ ਦਿਨ ਪੂਛਲ ਚੁਕ ਕੇ ਗਲੀ ਮਹੱਲੇ ਤੇ ਕੂਚਿਆਂ ਵਿਚ ਫਿਰਦਾ ਤੇ ਕੁਝ ਕੁਝ ਆਪਣੇ ਮੂੰਹ ਵਿਚ ਲੈ ਹੀ ਅਂਵਦਾ ! ਓ ਮਾਲਕਾ, ਤੂੰ ਕਿਸ ਕਿਸ ਦੀ ਰਖਿਆ ਨਹੀਂ ਕਰਦਾ, ਏਹ ਡੱਬੂ-ਕੁੱਤਾ ਪ੍ਰਛਾਵੇਂ ਵਾਂਝ ਇਸ ਕੁਸ਼ਟੀ ਦੇ ਅੰਗ ਸੰਗ ਤੇ ਉਹਦਾ ਸੰਗੀ-ਸਾਬੀ, ਦੁਖੀਏ ਦਾ ਦਰਦ ਵਟਾਣ ਵਾਲਾ — ਪਰ ਵੇਖੋ ਨਾ, ਅੱਜ ਕਿਤਨੀ ਮੁਦਤ ਪਿਛੋਂ, ਕਈ ਸਾਲਾਂ ਮਗਰੋਂ ਪੈਰਾਂ ਦੀ ਆਵਾਜ਼ ਸੁਣੀ ਏ, ਏਧਰ ਕੋਈ ਇਸ ਕੁਸ਼ਟੀ ਦੀ ਕੁੱਲੀ ਵਲ ਆ ਰਿਹਾ ਏ ਤੇ ਇਹ ਕੋਹੜੀ ਸਾਰੀ ਜਿੰਦੜੀ ਅੱਖਾਂ ਵਲ ਲਿਆ ਕੇ ਉੜ ਉੜ ਕੇ ਤੱਕ ਰਿਹਾ ਹੈ !..... ਅੱਜ ਮੇਰਾ ਬਾਬਾ, ਇਸ ਜਨਮ-ਕੁਸ਼ਟੀ ਦੇ ਘਰ ਫੇਰੀ ਮਾਰਣ ਵਾਸਤੇ ਆਇਆ ਹੈ — ਕੋਹੜੀ ਕਦੇ ਪਿਛਾਂ ਹੱਟਦਾ ਹੈ, ਕਦੀ ਆਪਣੇ ਕੋਹੜ ਨੂੰ ਲੁਕਾਂਵਦਾ ਹੈ, ਪਰ ਇਹ ਅਣੋਖਾ ਤੀਮਾਰਦਾਰ ਏ, ਇਹ ਪੈਣ-ਸੱਟੇ ਹੀ ਆਪਣੇ ਖਿੜੇ ਬੁਲ੍ਹਾਂ ਨਾਲ ਨਾਮ-ਅੰਮਤ ਮਲ੍ਹੁਮ ਅੰਗ ਅੰਗ ਨੂੰ ਛੁਹਾਂਦਾ ਏ ! ਓ ਕੋਹੜੀਆ, ਤੂੰ ਪਿਛੇ ਨਾ ਹੱਟ, ਏਹ, ਮੇਰਾ ਬਾਬਾ, ਤੈਂ ਮੈਂ ਤੇ ਹਰ ਕੋਈ ਦਾ ਕੋਹੜ ਦੂਰ ਕਰਨ ਆਇਆ ਏ — ਤੇ ਉਹਦੀ ਰਬਾਬ ਰਹੀ ਖਹੀ ਪਾਕ ਦੀ ਵੀ ਜੜ੍ਹ ਪੁੱਟ ਕੇ ਸਾਨੂੰ ਫਿਰ ਸੁਵਰਨ-ਅੰਗ ਬਣਾਂਵਦੀ ਏ ! ਪਰ ਉਹ ਡੱਬੂ-ਕੁੱਤਾ ਕੋਹੜਾ ਏ ? ਏਹ ਮੇਰੇ ਕੁਸ਼ਟੀ-ਮਨ ਦਾ ਸਾਬੀ 'ਉਨਮਨ' ਏ, ਪਰ ਅੱਜ ਸੁੱਤਾ ਹੋਇਆ — ਮੈਂਡੇ ਬਾਬੇ ਦੀ ਨਾਮ ਰਬਾਬ ਸੁਣ ਕੇ ਇਹ ਵੀ ਚੌਕਨਾ ਹੋ ਜਾਣਾ ! ਵਾਹ ਵਾਹ ਮੈਂ ਕੁਸ਼ਟੀ, ਸੰਸਾਰ ਕੁਸ਼ਟੀ ਪਰ ਆਇਆ ਇਹ ਜਗਤ-ਮਸੀਹਾ !

# ਪੂਰਬ ਫੇਰੀ

## ਕਰੋੜੀ ਨੂੰ ਸੂਈ-ਦਾਨ !

(੯)

ਓ ਚੋਜੀ ਬਾਬਾ, ਅੱਜ ਤੂੰ ਕਰੋੜੀ ਦੇ ਘਰ ਵੀ ਆ ਪੁੱਜਾ-ਕੀ ਤੂੰ ਮਾਹਲ-ਪੂੜ੍ਹੇ ਤੇ ਖੀਰਾਂ ਖਾਣ ਲਈ, ਯਾ ਆਪਣੇ ਖਾਲੀ ਖੀਸੇ ਪੁਰ ਕਰਣ ਲਈ, ਹਾਂ ਤੂੰ ਚੰਗਾ ਘਰ ਮੱਲਿਆ ਹੈ, ਆਸ ਹੈ ਜੁ ਹੁਣ ਤੇਰੀਆਂ ਪੰਜੇ ਉੱਗਲਾਂ ਛੇਤੀ ਘਿਓ ਵਿਚ ਹੋ ਜਾਵਣਗੀਆਂ, ਕਿਉਂਕਿ ਇਸ ਘਰ ਦੀ ਮੰਮਟੀ ਤੇ ਇਕ ਨਹੀਂ ਅਨੇਕ ਝੰਡੇ ਝੁੱਲ ਰਹੇ ਨੇ । - ਤੇ ਕੀ ਇਕ ਇਕ ਝੰਡਾ ਲੱਖਾਂ ਦੀ ਮੂੰਹ-ਬੋਲਦੀ-ਗਵਾਹੀ ਏ ? ਹਾਂ, ਅੱਜ ਇਸ ਸੁਨੈਹਰੀ-ਘਰ ਆ ਵੜਿਆ, ਮੇਰਾ ਬਾਬਾ, ਲੋਗਾਂ ਦੀਆਂ ਅੱਖੀਆਂ ਤੇਰੇ ਵੱਲ ਤੇ ਤੇਰੀਆਂ ਇਸ ਕਰੋੜੀ ਵੱਲ ਜੁ ਲਖ ਗਿਣ ਗਿਣ ਖੁਸ਼ ਹੋਵਦਾ ਤੇ ਫੁੱਲਿਆ ਨਹੀਂ ਸਮਾਂਵਦਾ— ਹਾਂ ਇਸ ਦੇ ਕਈ ਬੈਂਕ ਭਰੇ ਹੋਏ ਨੇ, ਕਈ ਬੈਂਕ ਤੇ ਬੀਮੇ ਦੀਆਂ ਕੰਪਨੀਆਂ ਇਸ ਦੀਆਂ ਆਪਣੀਆਂ ਨੇ ! ਕਈ ਮੋਟਰਾਂ, ਲੋੜ ਰਾਇਸ਼ਾਂ ਇਸ ਦੀਆਂ ਆਪਣੀਆਂ ਨੇ ਤੇ ਘਰ ਵਿਚ ਰੇਡੀਓ ਹਰ ਵੇਲੇ ਵੱਜਦਾ ਰਹਿੰਦਾ ਹੈ ਤੇ ਮੋਹਣੀਆਂ ਵੌਰੀਆਂ ਕਰਦੀਆਂ ਰਹਿੰਦੀਆਂ ਨੇ ਤੇ ਭਾਂਵੇਂ

ਇਹ ਸੇਠ ਜੀ ਟੁਰਦੇ ਨਹੀਂ, ਪਰ ਸਦਾ ਬੱਕੇ ਰੈਂਹਦੇ ਨੇ  
 ਇਸ ਕਰ ਕੇ ਪੈਰਾਂ ਨੂੰ ਮੁੱਠੀਆਂ-ਭਰਣ ਵਾਸਤੇ ਹੋਰ ਬਾਂਦੀਆਂ  
 ਨੇ—ਤੇ ਭਾਵੇਂ ਇਹ ਸੇਠ ਜੀ ਕਦੀ ਸਾਬਣ ਮੱਲ ਕੇ ਨਹਾਉਂ  
 ਨਹੀਂ ਪਰ ਇਹਨਾਂ ਦੇ ਸਿਰ ਪੈਰ, ਨਖ ਸਿਰ ਕਿਸੇ  
 ਇਤਰ ਯਾ ਲੈਵਿੰਡਰ ਵਿਚ ਸਦਾ ਢੁਬੇ ਰਹਿੰਦੇ ਨੇ ! ਹਾਂ,  
 ਅੱਜ ਇਸ ਉੱਚੀ ਚੌਂਕੀ ਵਾਲੇ ਮਕਾਨ ਉੱਤੇ ਮੇਰਾ ਬਾਬਾ  
 ਆ ਚੜ੍ਹਿਆ ! ਤਿੰਨ ਚੌਂਕੀਦਾਰ, ਇਕ ਨਹੀਂ ਤਿੰਨੇ, ਇੰਝ  
 ਭਿਣ ਭਿਣ ਕਰ ਕੇ ਪੈ ਗਏ ਜੀਕਣ ਮਾਖਿਓ ਦੀਆਂ ਮੱਖੀਆਂ  
 ਛੁੱਤੇ ਕੋਲ ਆਵਣ ਵਾਲੇ ਨੂੰ ਡੰਗਦੀਆਂ ਨੇ, ਤੇ ਇਕ ਬੁੱਲ੍ਹੀ-  
 ਕੁੱਤੇ ਨੇ ਤਾਂ ਉਹ ਅਫੜਾ-ਦਫੜੀ ਲਿਆਂਦੀ ਜੁ ਉਪਰਲੀ  
 ਛੁੱਤ ਹੇਠਾਂ ਤੇ ਹੇਠਲੀ ਉਪਰ ਹੋ ਗਈ ਤੇ ਇਸ ਦੀ ਭਿੰਕਰ  
 ਅਵਾਜ਼ ਸੁਣ ਕੇ ਕਾਸੇ ਉਪਰੇ ਚੋਰ ਦਾ ਆਵਣਾ ਅਨੁਮਾਨ  
 ਲਾ ਕੇ ਸੇਠ ਜੀ ਨੰਗੇ ਪੈਰ, ਭੱਜੇ, ਭੱਜੇ, ਆਪ ਹੇਠਾਂ ਆ  
 ਗਏ, ਤੇ ਕੀ ਵੇਖਿਓ ਨੇ ਕਿ ਇਕ...ਮਿੱਠੀ ਜੋਤ, ਨੂਰ  
 ਫੁਹਾਰ ! ਮਹਿਕ ਗੁੱਧ ਮੁੜੱਸਮਾ-ਨੂਰ, ਖਿੜੀ ਹੋਈ 'ਜੋਤਿ  
 ਜੋਤਿ' ਖੜੇਤਾ ਹੈ--ਮੰਗਦਾ ਕੁਝ ਨਹੀਂ, ਕੁਝ ਦੇਵਦਾ  
 ਹੀ ਹੈ ! “ਹਾਂ ਜੀ, ਇਹ ਕੀ ਦਿਤ-ਦਾਤ ਹੈ ਜੁ ਆਪ ਜੀ  
 ਮੇਰੇ ਵਾਸਤੇ ਲੈ ਆਏ ਹੋ ? ਨਿੱਕੀ ਜਿਹੀ ਸੂਈ ! ਭਲਾ  
 ਇਸ ਨੂੰ ਮੈਂ ਕੀ ਕਰਨਾ ਹੈ ??” “ਤੁਸੀਂ ਤਾਂ ਕੁਝ ਨਹੀਂ  
 ਕਰਨਾ, ਪਰ ਮੈਨੂੰ ਇਸ ਦੀ ਅਗੇ ਲੋੜ ਹੋਏਗੀ--ਜਿਥੇ  
 ਤੁਸੀਂ ਹੋਰ ਆਪਣੀ ਤੜੀ-ਮੂੜੀ ਧਨ ਸੌਪਤਾ ਨਾਲ ਲੈ  
 ਜਾਵੋਗੇ, ਇਹ ਮੇਰੀ ਇਕੇ ਇਕ ਚੀਜ਼ ਵੀ ਉਥੇ ਨਾਲ ਲੈ

( ੯੨ )

ਮੰਨਾਂਗੇ !.....” ਓ ਕਰੋੜੀ, ਇਹ ਸੂਈ ਸੀ ਕਿ ਖੰਦੂਈ, ਇਹ ਤੇਰੀਆਂ ਅੱਖਾਂ ਨੂੰ ਸੱਲ ਗਈ, ਤੂੰ ਸੁਤਾ ਪਿਆ ਜਾਗਿਆ, ਇਕ ਕਰੋੜ ਨਹੀਂ ਕਿਤਨੇ ਕਰੋੜ ਤੂੰ ਇਹਨਾਂ ਚਰਨ-ਕਮਲਾਂ ਤੋਂ ਨਿਛਾਵਰ ਕੀਤੇ-ਤੇਰੇ ਤਿੰਨ ਗੁਣੀ, ਤਿੰਨ-ਚੌਂਕੀਦਾਰ, ਤੇ ਖੰ-ਖਾਰ ਕਰੋਧੀ-ਕੁੱਤੇ ਵੀ ਜਾਗੇ ! ਵਾਹ ਵਾਹ ਅੱਜ ਨਿਕੇ-ਕਰੋੜੀ ਦੇ ਘਰ ਵੱਡਾ-ਕਰੋੜੀ ਆਇਆ, ਦੇਣ ਲਈ ਕੁਝ : ਕਰੋੜੀ ਦੇ ਘਰ ‘ਨਾਮ’ ਦੀ ਸੂਈ-ਖੰਦੂਈ !!

ਛ.ਛ.

## ਪੂਰਬ-ਫੇਰੀ

ਰੇਠਾ ਮਿਠਾ !

(੧੦)

ਓ ਬਾਬਾ, ਤੇਰੀ ਸਾਰੀ ਯਾਤਰਾ, ਤੇਰੀ ਪੂਰਬ-ਫੇਰੀ ਭਾਵੇਂ ਭੁਲ ਜਾਵੇ, ਪਰ ਨਿਕੇ ਨਿਕੇ ਮੁੰਡੇ ਵੀ, ਗਲੀ ਵਿਚ ਟੁਰਨ ਵਾਲੇ ਮੁੰਡੇ ਵੀ ਜਾਣਦੇ ਨੇ ਜੇ ਇਕ ਥਾਂ ਤੈਂ ‘ਰੇਠੇ ਨੂੰ ਮਿੱਠਾ’ ਕੀਤਾ ! ਓਹ ਰੇਠਾ ਹੁਣ ਤਕ ਫਲਦਾ ਫੁਲਦਾ ਤੇ ਕਾਸੇ ਯੋਗੀਆਂ ਦੇ ਮੱਠ ਨੂੰ ਹੁਣ ਤਕ ਸੁਹਾਂਵਦਾ ਏ ! ਇਸ ਗੋਰਖ-ਮਤੇ ਵਿਚ ਇਕ ਨਹੀਂ ਅਨੇਕ ਜੋਗੀ ਜਤੀ ਤੇ

ਸੰਨਿਆਸੀ ਸਨ, ਤੇ ਓਹਨਾਂ ਵਿਚੋਂ ਹਰ ਇਕ ਚਤੁਰ-ਵੇਦੀ ਸੀ। ਚਵਾਂ ਵੇਦਾਂ ਤੇ ਸਾਰੀਆਂ ਉਪਨਿਸ਼ਦਾਂ ਦਾ ਗਿਆਤਾ ਤੇ ਧਿਆਤਾ! ਪਰ ਓ ਜੋਗੀਓ, ਤੁਹਾਨੂੰ ਕੀ ਮਾਰ ਵੱਗ ਗਈ? ਤੁਹਾਡੇ ਘਰ ਵਿਚ ਗੰਗਾ, ਤੁਹਾਡੇ ਆਂਕਣ ਵਿਚ ਰੇਠੇ ਦਾ ਓਹ ਬੂਟਾ ਜੁ ਕੋਮਲ ਸਾਬਣਾਂ ਨੂੰ ਵੀ ਮਾਤ ਕਰੇ ਤੇ ਪੱਟਾਂ ਦੇ ਲੱਛੇ ਧੋ ਧੋ ਕੇ ਨਾ ਰੱਜੇ, ਪਰ ਤੁਸੀਂ ਇਸ ਬਿਛੂ ਨੂੰ ਰੋਜ਼ ਵੇਖਦੇ, ਇਸ ਦੀ ਛਾਵਾਂ ਹੇਠ ਪਲਦੇ, ਇਸ ਪੱਖਾ-ਪਤਰਾਂ ਨਾਲ ਗਰਮੀ ਨੂੰ ਠੰਡਾ ਕਰਦੇ, ਪਰ ਫਿਰ ਵੀ ਤੁਸੀਂ ਇਸ ਰੇਠੇ ਨੂੰ ਆਪਣੇ ਬਦਨ ਤੇ ਨਾ ਮਲਦੇ—ਓਦੇ ਜਨਮ ਜਨਮ ਦੀ ਮੈਲ ਤੁਹਾਡੀ ਚਿਟੀ-ਬਿਤੂਤ ਹੇਠਾਂ, ਓ ਜੋਗੀਓ, ਓ ਭਰਮ ਰੋਗੀਓ! ਸੱਚ ਏ, ਦੀਵੈ ਹੇਠਾਂ ਹਨੇਰਾ। ਤੁਸੀਂ ਪੱਟ ਦੇ ਲੱਛੇ ਜ਼ਰੂਰ, ਪਰ ਤੁਹਾਡੇ ਮਨ ਮੈਲੇ ਓਹਨਾਂ ਨੂੰ ਰੇਠੇ-ਦੀ-ਲੋੜ, ਰੇਠੇ ਦੀ ਚਿੱਟੀ-ਝੱਗ ਦੀ ਲੋੜ ਤੇ ਬੋੜ! ਓ ਸੋਹਣਿਆ ਰੇਠਿਆ, ਮੈਂ ਤੈਨੂੰ ਕਈ ਵੇਰੀ ਖਾ ਕੇ ਵੇਖਿਆ ਵੇ, ਇਹ ਸਮਝ ਕੇ ਜੁ ਤੂੰ ਕੋਈ ਸੁਕੀ ਹੋਈ ਖੁਮਾਣੀ ਹੋਵੇਗੀ, ਪਰ ਖਾ ਕੇ ਮੰਹ ਬਕ-ਬਕਾ ਮਾਨੇ ਸਾਰੀ ਕਸਟਰੈਲ ਦੀ ਬੋਤਲ ਮੂੰਹ ਵਿਚ ਕਿਸੇ ਨੇ ਡੋਲ ਘੱਤੀ ਏ! ਓ ਰੇਠਿਆ, ਤੂੰ ਐਡਾ ਕੌੜਾ ਕਿਉਂ? ਹਾਂ ਸਮਝ ਗਿਆ ਤੇਰੀ ਸੈਨਤ, ਤੇਰੀ ਪੇਸ਼ਾਨੀ ਤੇ ਵੀ ਓਹ ਝੁਰੜੀਆਂ ਨੇ ਜੁ ਵਡੇ ਪਿਤਾ ਪਿਤਾਮਹਾ ਦੇ ਸਿਰ ਤੇ ਹੋਂਦੀਆਂ ਨੇ ਤੇ ਜਿਹਨਾਂ ਇਕ ਇਕ ਲੀਕਾਂ ਦੇ ਪਿਛੇ ਇਕ ਇਕ ਰਾਮ-ਕਹਾਣੀ ਮੌਜੂਦ ਹੋਂਦੀ ਏ—ਹਾਂ ਕੀ ਤੂੰ ਆਪਣੀ ਰਾਮ-ਕਹਾਣੀ ਮੈਨੂੰ ਨਹੀਂ ਦਸੋਂਗਾ? ਤਾਂ ਰੇਠਾ ਫੌਲਿਆ, ਸਤਜੁਗ ਵਿਚ ਮੈਂ ਤੇਰੇ ਖੁਮਾਣੀ ਤੋਂ;

( ੬੪ )

ਕਾਬਲ ਕੰਪਾਰ ਦੀ ਇਸ ਫਲਾਂ ਰਾਣੀ ਤੋਂ ਵੀ ਮਿੱਠਾ ਸਾਂ। ਨਾਲੇ ਮਿੱਠਾ, ਨਾਲੇ ਮੈਲਾਂ ਧੋਂਦਾ, 'ਨਾਮ' ਝੱਗ ਮੈਂ। ਜਿਹਾ ਪੱਟ ਤੇਹੀ ਮੇਰੀ ਲੂੰ ਲੂੰ ਵਿਚ ਖੁਭਵੀਂ ਲੱਛੇਦਾਰ ਝੱਗ-- ਪਰ ਇਸ ਕਲਯੁਗ ਵਿਚ ਮੇਰੀ ਕਦਰ ਕਿਸੇ ਨਾ ਕੀਤੀ। ਮੈਂ ਮਿੱਠਤ ਛੱਡ ਕੌੜਾ ਹੋ ਗਿਆ, ਪਰ ਆਪਣਾ ਗੁਣ ਨਾ ਗਵਾਇਆ, ਹੁਣ ਵੀ ਮੇਰੀ ਖੁਲ੍ਹੀ ਹੋਈ ਲਾਂਡਰੀ ਤੇ ਮੇਰੀਆਂ ਪਾਵਨ-ਦੇਗਾਂ !—ਪਰ ਅਜ ਆਇਆ ਏ ਇਕ ਸਤਜੁਗੀ ਯੋਗੀ, ਜਿਸ ਨੂੰ ਮੈਂ ਮਿਲਿਆ ਸਾਂ ਢੇਰ ਚਿਰ ਹੋਏ, ਉਹ ਜਦ ਮੈਨੂੰ ਜੱਫੀ ਪਾ ਕੇ ਮਿਲਿਆਂ ਤਾਂ ਮੈਂ ਫਿਰ ਮਿੱਠਾ ਹੋ ਗਿਆ ! ਵਾਹ ਵਾਹ ਅੱਜ ਨਾਮ-ਪਰਸ ਨਾਲ ਰੇਠਾ ਵੀ ਮਿੱਠਾ !

→ →

## ਪੂਰਬ-ਫੇਰੀ

### ਸਾਲਸਰਾਏ-ਜਵਾਹਰੀ

(੧੧)

ਓ ਸਾਲਸ-ਰਾਏ ਜਵਾਹਰੀ, ਅੱਜ ਤੂੰ ਕੀ ਡਿੱਠਾ ਏ ਇਸ ਮਰਦਾਨੇ ਦੇ ਹਥ ? ਇਕ ਤਾਂ ਤੂੰ ਝੁਕ ਝੁਕ ਕੇ ਸਲਾਮਾਂ ਕਰਦਾ, ਜੀਕਣ ਲੋਕੀ ਕਿਬਲੇ ਵਲ, ਦੂਜਾ ਤੂੰ ਆਪਣਾ ਹਾਟ-ਪੱਟਨ ਤੇ ਬਾਜ਼ਾਰਾਂ ਨੂੰ ਇਸ ਦੇ ਅੱਗੇ

ਚੜ੍ਹਾਵਾ ਚੜ੍ਹਾਂਦਾ ਜੀਕਣ ਮਹਾਰਾਜ ਰਣਜੀਤ ਸਿੰਘ ਆਪਣੀ  
ਰਤਨਾ ਲੱਦੀ ਚਾਨਣੀ ਗੁਰੂ-ਬਾਬੇ ਦੇ ਦਰਬਾਰ ਵਾਸਤੇ ਕਰਦਾ  
ਏ ਭੇਟਾ ! ਓ ਜਵਾਹਰੀਆ; ਤੂੰ ਭੁਲਦਾ ਏਂ, ਤੈਨੂੰ ਘਰ  
ਬਾਹਰ, ਤੈਂਡੇ ਸੰਗੀ ਸਾਬੇ ਸਾਰੇ ਇਉਂ ਅੰਹਦੇ ਨੇ ਜੁ ਤੂੰ  
ਭੁਲਨਾ ਏਂ, ਓਹ 'ਕੋਹਿਨੂਰ' ਹੀਰਾ ਜੋ ਤੂੰ ਆਹਨਾਂ ਏਂ  
ਮੈਂ ਇਸ ਮਰਦਾਨੇ ਦੇ ਹੱਥ ਢਿੱਠਾ ਏ, ਓਹ ਸੱਚ ਮੁਚ  
ਹਮਾਤੜ ਤਮਾਤੜ ਦੇ ਹੱਥ ਨਹੀਂ ਆਵਦਾ-ਯਾ ਤਾਂ ਇਹ  
ਮੁਗਲਾਂ ਦਾ ਸਿਰਤਾਜ ਸੀ ਯਾਂ ਉਹ ਦੇ ਹੱਥ ਆਇਆ ਜਿਸ  
ਨੇ ਤਖਤਿ-ਤਾਊਸ ਲੁਟਿਆ, ਫਿਰ ਨਾਦਰ-ਗਾਰਦੀ ਵਿਚ  
ਨੱਠਾ ਨੱਠਾ ਮਹਾਰਾਜੇ ਰਣਜੀਤ ਸਿੰਘ ਜੀ ਪਾਸ ਆਇਆ  
ਜਿਸ ਨੇ ਇਜੇਹੇ ਹਾਰ ਮੇਰੇ-ਬਾਬੇ ਨੂੰ ਝੂਜੀ ਕਿਸ਼ਤ ਵਿਚ  
ਦੇਣ ਲਈ ਸਾਂਭ ਰਖਿਆ ਸੀ, ਪਰ ਜੋ ਕਿਸ਼ਤ ਅਜੇ ਤਕ  
ਪੂਰੀ ਨਹੀਂ ਹੋਈ--ਪਰ ਹੋਏ ਬਿਨਾਂ ਰੈਹ ਵੀ ਨਹੀਂ  
ਸੱਕਦੀ--ਪਰ, ਓ ਸਾਲਸਾ; ਤੂੰ ਤਾਂ ਬੜਾ ਸਿਆਣਾ ਹੈ,  
ਤੂੰ ਤਾਂ ਹੋਰਾਂ ਭੁੱਲੜਾਂ ਦਾ ਸਿਰਪੈਂਚ ਏ, ਤੂੰ ਤਾਂ ਵਿਚ ਪੈ ਕੇ  
ਸਾਲਸੀ ਕਰਨਾ ਏਂ, ਤੇਰੇ ਕੋਲੋਂ ਕੇਹੜੀ ਗੱਲ ਭੁਲੀ ਏ,  
ਪਰ ਅੱਜ ਤੂੰ ਵੀ ਭੁਲ ਗਿਆ ਤੇ ਆਪਣਾ ਆਪ, ਆਪਣੀ  
ਗੜ੍ਹੀ ਕਮਾਈ ਗੁਆ ਬੈਠਿਓਂ !—ਤੂੰ ਫਿਰ ਵੇਖ ਫਿਰ  
ਪਰਖ, ਇਹ ਕੋਹਿਨੂਰ ਨਹੀਓਂ, ਤੂੰ ਝੁਕ ਝੁਕ ਕੇ ਸਲਾਮਾਂ  
ਕਿਉਂ ਕਰਨਾ ਏਂ ਤੈਂ ਨੱਠਾ ਨੱਠਾ ਬਾਬੇ ਦੇ ਦਰਬਾਰ ਕਿਉਂ  
ਜਾਨਾ ਏਂ—ਪਰ ਸਾਲਸ ਰਾਏ ਅੱਜ ਲੋਟ ਪੋਟ ਏ, ਓਸ  
ਨੇ ਓਹ “ਹੀਰਾ ਲਾਲ ਅਮੋਲਕ ਹੈ ਭਾਰੀ, ਬਿਨ ਗਾਹਕ  
ਮੀਕਾ ਕਾਖਾ” ਇਹਨਾਂ ਆਪਣਿਆਂ ਦੀਦਿਆਂ ਨਾਲ ਢਿੱਠਾ

( ੯੬ )

ਏ ਤੇ ਓਹਦੇ ਲੂੰ ਲੂੰ ਵਿਚ ਝਰਨਾਟਾਂ ਵੱਗ ਟੁਰੀਆਂ ਨੇ । ਓ ਰਾਹ-ਜਾਂਦਿਆ ਮਰਦਾਨਿਆ ਜੇ ਤੇਰੀ ਗੰਢੜੀ ਵਿਚ ਇੱਡੀ ਲੋ ਵੇ, ਤਾਂ ਪਤਾ ਨਹੀਂ ਤੇਰੇ ਬਾਬੇ ਦੇ ਡੱਬੇ ਵਿਚ ਕਿਤਨਾ ਕਿ ਵੱਡਾ ਨੂਰ ਹੋਵੇਗਾ.....ਭੱਜੀ ਭੱਜੀ ਆਂਵਦਾ ਏ, ਪਸੀਨਾ ਪਸੀਨਾ, ਚਰਨ-ਸ਼ਰਨ ਤੇ ਛੈਂਦਾ ਏ—ਲੂੰ ਲੂੰ ਵਿਚੋਂ ਕੋਹਿਤੂਰ ਦਾ ਜਲਵਾ, ਭੱਖਦੀ ਪਹਾੜੀ ਵਾਂਝ ਵੱਗ ਟੁਰਦਾ ਏ ! ਓ ਜਾਣੁਗਰਾ, ਇਸੇ ਨੂਰ ਇਸੇ ਕੋਹਿਨੂਰ ਦਾ ਮੈਂ ਭੁੱਖਾ, ਪਰ ਅੱਜ ਠੰਡ ਪੈ ਗਈ । ਅੱਜ ਅਰਜ਼ਾਂ ਕਬੂਲ ਹੋਈਆਂ, ਚੌਰਾਸੀਆਂ ਕੱਟੀਆਂ ਗਈਆਂ, ਮੇਰੇ ਖਲ੍ਹੇ ਹੱਟ ਹੀ ਸਦ-ਖੁਲ੍ਹੇ, ਜੇ ਆਏ ਸੋ ਪਾਏ ! ਵਾਹ ਵਾਹ ਅੱਜ ਸਾਲਸ ਰਾਇ ਜਵਾਹਰੀ ਨੂੰ ਆਪਣਾ ਲਾਲ 'ਨਾਮ' ਅਨਾਮ ਲੱਭਾ !!

## ਪੂਰਬ-ਫੇਰੀ

ਕਾਮ ਰੂਪ ਵਿਚ !

(੧੨)

ਓ ਸੂਰਜ-ਦਿਸ਼ਾ ! ਤੈਂਡੇ ਵੱਲੋਂ ਸੂਰਜ ਨਿਤ ਚੜ੍ਹਦਾ ਏ, ਤੂੰ ਪ੍ਰਕਾਸ-ਜਨਣੀ ਅੰਮ੍ਰਿਤ ਏ—ਪਰ ਹਾਏ, ਦੀਵੇ ਹੇਠਾਂ ਹਨੇਰਾ, ਤੇਰੇ ਮੰਦਰਾਂ ਵਿਚ ਹਨੇਰਾ, ਤੇਰੀਆਂ ਗਲੀਆਂ ਕੂਚਿਆਂ ਵਿਚ ਹਨੇਰਾ, ਤੇਰੀਆਂ ਨਦੀਆਂ ਨਾਲਿਆਂ ਵਿਚ ਵੀ ਹਨੇਰਾ;

ਫਿਰ ਤੇਰਾ ਨੂਰ ਕਿਥੇ ਹਰਨ ਹੋ ਗਿਆ ਕਿ ਕਾਫੂਰ ਹੋ ਗਿਆ ?  
 ਹਾਂ ਸਮਝ ਲਿਆ ਉਹਨਾਂ ਟੂਣਿਆਂ, ਜਾਦੂਆਂ ਤੇ ਹੱਥ ਤੇ  
 ਸਰਿਓਂ ਜਮਾਣ ਵਾਲਿਆਂ ਮੌਹਣੀ ਮੰਤਰਾਂ ਵਿਚ ਅਲੋਪ ਹੋ  
 ਗਿਆ, ਜੁ ਕਾਮ ਰੂਪ ਦੀਆਂ ਕਾਮਣੀਆਂ ਵਾਂਝ ਇਹ ਭਾਰਤ-  
 ਵਰਸੀ ਵੀਰ ਫਿਰ ਉੱਠ ਉੱਠ ਕਰਦੇ ਹਨ ! ਕੋਈ 'ਛੂ-  
 ਮੰਤਰ' ਦਾ ਵਣਜਾਰਾ ਏ, ਕੋਈ 'ਹਰੀਐਂ-ਕਰੀਐਂ' ਦਾ  
 ਉਚਾਰਾ ਏ, ਕੋਈ 'ਉਣ-ਮਣ' ਦਾ ਲਿਖਾਰਾ ਏ, ਤੇ ਉਹ  
 ਸਮਝਦੇ ਨੇ, ਜੁ ਇਹ ਮੰਤਰ ਹੱਥ ਨਹੀਂ ਆਇਆ ਕਿ  
 ਜਿਨ ਭੂਤ ਤੇ ਪੇਤ ਆਪੇ ਹੀ ਵਸ ਨਹੀਂ ਹੋਏ ! ਕੀ ਇਹਨਾਂ  
 ਗੰਝਲਾਂ ਵਿਚ ਅੱਜ ਮਰਦਾਨਾ ਨਹੀਂ ਜਾ ਫਸਿਆ ਜੁ ਅੱਜ  
 ਇਸ ਕਾਮਣੀ ਦੇ ਮੁੱਨੇ ਨਾਲ ਬੱਝਾ ਹੋਇਆ 'ਮੈਂ-ਮੈਂ' ਪਿਆ  
 ਕਰਦਾ ਏ ! ਉ ਮਰਦਾਨਿਆ, ਐਡਾ ਸਿਆਣਾ ਤੂੰ, ਪਰ  
 ਕੇਹੜੇ ਵਖਤਾਂ ਵਿਚ ਆ ਫਸਿਆ, ਹੋਰ ਸਭ ਕੁਝ ਭੁਲਾ  
 ਬੈਠਾ ਸਿਰਫ਼ ਇਕ 'ਮੈਂ ਮੈਂ' ਹੀ ਤੈਨੂੰ ਯਾਦ ਰਹਿ ਗਈ !  
 ਹਾਂ ਇਸ ਮੈਂ ਦਾ ਮਾਰਿਆ ਹੋਇਆ ਵੇ ਤੂੰ ! ਉ ਨਿੱਤ ਉਠ ਭੱਜਦੇ  
 ਮਰਦਾਨਿਆ ! ਨਾ ਤੈਨੂੰ ਦਿਨੋਂ ਸੁਖ, ਨਾ ਤੈਨੂੰ ਰਾਤੀ ਚੈਨ,  
 ਪਰ ਉਹ ਅਵਸਥਾ ਫਿਰ ਵੀ ਚੰਗੀ ਸੀ, ਪਰ ਅੱਜ ਕਿਸੇ ਟੂਣ-  
 ਹਾਰੀ ਦੇ ਚਰਬੇ ਨਾਲ ਜਾ ਬੱਝਾ। ਉਹ ਚਰਖਾ ਚਲਾਏ ਤੇ ਤੂੰ ਘੁੰ  
 ਘੁੰ ਸੁਣ ਕੇ ਹੋਰ ਵਧੇਰਾ ਲੇਟੋਂ, ਤੇ ਜੇ ਤੈਨੂੰ ਕੋਈ ਮਾਰ ਕੇ ਵੀ  
 ਚਾ ਜਗਾਏ, ਤਾਂ ਵੀ 'ਮੈਂ ਮੈਂ' ਤੋਂ ਸਵਾਏ ਹੋਰ ਕੁਝ ਨਾ  
 ਅਲਾਏ ! ਉ ਮਰਦਾਨਾ, ਅੱਜ ਇਹ ਕੀ ਅਣੋਖੀ ਨੀਂਦਰ  
 ਏ-ਤਤਿਆਂ ਕੜਾਹਾਂ ਵਿਚ ਕੜ੍ਹੇ ਤੂੰ, ਉਥੋਂ ਨਿਕਲ ਕੇ ਫਿਰ  
 ਇਸ ਗੁਫਾ ਵਿਚ ਆ ਵੜ੍ਹੇ ਤੂੰ ! ਉ ਵੀਰਾ, ਜਾਗ ਨਾ,

( ੯੮ )

ਆਪਣੀ ਹੱਡ ਬੀਤੀ ਕਹਾਣੀ ਰਤਾ ਕੁ ਤਾਂ ਸੁਣਾ ! ਤਾਂ ਮੈਂ  
ਵੇਖਿਆ, ਜੁ ਮੇਰੀ ਪੁੱਛ ਗਿਛ ਸੁਣ ਕੇ ਮਰਦਾਨਾ ਵਧੇਰਾ  
ਲੱਟੂ ਹੋ ਗਿਆ, ਜੀਕਣ ਕਿਸੇ ਝੁੱਹ ਨੂੰ ਹੱਥ ਪਾਈਏ ਤਾਂ  
ਉਹ ਆਪਣੀ ਸਿਰੋਜ਼ੀ ਹੋਰ ਵਧੇਰੇ ਲੁਕਾ ਕੇ ਕੰਡਿਆਂ ਦੀ ਹੀ  
ਵਾੜੀ ਬਣ ਜਾਂਦਾ ਏ ! ਓ ਬਾਬਾ, ਉਹ ਮੇਰੇ ਆਖੇ ਨਹੀਂ ਉਠੇ  
ਤੇਰੇ ਹੀ ਆਖੇ ਬੋਲੇਗਾ, ਮੈਂ ਉਸ ਨੂੰ ਟੁੰਬ ਟੁੰਬ ਕੇ ਜਗਾ-  
ਇਆ ਏ; ਪਰ ਉਹ ਹੋਰ ਵਧੇਰਾ ਸੁੰਗਜ਼ਿਆ ਵੇ.....ਪਰ, ਮੇਰੇ  
ਜਾਦੂਗਰ ਬਾਬਾ, ਤੇਰੀ ਇਕ ਨਿਕੀ ਜਿਹੀ ਚੂੰਡੀ ਤੇ ਮਰਦਾਨਾ  
ਉਠ ਬੈਠਾ, ਤੇ ਸ਼ੋਰ ਵਾਂਝ ਗਜ਼ਿਆ, ਉਹਦਾ ਲੇਲਾਪਨ  
ਕਾਫ਼ੂਰ ਹੋ ਗਿਆ, ਤੇ ਆਪਣੀਆਂ ਅੱਖਾਂ ਮੱਲ ਕੇ ਆਖਣ  
ਲੱਗਾ, ਮੈਨੂੰ ਤੁਸਾਂ ਬੈਡਾ ਚਿਰ ਕਿਉਂ ਭੁਲਾ ਰਖਿਆ ! ਓ  
ਮਰਦਾਨਿਆ, ਮੈਂਡੀ ਮੂਰਤ ਤੂੰ, ਹੋਰਾਂ ਦੇ ਜਗਾਣ ਤੇ ਆਪ ਨ  
ਜਾਗਾਂ, ਪਰ ਕਸੂਰ ਜਗਾਣ ਵਾਲਿਆਂ ਦਾ । ਵਾਹ ਵਾਹ !  
ਬਾਬੇ ਦੀ ਇਕ ਨਿਕੀ ਨਾਮ-ਚੂੰਡੀ ਮੁਰਦਿਆਂ ਨੂੰ ਕਬਰ  
ਵਿਚੋਂ ਉਠਾਣ ਵਾਲੀ !!

॥੩੮॥

# ਪੁਰਬ-ਫੇਰੀ

## ਪ੍ਰਾਗਰਾਜ ਤੇ ਸਰਸਵਤੀ

(੧੩)

ਓ ਪੁਰਬ ਫੇਰੀਏ, ਤੇਰੀ ਸੁਹਾਵਣੀ ਛੱਬੀ ਮੇਰੀਆਂ ਅੱਖਾਂ ਤੋਂ ਛੇਤੀ ਛੇਤੀ ਅਲੋਪ ਨਹੀਂ ਹੋ ਸੱਕਦੀ । ਇਸ ਫੇਰੀ ਵਿਚ ਓ ਬਾਬਾ, ਤੈਂ ਇਕ ਨਹੀਂ, ਅਨੇਕ ਤੀਰਥ ਤੇ ਹੋਰ ਵੱਡੇ ੨ ਧਰਮ ਗਾਹੇ, ਅਨੇਕ ਗੋਸ਼ਟਾਂ ਤੇ ਅਨੇਕ ਪ੍ਰਕਾਰ ਦੀਆਂ ਲੀਲਾਂ ਤੈਂ ਰਚੀਆਂ ਤੇ ਵਿਖਾਈਆਂ । ਹਾਂ ਇਸ ਸੂਰਜ-ਸੇਕੀ ਸੁੰਦਰ ਧਰਤੀ ਦੇ ਵਿਚੋਂ ਹੁਣ ਤੱਕ ਤੇਰੀ ਰਬਾਬ ਦੀ ਧੰਨੀ ਉੱਠਦੀ ਹੈ ਤੇ ਜੀਕਣ ਇਹ ਪੰਜ ਦਰਿਆ ਤੇਰਾ ਜਮਾਂਦਰੂ ਦੇਸ਼ ਯਾ ਵਤਨ ਹੋਣ ਦਾ ਦਾਈਆ ਰੱਖਦੇ ਨੇ, ਤੀਕਣ ਹੀ ਓਹ ਸਾਰੀ ਪਵਿਤਰ ਧਰਤੀ, ਜਿਸ ਤੇ ਗੰਗਾ ਜਮਨਾ ਤੇ ਬਹੁਮ-ਪੁਤਰਾਂ ਦੀਆਂ ਤਿੰਨ ਨੀਲੀਆਂ ਧਾਰਾਂ ਵੱਗ-ਦੀਆਂ ਨੇ, ਓਹ ਵੀ ਤੇਰਾ ਹੀ ਨਾਓਂ ਗਾਂਵਦੀਆਂ ਤੇ ਹਰਦਮ ਚਿਤਵਦੀਆਂ ਰੈਂਹਦੀਆਂ ਨੇ । ਓ ਗੰਗਾ-ਜਮਨਾ ਦੇ ਭੈਣਾਂ, ਮੈਂ ਸੁਣਿਆ ਹੈ, ਜੇ ਕਦੇ ਤੁਸੀਂ ਦੇ ਥਾਂ ਤਿੰਨ ਸੌ, ਤੇ ਤੁਹਾਡੀ ਤੀਜੀ ਭੈਣ ਸਰਸਵਤੀ ਦੀ ਇਸ ਸੰਗਮ ਤੇ ਮਿਲ ਕੇ 'ਤ੍ਰਿਬੇਨੀ' ਬਣਾਂਵਦੀ ਸੀ, ਪਰ ਅੱਜ ਤੀਜੀ ਭੈਣ

ਕਿਧਰੋਂ ਤੁਹਾਡੇ ਸੁਤਿਆਂ ਸੁਤਿਆਂ ਟੁਰ ਗਈ ਜਾਪਦੀ ਏ। ਤੁਸੀਂ ਸੋਤਲ, ਪਰ ਓਹ ਚੈਤੰਨ, ਤਾਹੀਂ ਤਾਂ ਓ ਜੋਤ ਸਰੂਪ ਨਾਲ ਜੁੜ ਕੇ ਜੋਤ ਹੋ ਗਈ ਏ! ਓ ਸੁਖਮ ਭੈਣ, ਜਿਨ੍ਹੀਂ ਅੱਖਾਂ ਵੇਖ ਕੇ ਮੇਹਤ ਹੋ ਜਾਂਦੀਆਂ ਤੇ ਲੂੰ ਲੂੰ ਵਸ ਰਸ ਦੀਆਂ ਝਰਨਾਟਾਂ ਵੱਗ ਟੁਰਦੀਆਂ ! ਹਾਂ, ਓ ਬਾਬਾ, ਜਦ ਤੁ ਪ੍ਰਯਾਗ-ਸੰਗਮ ਤੇ ਆਇਆ ਤਦ ਓਹ ਤੀਜੀ ਸੁਖਮ-ਭੈਣ ਤੇਰੇ ਚਰਨ ਕਮਲਾਂ ਦੀ ਭੌਰਾ ਬਣ ਕੇ ਤੈਂ ਵਿਚ ਸਮਾ ਗਈ ! ਓ ਸੋਹਣੀਓਂ ਭੈਣਾਂ, ਤੁਸੀਂ ਸਤਯੁਗ ਤੋਂ ਇਕੱਠੀਆਂ ਸੇ: ‘ਜਮਨਾ’ ਜਮ-ਜਾਈ, ਭੈ-ਵਲੇਟੀ ਭੈਣ, ਗੰਗਾ ਗਾਂਵਦੀ ਵਾਂਵਦੀ ਗਾ ਗਾ, ਤੇ ਭਗਤੀ ਦੀ ਰੂਪ-ਸਰੂਪ, ਜਿਸ ਭਗਤੀ ਬਿਨਾ ਮਾਰਗ ਦਾ ਪੈਂਡਾ ਕੱਛਣਾ ਅਤੀ ਹੀ ਅਸੰਭਵ ਏ। ਪਰ ਤੁਹਾਡੀ ਤੀਜੀ ‘ਸਾਰ-ਰਸ-ਵਤੀ’ ਓਹ ਜਿਸ ਵਿਚ ਤੱਤ-ਸੱਤ ਦਾ ਗਿਆਨ ਏ, ਤੇ ਜੁ ਇਹਨਾਂ ਤਿੰਨਾਂ ਭੈਣਾਂ ਦੀ ਸਿਰਤਾਜ਼ ਏ, ਹਾਂ ਓਹ ਵਡ-ਰਾਣੀ, ਅੱਜ ਤੇਰੇ ਚਰਨ-ਕਮਲਾਂ ਦੀ ਦਾਸੀ ਬਣ ਕੇ ਤੈਨ੍ਹੀ ਨਿਤ ਨਿਤ ਪਰਸਦੀ ਤੇ ਤੇਰੇ ਨਾਲ ਇੰਝ ਅੰਗ ਸੰਗ ਜੀਕਣ ਸਾਡੇ ਨਾਲ ਸਾਡਾ ਪ੍ਰਛਾਵਾਂ ! ਓ ਬਾਬਾ, ਤਦ ਦੀ, ਹਾਂ ਤਦੇਕਣੀ ਇਹ ਸਾਰ-ਰਸ ਹੁੱਧੀ ਦੇਵੀ ਤੇਰੇ ਨਾਲ ਪੂਰਬ ਪੱਛਮ, ਉੱਤਰ ਦੱਖਣ, ਕੱਛਦੀ ਤੇ ਜਿੱਥੇ ਤੇਰੇ ਚਰਨ ਜਾ ਪਵਣ ਓਥੇ ਤੂੰ ਵੀ ਜਾ ਨਿਕਲਦੀ ! ਓ ਸਾਰ-ਰੱਸ, ਤੱਤ-ਸਤ ਪੌਤੀਏ ਦੌਵੀਏ, ਤੂੰ ਧੰਨ, ਧੰਨ, ਤੇਰਾ ਵਾਸਾ ਹੁਣ ਉਹ ਸਤਸੰਗਤ ਹੈ, “ਜਿਥੇ ਏਕ ਨਾਮ ਪਹਚਾਨੀਐ” — ਤਾਂ ਹੀ ਤੇ ਤੂੰ ਮਾਤ ਲੋਕ ਵਿਚ ਅਲੋਪ ਹੋ ਕੇ ਚਰਨ-ਕਮਲਾ ਵਿਚ ਜਾ ਸਮਾਈ ਏ ! ਵਾਹ ਵਾਹ

(੧੦੯ )

ਪ੍ਰਯਾਗ ਰਾਜ ਵਿਚੋਂ ਨਿਕਲੀ ਨਿਰਮਲ ਧਾਰਾ, ਮੇਰੇ ਬਾਬੇ  
ਏ ਚਰਨ ਚੁਮੈ !!



## ਪੱਛਮ ਫੇਰੀ

ਬਾਬੇ ਮੱਕਾ ਫੇਰਿਆ !

(੧)

ਮੇਰੇ ਚੌਜੀ ਬਾਬਾ, ਅੱਜ ਤੁਸਾਂ ਪੂਰਬ ਨੂੰ ਨਿਹਾਲ  
ਕਰ ਕੇ ਪੱਛਮ ਵਲ ਮੁਖ ਮੋੜਿਆ ਏ ! ਉਂਵ ਤਾਂ ਭਾਵੇਂ  
ਜੁਗ ਜੁਗ ਤੇ ਖੰਡ ਮੰਡਲ ਬੁਹਮੰਡ ਸਾਰੇ ਤੇਰੀ ਹੀ ਜੇਤ  
ਨਾਲ ਜਗਦੇ ਨੇ, ਪਰ ਤੂੰ ਹੋਇਓ ਜੁ ਦਹਦਿਸਾਂ ਦਾ ਰਾਖਾ,  
ਅੱਜ ਤੂੰ ਘੜੀ ਦੇ ਪੈਂਡੂਲਮ ਵਾਂਕ ਪੱਛਮ ਵਲ ਚੜ੍ਹਾਈਆਂ ਕਰ  
ਟੁਰਿਆ ! ਓ ਸਹਿਕਦੇ, ਓ ਤਰਸਦੇ ਪੱਛਮਾ, ਬਲਿਹਾਰ,  
'ਦੇਰ ਆਇਦ, ਦਰੁਸਤ ਆਇਦ', ਭਾਵੇਂ ਤੇਰੀ ਵਾਰੀ ਦੇਰ  
ਨਾਲ ਆਈ ਏ, ਪਰ ਤੂੰ ਪੂਰਬ ਤੋਂ ਵੀ ਵਡੇ ਵਧ ਚੜ੍ਹੁ ਕੇ  
ਮੇਰਚੇ ਮੱਲਣੇ ਨੇ । ਕਿਉਂ ਨਾ ਮੁੱਲੇਂ, ਜੀਕਣ ਪੂਰਬ  
ਨੂੰ ਚੜ੍ਹਦੇ ਸੂਰਜ ਦਾ ਮਾਣ ਏ, ਤੈਨੂੰ ਛਲਦੇ ਸੂਰਜ ਦਾ

ਮਾਣ ਏ, ਤੇ ਤੇਰੀ ਕੁੱਖ ਵਲ ਓ ਕਿਬਲਾ ਵੇਂ, ਜਿਸ ਵਲ  
ਚੋਖੀ ਦੁਨੀਆਂ ਮੂੰਹ ਕਰ ਕੇ ਸਿਜਦੇ ਕਰਦੀ ਏ !

ਹਾਂ, ਅੱਜ ਬਾਬਾ ਇਸ ਕਿਬਲੇ ਤੇ ਆ ਪੁੱਜਾ ਏ  
“ਨੀਲ ਬਸਤਰ ਪੈਹਨ ਹੋਇਆ ਬਨਵਾਰੀ” — ਹਾਂ ਅੱਜ ਬਸੰਤ  
ਬਾਣੇ ਵਾਲਾ ਬਾਬਾ, ਨੀਲੀ ਹਜ਼ੀਆਂ ਵਾਲੀ ਪੋਸ਼ਾਕ ਪੈਹਨ  
ਕੇ ਬਾਬਾ ਹਜ ਕਰਣ ਲਈ ਇਸ ਮੱਕੇ ਸ਼ਰੀਫ ਦੀ ਚਰ੍ਚ  
ਦਿਵਾਰੀ ਵਿਚ ਆ ਵੱਡਿਆਂ । ਓ ਬਾਬਾ, ਹੋਰ ਲੋਕ ਝੁੱ  
ਝੁੱਕ ਕੇ ਸਿਰ ਨਿਵਾਂਦੇ ਨੇ, ਪਰ ਤੂੰ ਨਹੀਓਂ ਸਿੱਜਦਾ ਕਰਦਾ  
ਨਾ ਸੰਗਿ-ਅਸਵਦ ਨੂੰ ਚੁਮਦਾ । ਜਦ ਰਾਤ ਪਈ ਤੇ ਸਾ  
ਲੋਕ ਸੌਂ ਗਏ ਤਾਂ ਤੂੰ ਆਪਣੀਆਂ ਲੱਤਾਂ ਇਸ ਕਿਬਲੇ ਵਲ  
ਕਰ ਕੇ ਲੰਮੀਆਂ ਤਾਣ ਗਇਓਂ । ਓਹ ਕਾਜ਼ੀ ਤੇ ਮੁੱਲਾਂ ।  
ਸਵੇਰ ਦੇ ਤੈਨੂੰ ਤਾਜ਼ ਰਹੇ ਨੇ, ਇਹ ਕੌਤਕ ਵੇਖ ਕੇ ਹੁ  
ਨਾ ਰਹਿ ਸਕੇ; ਪੁੱਛਿਓ ਨੇ, ਤੂੰ ਕੌਣ ਕਾਫਰ ਏ,  
ਮੇਮਨਾਂ ਵਿਚ ਆਕੇ ਕੁਫਰ ਤੇਲਨਾ ਏਂ, ਤੇ ਇਸ ਪੈ  
ਕਾਹਬੇ ਵੱਲ ਆਪਣੇ ਖੌਸੜੇ ਮੇੜਨਾ ਵੇਂ ? ਓ ਬਾਬਾ, ਕਿ  
ਕੌਤਕ ਨੂੰ ਵੇਖ ਕੇ ਸਾਰੀ ਜਨਤਾ ਤੈਂਡੇ ਮਗਰ ਇੰਝ ।  
ਚਮੁਟੀ ਜੀਕਣ ਧਮੂੜੀਆਂ ਦਾ ਖਿਰਖਲਾ ਕਾਸੇ ਨੂੰ ॥  
ਕੇ ਪੈਂਦਾ ਏ । ਪਰ ਤੂੰ ਨਹੀਓਂ ਬੋਲਦਾ, ਨਹੀਓਂ ਕੁਸਕਾ  
ਨਹੀਂ ਉੱਠਦਾ, ਨਹੀਓਂ ਲਮੀਆਰੀਆਂ ਲੱਤਾਂ ਨੂੰ ਸੰਗੜੇ  
ਯਾ ਮੇੜਦਾ । ਜਦ ਤੈਨੂੰ ਤਾਜ਼ਨ ਵਾਲਿਆਂ ਦੇ ਗੁੱਸੇ  
ਪਾਰਾ ਤੇਜ਼ ਹੋ ਗਿਆ ਤੇ ਫਿਰ ਤੈਨੂੰ ਲੱਤੇ ਪਕੜਾ  
ਓਹਨਾਂ ਨੇ ਘਸੀਟਿਆ, ਪਰ ਘਸੀਟਣਾ ਕੀ ਸੀ,  
ਭਵਾਟੀ ਨਾਲ ਮੱਕਾ ਵੀ ਫਿਰ ਗਿਆ: ‘ਬਾਬੇ ਮੱਕਾ ਫੇਰਿ

ਜਾਹਰੀ ਕਲਾ ਵਿਖਾਈ !' ਓ ਬਾਬਾ, ਤੇਰੀ, ਕਲਾ ਜੁ ਮੈਂ ਕੋਲ  
ਬੈਹ ਕੇ ਵੇਹਨਾਂ ਸਾਂ ਕੀ ਸੀ ? ਤੂ ਆਪਣੀ ਚੁਬਕ-ਰੋ  
ਨਾਲ ਸਾਰਿਆਂ ਦੀਆਂ ਅੱਖੀਆਂ ਵਿਚੋਂ ਮੋਤੀਆ ਬਿੰਦ ਚਾ  
ਕਵਿਆ ਤੇ ਉਹਨਾਂ ਨੂੰ ਪਤਾ ਲੱਗਾ ਜੁ ਸੱਚਮੁਚ 'ਲਾ-ਮਕਾਨ'  
ਨੂੰ 'ਮਕੀਨ' ਬਣਾਨਾ ਤੇ ਇਸੇ ਸੰਗਿ ਅਸਵਦ ਵਿਚ ਵੇਖਣਾ,  
ਵਾਸਤਵ ਵਿਚ ਬੁਤਪ੍ਰਸਤੀ ਏ ! ਹਾਂ ਇਸ ਤੇਰੀ ਚੁਬਕ ਛੋਹ  
ਨੇ ਇਹ ਭਰਮ ਗਵੂ ਤੋਜ਼ਿਆ ਤੇ "ਖੁਦਾ ਕੀ ਸ਼ਾਨ ਕਾਅਬੇ  
ਮੈਂ ਅਜਾਇਬ ਬੁਤਪ੍ਰਸਤੀ ਹੈ" ਦਾ ਭੂਤ ਕੱਢਿਆ ! ਵਾਹ  
ਵਾਹ ਬਾਬੇ ਦੀ ਪੱਛਮ-ਫੇਰੀ ਤੇ ਬੁਤ-ਸ਼ਿਕਨਾਂ ਨੂੰ ਬੁਤ-ਪ੍ਰਸਤੀ  
ਤੋਂ ਹੋੜਨਾ !!



## ਪੱਛਮ-ਫੇਰੀ

ਬਗਦਾਦ ਤੇ ਦਸਤਗੀਰ ਪੀਰ !

(੨)

ਮੇਰੇ ਅਨੁਠਾ ਬਾਬਾ, ਮੱਕੇ-ਸ਼ਰੀਫ ਵਿਚ ਜਾ ਕੇ ਤੈਂ  
ਸਥੂਲ ਭਰਮ ਤੋਜ਼ਿਆ; ਪਰ ਬਗਦਾਦ ਵਿਚ ਤੇਰੇ ਵਾਸਤੇ  
ਸੂਖਮ ਭਰਮ ਦੀਆਂ ਕੰਧਾਂ ਚੜ੍ਹੀਆਂ ਹੋਈਆਂ ਸਨ, ਇਸ  
ਲਿਸ਼ਕਦੇ ਸ਼ੀਸ਼ੇ, ਪਰ ਬੱਜਰ ਵਤ ਕਠੋਰ ਸ਼ੀਸ਼ੇ ਨੂੰ ਤੋੜਨਾ  
ਹੋਰ ਵੀ ਅਸੰਭਵ ਸੀ ! ਤਾਂ ਤੇ ਤੂੰ ਜਿਥੇ ਮੱਕਾ ਸ਼ਰੀਫ ਵਿਚ

ਚੁੱਪ ਧਾਰੀ, ਪਰ ਚੁੱਪ ਵਿਚ ਗੜ੍ਹੁੱਪ ਨਿਕਲ ਕੇ ਕਾਫਰਾਂ  
 ਨੂੰ ਮੇਮਨ ਕੀਤਾ, ਹਣ ਤੂੰ ਅੱਜ ਏਥੇ ਦੂਈ ਖੇਡ ਖੇਡੀ-  
 ਕੀ ? ਓ ਬਾਬਾ, ਤੂੰ ਅੱਜ ਬਾਂਗੀ ਬਣ ਕੇ ਬਾਂਗ ਦੇਣ ਲੱਗ  
 ਪਿਆ, ਤੇਰੀ ਬਾਂਗ ਅਨੋਖੀ ਤੇ ਸੌਖੀ । ਵੇਖੋ ਨਾ ਤੇਰੀ  
 ਬਾਂਗ ਕੀ ਸੁਣਾਂਦੀ ਏ:-

“ਸਤਿ ਸ੍ਰੀ ਅਕਾਲ, ਗੁਰਬਰ ਅਕਾਲ,  
 ਚਿਤ ਚਰਨ ਨਾਮ, ਘਰ ਘਰ ਪ੍ਰਨਾਮ,  
 ਪ੍ਰਭੂ ਕਿਰਪਾਲ, ਜੋ ਸਰਬ ਜੀਵਾਲ !”

ਹਾਂ, ਇਕੋ ਅਕਾਲ ਪੁਰਖ ਸੱਤ ਏ, ਉਸ ਤੋਂ ਛੁਟ  
 ਹੋਰ ਸਭ ਕੁਝ ਅਸੱਤ ਏ ਤੇ ਉਸ ਅਕਾਲ ਪੁਰਖ ਦਾ ਦੱਸਣ  
 ਵਾਲਾ ਗੁਰੂ ਵੀ ਓਹ ਆਪ ਏ-ਵੱਡਾ ਗੁਰੂ ਏ ਵਾਹਿਗੁਰੂ  
 ਆਪ-ਆਪ ਪੜ੍ਹੇ ਆਪ ਪੜ੍ਹਾਏ ! ਓਹਦੇ ਨਾਮ ਦਾ ਆਸਰਾ  
 ਏ ਜੁ ਇਸ ਚਿਤ ਨੂੰ ਮੱਲ ਕੈ ਬੈਠਾ ਹੋਇਆ ਏ । ਹਾਂ ਓਹਨਾਂ  
 ਚਰਨ-ਕਮਲਾਂ ਦਾ ਆਸਰਾ, ਜਿਸ ਦੇ ਕਮਲ-ਪਾਦ ਨੂੰ ਘਰ  
 ਘਰ, ਘਰ ਘਰ ਵਿਚ ਸੋਵਦੇ ਤੇ ਸਿਮਰਦੇ ਨੇ-ਓਹ ਅੱਲਾ,  
 ਅੱਲ-ਰਹਮਾਨ ਏ, ਪਤਿਤਾਂ ਨੂੰ ਪਾਵਨ ਕਰਨ ਵਾਲਾ ਏ,  
 ਤੇ ਓਹਦੀ ਪਵਿਤਰ ਨਾਮ ਛੋਹ ਨਾਲ ਸਰਬ ਸ਼੍ਰਿਸ਼ਟੀ ਇਸ  
 ਬੁਹੰਡ ਵਿਚ ਮੰਜ਼ਲਾਂ ਕੱਢਦੀ ਫਿਰਦੀ ਏ ! ਇਸ ਅਣੋਖੀ  
 ਬਾਂਗ ਨੂੰ ਸੁਣ ਕੇ ਦਿਲਾਂ ਵਿਚ ਜਮਿਆ ਹੋਇਆ ਨੂਰ ਪੰਘਰ  
 ਪਿਆ । ਪਰ ਅੱਜ ਪੀਰਾਂ ਤੇ ਦਸਤਗੀਰਾਂ ਦੇ ਹਿਰਦੇ ਸੂਖਮ  
 ਭਰਮਾਂ ਨਾਲ ਲਦੇ ਪਏ ਸਨ । ਉਸ ਜਾਲੇ ਨੂੰ ਕੌਣ ਚਾਏ  
 ਤੇ ਪ੍ਰਤੱਖ ‘ਅੱਲ-ਇਲਾ’ (ਵਾਹਿਗੁਰੂ) ਦੇ ਦਰਸ਼ਨ ਕੌਣ ਕਰਾਏ !

( ੧੦੫ )

ਪਰ ਓ ਬਾਬਾ ਤੇਰੀ ਰਬਾਬ ਦੀ ਇਕ ਟੁਣਕਾਹੇ ਨੇ ਉਹ  
ਧੁਨੀ ਛੇੜੀ ਜਿਸ ਵਿਚ:-

“ਪਾਤਾਲਾ ਪਾਤਾਲ ਲੱਖ ਆਗਾਸ ਆਗਾਸ”

ਦਾ ਚਰਚਾ ਸੀ। ਏਹ ਬਾਣੀ ਬਲਦੀ ਉਪਰ ਤੇਲ ਦਾ  
ਕੰਮ ਕਰ ਗਈ, ਹੁਣ ਹੋਰ ਕੀ ਸੀ, ਜਦ ਬਾਂਗ ਖਤਮ  
ਹੋਈ ਤਾਂ ਬੈਹਸਾਂ ਛਿੜੀਆਂ ! “ਓ ਬਾਬਾ, ਤੂੰ ਤਾਂ ਕੈਹਨਾ ਏਂ  
ਲੱਖ ਅਗਾਸ ਤੇ ਲੱਖ ਪਾਤਾਲ, ਪਰ ਅਸਾਂ ਤਾਂ ਆਪਣੀਆਂ  
ਕਿਤਾਬਾਂ ਵਿਚ ਸਿਰਫ ਸਤ ਅਕਾਸ ਤੇ ਸਤ ਪਾਤਾਲ ਦਾ ਹੀ  
ਵਰਨਣ ਪੜਿਆ ਹੈ, ਹੋਰ ਆਕਾਸ ਕਿਥੇ ਨੇ ?” ਹੁਣ ਬਾਬੇ  
ਦਾ ਇਮਤਿਹਾਨ ਏ, ਤੇ ਪਰਖਣ ਲਈ ਦਸਤਗੀਰ ਆਪ  
ਨਹੀਂ, ਉਹਦਾ ਨਿਕੇ ਤੋਂ ਨਿਕਾ ਪੁਤ ਤਿਆਰ ਏ, ਜੀਕਣ  
ਕੋਈ ਮੋਟਰ ਯਾ ਹਵਾਈ ਜਹਾਜ ਦੀ ਤਿਆਰੀ ਵਾਸਤੇ  
ਤੁਤਪਰ ਹੋਂਦਾ ਏ ! ਓ ਬਾਬਾ, ਤੇਰੀ ਇਕ ਨਾਮ-ਚੁਟਕੀ  
ਨਾਲ ਇਹ ਬਲੂੰਗੜਾ ਸਹੰਸਰ ਹੀ ਅਕਾਸ ਤੈ ਕਰ ਆਇਆ,  
ਬਾਹਰ ਐਡੇ ਨਹੀਂ, ਜਿਤਨਾ ਕਿ ਅੰਤਰ ਗਤਿ ਤੇ ਹਰ  
ਇਕ ਤਬਕੇ ਨੇ ਉਹਦੇ ਮੱਥੇ ਤੇ ਆਪਣਾ ਤਿਲਕ ਲਾਇਆ  
ਤੇ ਹਥ ਵਿਚ ਆਪਣਾ ਮਹਾਨ ਉਤਮ ਪ੍ਰਸ਼ਾਦਿ (ਕੜਾਹ ਪ੍ਰਸ਼ਾਦਿ)  
ਪਾਇਆ—ਓ ਅਖੁਟ ਭੰਡਾਰ ਜੁ ਹੁਣ ਤਕ ਨਹੀਂ ਮੁਕਦਾ,  
ਜੁ ਬਚਣ ਤੇ ਮੈਂ ਖਾਇਆ । ਵਾਹ ਵਾਹ, ਭਰਮ ਗੜ੍ਹ ਤੇੜਨ  
ਲਈ ਓ ਬਾਬਾ ਤੈਂ ਦਸਤਗੀਰ ਦਾ ਕੌਮਲ-ਪੂਤ: ‘ਈਮਾਨ’  
ਚਾ ਅਰਸ਼ ਤੇ ਜਾ ਚੜਾਇਆ—ਇਥੇ ਸੂਖਮ-ਭੂਤ ਨੂੰ ਵੀ  
ਜਾ ਢਾਹਿਆ !

— — —

( ੧੦੬ )

## ਪੱਛਮ-ਫੇਰੀ

### ਈਸਾ ਤੇ ਜਗਤ-ਈਸਾ !

( ੩ )

ੴ ਸੈਲਾਨੀ ਬਾਬਾ, ਪਤਾ ਨਹੀਂ ਪੁਰਾਣੇ ਇਤਹਾਸ  
 ਕਾਰ ਤੇਰੀ ਯੋਰੋਸ਼ਲਾਮ (Jerusalem) ਯਾਤਰਾ ਨੂੰ ਭੁਲ  
 ਗਏ ਨੇ, ਤੂੰ ਜਦ ਚੌਕ੍ਰਿਟੀ ਦਾ ਚੱਕਰ ਲਾਇਆ ਤਾਂ ਆਪਣੀ  
 ਫੇਰੀ ਵਿਚ ਯੋਰੋਸ਼ਲਾਮ ਤੇ ਵੀ ਜਾ ਦੀਦਾਰੇ ਦਿਤਿਓ ਨੀ,  
 ਦਰਸ਼ਨ ਦਿਤੇ ਬਿਨਾਂ ਤੂੰ ਖੀਕਣ ਰਹੇਂ ? ਤੇਰੀ ਸਵਰਨ  
 ਟਿਕੀ, ਭੱਖਦੀ ਲਾਲੀ ਨੂੰ ਵੇਖਣ ਵਾਸਤੇ ਜਿਥੇ ਤੇਤੀਸ  
 ਕਰੋੜ ਦੇਵਤੇ ਧਾਂਵਦੇ ਨੇ, ਓਥੇ ਈਸਾਈ-ਭਾਈ ਵੀ ਤੈਂਡੇ  
 ਲਈ ਵਿਲਕਦੇ ਨੇ, ਤੂੰ ਹੋਇਓ ਜੁ ਸਭ ਦਾ ਸਾਂਝਾ ਗੁਰੂ !  
 ਇਸ ਯੋਰੋਸ਼ਲਾਮ ਵਿਚ ਤੈਨੂੰ ਓਹ ਸਾਧ ਸੰਤ ਤੇ ਮੰਕ  
 (monk.) ਮਿਲੇ ਜੁ ਹੁਣੇ ਹੁਣੇ ਹੀ ਬੈਤ ਲੈਹਮ : ਸ੍ਰੀ ਈਸਾ  
 ਜੀ ਦੇ ਜਨਮ-ਅਸਥਾਨ ਮੱਥਾ ਟੇਕ ਕੇ ਆਏ ਸਨ, ਤੇ ਮੁੱਢ  
 ਕਦੀਮ ਤੋਂ ਹੀ ਚੰਚਾ ਇਹ ਛਿੜੀ : ਕੀ ਈਸਾ ਮਸੀਹ  
 ਕਬਰ ਵਿਚੋਂ ਤੀਜੇ ਦਿਨ ਨਿਕਲ ਆਇਆ ਯਾ ਨਹੀਂ ?  
 ਓ ਸ੍ਰੀ ਅਸਕੇਤ ਜਗਤ-ਕੇ-ਈਸਾ ਜੀਓ, ਮੇਰੇ ਪ੍ਰਾਣ ਪਿਆਰੇ  
 ਬਾਪੂ ਜੀ ਤੁਸੀਂ ਤੇ ਚੰਗੀ ਤਰਾਂ ਜਾਣਦੇ ਹੋ, ਆਪਣੇ ਮਿਤਰ

ਈਸਾ ਜੀਉ ਨੂੰ, ਫੇਰ ਕੀ ਤੁਸੀਂ ਨਹੀਂ ਦਸੋਗੇ, ਕੀ ਓਹ  
ਹੋਰਾਂ ਵਾਂਝ ਮਰ ਗਏ ਜਾਂ ਤੀਜੇ ਦਿਨ ਫਰਸ਼ ਤੋਂ ਉਡ ਕੇ  
ਅਰਸ਼ ਤੇ ਚੜ ਗਏ ? ਤਾਂ ਮੁੰਦਾਂਵਣੀਆਂ, ਬੁਝਾਰਤਾਂ ਪਾਵਣ  
ਵਾਲੇ ਬਾਬਾ ਜੀਉ ਤੁਸਾਂ ਆਪਣੀ ਮਿੱਠੜੀ ਰਬਾਬ ਨਾਲ  
ਗਾਓਕੇ ਦਸਿਆ।—

“ਜਾ ਪਕਿਆ ਤਾ ਕਟਿਆ, ਰਹੀ ਸੁ ਪਲਰਿ ਵਾੜਿ ।  
ਸਣੁ ਕਸਾਰਾ ਚਿਖਿਆ ਕਣੁ ਲਇਆ ਤਨੁ ਸ਼ਾੜਿ ।  
ਦਇ ਪੁੜ ਚਕੀ ਜੋੜ ਕੈ ਪੀਸਣ ਆਣਿ ਬਹਿਠ ।  
ਜੋ ਦਰਿ ਰਹੇ ਸੋ ਉਬਰੇ, ਨਾਨਕ ਅਜਬ ਡਿਠ ।” ( ਮਾਝ ਮ: ੧)

ਜਦ ਖੇਤੀ ਪੱਕਦੀ ਏ ਤਾਂ ਓਸ ਨੂੰ ਕੱਟ ਲੈਂਦੇ ਨੇ,  
ਸਿਰਫ ਵਾੜ ਖੜੋਤੀ ਰਹਿ ਜਾਂਦੀ ਏ, ਹੋਰ ਨਹੀਂ ਤਾਂ ਕਾਨੇ  
ਤੇ ਦਾਣੇ ਵੀ ਕੱਟ ਕੁੱਟ ਲਏ ਜਾਂਦੇ ਨੇ, ਫਿਰ ਇਹ ਵੀ  
ਚਕੀ ਹੇਠਾਂ ਆ ਕੇ ਪੀਠੇ ਜਾਂਦੇ ਨੇ, ਪਰ ਓਹ ਬਚ ਜਾਂਦੇ  
ਨੇ ਜੋ ਚੱਕੀ ਦੇ ਮਘੇਰ (ਕਿੱਲੀ) ਕੇਲ ਹੋਂਦੇ ਨੇ—ਹੋਰ ਤਾਂ ਸਭ  
ਕੁਝ ਕੁੱਟ ਕੁੱਟ ਕੇ ਝਾੜ ਲੈਂਦੇ ਨੇ ਤੇ ਫਿਰ ਪੀਸ ਲੈਂਦੇ ਨੇ,  
ਪਰ ਯਾ ਤੇ ਮਘੇਰ ਵਾਲੇ ਦਾਣੇ ਬਚ ਜਾਂਦੇ ਨੇ ਯਾ ਪੱਲਰ  
ਵਾੜ । ਇਹ ਹੁਣ ਤੁਸੀਂ ਆਪੇ ਸਮਝ ਲਓ ਕਿ ਤੁਹਾਡਾ  
ਆਗੂ ਇਹ ਸੀ ਯਾ ਐਹ : ਇਹ ਦਰ ਢਠਾ ਦਾਣਾ ਯਾ  
ਖੜੋਤੀ ਵਾੜ ! ਓ ਯਹਦੀ ਵੀਰੇ, ਤੁਸੀਂ ਤਾਂ ਬਿਅਰਬ ਬੈਹਸਾਂ  
ਵਿਚ ਝੱਟ ਕੱਟਦੇ ਹੈਂ : ਸਾਰੀਆਂ ਖੇਤੀਆਂ ਖਸਮੇ ਸੇਤੀਆਂ,  
ਜਦ ਪਕ ਜਾਣ ਤਾਂ ਝੜ ਜਾਣ, ਫਿਰ ਲੇਖੇ ਲਗਣ, ਤੇ  
ਖੜੋਤੇ ਰੈਹਣ ਵਾੜ ਵਾਲੀਆਂ ਨਿਕੰਮੀਆਂ ਬੂਟੀਆਂ, ਪਰ  
ਫਿਰ ਸਾਵਧਾਨ ਰੈਹਣ ਓਹ ਜਿੰਦੜੀਆਂ, ਜਿਨ੍ਹਾਂ ਦੇ ਸੋਦਰ ਦਾ

( ੧੦੮ )

ਦਰ ਮੱਲਿਆ ਏ—ਓਹ ਕਦੇ ਮਰਦੇ ਨਹੀਂ, ਨਿਤ ਨਿਤ, ਜੀਂਵਦੇ ਨੇ, ਉਹਨਾਂ ਦਾ ਪੰਚ ਭੂਤਕ ਸਰੀਰ ਭਾਵੇਂ ਗੇੜ ਖਾਵੇ, ਪਰ ਉਹ, ਜੋਤੀ ਜੋਤ ਸਦਾ ਹੀ ਜੀਂਵਦੇ ਤੇ ਬਿਰ ਬੀਵਦੇ—ਇਸ ਸੇਦਰ ਤੇ ਬੈਠੇ ਇਕ ਨਹੀਂ ਅਨੇਕ ਈਸੇ ਮੂਸੇ ਤੇ ਮੁਹੰਮਦ : “ਜਿਤ ਦਰ ਲਖ ਮੁਹੰਮਦਾ” ਵਾਹ ਵਾਹ ਜਗਤ ਈਸਾ, ਮੇਰਾ ਬਾਬਾ !

---

## ਪੱਛਮ-ਫੇਰੀ

### ਬੈਲੌਲ ਦਾ ਦਿਲ-ਬਹਿਲਾਵਾ !

(੪)

ਓ ਜਗ-ਤਾਰਕ ਬਾਬਾ, ਤੂੰ ਮੱਕੇ ਗਇਓ, ਮਦੀਨੇ ਗਇਓ, ਯੋਰਸ਼ਲਾਮ ਗਇਓ, ਜਿਥੋ ਯਹੁਦੀ ਵੱਸਦੇ ਨੇ, ਫਿਰ ਬਗਦਾਦ ਆਇਓ, ਇਥੇ ਓਥੇ ਤੇ ਜਿਥੇ ਕਿਥੇ ਰੂਹਾਂ ਤੜਫ਼-ਦੀਆਂ ਤੈਂਡੀ ਸਵਾਂਤੀ-ਬੂਦ ਬਾਬੇ ! ਪਰ ਅੱਜ ਕੀ ਗਲ ਏ, ਇਕ ਰੂਹ ਤੇਰੇ ਦਿੱਬਜ ਦਰਸ਼ਨਾਂ ਵਸਤੇ ਇੰਝ ਤੁਂਘਦੀ ਏ, ਜੀਕਣ ਮਛਲੀ ਜਲ ਲੋਚਦੀ ਏ : ਵੇਖੋ ਨਾ ਓ ਅੱਡੀਆਂ ਚੁਕ ਕੇ ਖੜੋਤਾ ਹੈ ! ਓਸ ਦੀਆਂ ਅੱਖੀਆਂ ਇਤਰ ਕੇਰਦੀਆਂ

ਤੇ ਹੰਸਿਆਂ ਦੇ ਹਾਰਾਂ ਨਾਲ ਤੁਹਾਡਾ ਗਾਹ ਸਫ਼ਾ ਕਰਦੀਆਂ ਨੇ। ਉਹਦੀ ਛਾਤੀ ਗਜ਼ ਗਜ਼ ਧੜਕਦੀ ਏ, ਮੁੰਹੋਂ ਭਾਵੇਂ  
ਕੁਝ ਨਹੀਂ ਬੋਲਦਾ, ਪਰ ਛਾਤੀ ਵਿਚ ਉਬਾਲ ਤੇ ਉਭਾਰ  
ਨੈ, ਜੀਕਣ ਕੋਈ ਪਾਣ ਖੋਲਦਾ ਹੁੰਦਾ ਏ, ਤੇ ਵੇਖੋ ਨਾ.....  
ਐਹ ਦੂਰ, ਪਰ ਹੁਣ ਨੇੜੇ ਉਹ ਨੂਰਾਨੀ ਬਲਕ ਜੁ ਹੁਣ  
ਇਸ ਸਾਰੀ ਈਰਾਨ-ਪਰਤੀ ਨੂੰ ਆਪਣੇ ਮਖਮਲੀ ਕੇਸ਼ਾਂ ਵਿਚ  
ਵਲੋਟ ਲਏਗੀ--ਇਹ ਚੰਨ ਤੇ ਚਕੋਰ ਕੌਣ ਨੇ ? ਇਹ  
ਬਾਬਾ-ਨਾਨਕ ਤੇ ਬੈਲੂਲ-ਬੀਰ ਨੇ ! ਇਹਨਾਂ ਦਾ ਕੋਈ  
ਆਪਸ ਵਿਚ ਅਗੇਤਰਾ ਪਿਆਰ ਏ, ਕੋਈ ਪਿਛਲੇ ਜਨਮਾਂ  
ਦਾ ਲੈਣਾ ਦੇਣਾ ਏ, ਬਾਬੇ ਨੇ ਇਸ ਤੜਪਦੀ ਤੇ ਸਿਸਕਦੀ  
ਰੂਹ ਨੂੰ ਆਪਣੇ ਬਾਟੇ ਵਿਚ ਅਮਿਤ ਦਾ ਦਾਨ ਦੇਣਾ !  
ਉਂ ਈਰਾਨ ਦੀ ਪਵਿੱਤਰ-ਪਰਤੀ ਸਾਦੀ ਤੇ ਝਰਦੈਸੀ ਤੈਂ ਜਾਏ,  
ਹਾਫ਼ਜ਼ ਤੇ ਮੌਲਾਨਾ ਰੁਮੀ ਤੈਂ ਆਪਣੀ ਕੁਖ ਵਿਚੋਂ ਕਢ  
ਵਿਖਾਏ। ਫਿਰ ਅੱਜ ਕੀ ਗਲ ਏ, ਜੁ ਤੇਰਾ ਚਸ਼ਮਾ ਆਬਿ-  
ਹਿਆਤ ਅੱਜ ਮੁੰਹ-ਬੰਦ ਏ ? ਕੀ ਇਹ ਉਹ ਜੁਗ-ਗਰਦੀ  
ਏ ਜੋ ਆਪਣੀ ਜੋਤ ਹੱਥ ਵਿਚ ਲੈ ਕੇ ਘਰ ਘਰ ਫਿਰਦੀ  
ਏ ਤੇ ਅਗਾਹਾਂ ਜਾਣ ਵੇਲੇ ਪਿੱਛਾਂ ਨੂੰ ਨਾਲ ਕਰ ਜਾਂਦੀ ਏ !  
ਹਾਂ, ਉ ਪੰਜਾਬ ਦੀ ਪਵਿੱਤਰ-ਪਰਤੀ, ਅੱਜ ਤੇਰੀ ਵਾਰੀ ਏ,  
ਤੇ ਤੈਂਡਾ ਪਿਆਰਾ ਸੂਰਜ ਵਾਂਕ ਚਹੁੰ-ਕੁੰਠੀ ਵਿਚ ਫੇਰੀ  
ਪਾਏਗਾ ! ਕੋਇਲ-ਕੰਜਾਂ ਤੇ ਮੇਰ ਚੀਕਾਂ ਨੂੰ ਠੰਡਾ ਕਰੇਗਾ !  
ਅੱਜ ਇਸ਼ਕ-ਪੇਚਿਆਂ ਦੇ ਬੂਟੇ ਥੱਲੇ ਤੈਂ ਆਨਾਰ-ਕਲੀ ਦੀ  
ਖਿਲੀਆਂ ਕਲੀਆਂ ਹੇਠ ਇਹ ਦੇ ਜੁਗ ਜੁਗਾਂਤਰੀ ਬੀਰ  
ਇਕੱਠੇ ਹੋਏ ਹੋਏ ਨੇ—ਇਕ ਅੰਮ੍ਰਿਤ-ਪਿਆਲੇ ਭਰ ਭਰ

( ੧੧੦ )

ਕੇ ਦੇਈ ਜਾਂਦਾ ਹੈ ਤੇ ਦੂਜਾ ਗੱਟ ਗੱਟ ਇਹ ਅਰਗਵਾਨੀ-ਸ਼ਗਾਬ ਪੀ ਜਾਂਦਾ ਹੈ—ਪਤਾ ਨਹੀਂ ਬੈਲੋਲ ਦੀ ਕਿਤਨੀ ਕੁਝੀ ਸੀ। ਓਸ ਨੇ ਆਪਣੇ ਤਣਾਵੇ ਖੋਲ ਕੇ ਨਿਜ ਮਸ਼ਕਾਂ ਭਰ ਲਈਆਂ—ਹੁਣ ਇਹ ਬੈਲੋਲ ਕਾਸੇ ਭਰੇ ਹੋਏ ਬੈਲੂਨ ਵਾਂਝ ਉਭਰ ਕੇ ਉੱਡ ਪਿਆ ਏ ! ਓਜਾਦੁਗਰ-ਬਾਬਾ, ਕੀੜੀਆਂ ਨੂੰ ਮੁੜ ਫੰਗ ਤੂੰ ਲਾਏ—ਪਰ ਇਹ ਬੈਲੋਲ ਲੋਟਨ ਕਬੂਤਰ ਵਾਂਝ ਹੁਣ ਲੋਟ ਪੋਟ ਏ : ਨਾ ਬੋਲਦਾ ਨਾ ਚਲਦਾ : ਸੱਠ ਸਿਆਲ ਹੁਨਾਲ ਇਹ ਤੈਂਡੀ ਅਮਿਤ-ਭਿੰਨੀ ਰੰਝਣ ਵਿਚ ਮਸਤ ਰਿਹਾ, ਤੇ ਜਦ ਚੜ੍ਹਾਵਾ ਕੀਤਾ ਤਾਂ ਇਹ ਦੇ ਰਗ ਰਗ, ਲੂੰ ਲੂੰ ਅਣੂ ਪ੍ਰਮਾਣੂ ਵਿਚੋਂ ਨਿਕਲੇ ! “ਵਾਹ ਵਾਹ ਨਾਨਕ ਤੈਂਡੀ ਦਿਤਾ ਨਾਮ-ਮਾਨਕ !!”



## ਪੱਛਮ-ਫੇਰੀ

ਸ੍ਰੀ ਪੰਜਾ ਸਾਹਿਬ ਤੇ ਵਲੀ-ਕੰਧਾਰੀ !

( ੫ )

ਓਸਾਦੀ-ਸੀਰਜੀ ਦੀ ਘਰਤੀ ਨੂੰ ਚਾਰ-ਚੰਨ ਲਾਣ ਵਾਲਿਆ, ਅੱਜ ਤੂੰ ਹੋਰ ਨੇੜੇ ਆ ਕੇ ਵਲੀ-ਕੰਧਾਰੀ ਦੇ ਠੂਠੇ ਵਿਚ ਖੈਰ ਪਾਵਣ ਆਇਆ ਏਂ ! ਇਹ ਵਲੀ ਵਾਸਤਵ ਵਿਚ ਕੰਧਾਰ ਦੇਸ ਦਾ ਰੈਹਣੇ ਵਾਲਾ, ਪਰ ਹੁਣ ਓਹ ਸੁਕਾ-

ਸੜਿਆ ਦੇਸ ਛੱਡ ਕੇ ਹਰੇ ਭਰੇ ਹਰੀਪੁਰ-ਹਜ਼ਾਰਾ ਵਲ ਆਇਆ, ਜਿਥੇ ਦੀ ਪਰਤੀ ਹੀ ਰਿਸ਼ੀਆਂ ਦੇ ਜੀਵਣ ਨਾਲ ਤਰੋ ਤਾਜ਼ਾ ਤੇ ਸੁਭਾਗੀ ਏ ! ਪਰ ਪਤਾ ਨਹੀਂ ਇਸ ਦੇ ਦਿਲ ਵਿਚ ਕੀ ਤਰੰਗ ਆਈ ਜੇ ਵਸਦੀ ਪਰਤੀ ਛੱਡ ਕੇ ਉਪਰ ਟਿੱਲੇ ਤੇ ਚੜ੍ਹ ਬੈਠਾ ।—ਓਹ ਵਲੀ-ਕੰਧਾਰੀ ਦੀ ਭਖਦੀ-ਪਹਾੜੀਏ, ਕੀ ਤੈਂ ਇਸ ਵਲੀ ਨੂੰ ਆਪਣੀ ਤਤੀ-ਦੇਗ ਵਿਚ ਉਬਾਲਣ ਲਈ ਇਥੇ ਸਦ-ਘਲਿਆ ਸੀ ? ਨਹੀਂ, ਤੂੰ ਤਾਂ ਇਕ ਮਰਦਾਨੇ ਦੇ ਰਾਹ ਵਿਚ ਇਕ ਅਨੁਪਮ-ਕੌਤਕ ਸੈਂ ! ਮਰਦਾਨਾ, ਨਿਤ ਭੁੱਖਾ, ਨਿਤ-ਰੋਂਦਾ ਜਦ ਇਸ ਪਰਤੀ ਤੇ ਅਪੜਿਆ ਤਾਂ ਸਦਾ ਵਾਂਝ ਤਿਹਾਇਆ, ਤੇ ਜਦ ਰੈਹ ਨਾ ਸਕਿਆ ਤਾਂ ਆਖਿਓ ਸੂਬਾਬਾ, ਜੇ ਤੂੰ ਟਕਮ ਕਠੋਂ ਤਾਂ ਮੈਂ ਇਕ ਚੱਕਰ ਉੱਪਰ ਵੀ ਲਾ ਆਵਾਂ ! ਤਾਂ ਤੈਂ ਆਖਿਆ : “ਜੀਕਣ ਤੇਰੀ ਮਰਜੀ ਮਰਦਾਨਿਆ !” ਤਾਂ ਮਰਦਾਨਾ ਭੱਜਾ ਭੱਜਾ ਉਪਰ ਗਿਆ, ਪਰ ਭੁੱਖਾਂ ਅੱਗੇ ਰੋੜੇ, ਓਹ ਤਪਿਆ ਹੋਇਆ ਵਲੀ ਉਸ ਨੂੰ ਅਗੋਂ ਇੰਝ ਪਿਆ ਜੀਕਣ ਭੁੱਖਾ-ਕੁਤਾ ਭਉਂ ਭਉਂ ਕਰਦਾ ਪੈਂਦਾ ਹੈ ! ਤੇ ਆਖਿਓ ਸੂ : “ਤੂੰ ਹੱਥ ਵਿਚ ਰਬਾਬ ਲਈ ਏ, ਤੇ ਤੇਰੀ ਰਹਿਣੀ-ਬਹਿਣੀ ਵੀ ਮਸਤ-ਕਲੰਦਰਾਂ ਵਾਂਝ ਏ, ਤੂੰ ਕਿਸੇ ਪੀਰ-ਫਕੀਰ ਦਾ ਚੇਲਾ ਚਾਟੜਾ ਏਂ, ਹਾਂ ਐਹ ਵੇਖ ਤੇਰਾ ਗੁਰ-ਪੀਰ ਜੋ ਵੀ ਕੋਈ ਹੈ, ਉਤੇਂ ਪਿਆ ਨਜ਼ਰ ਅਂਵਦਾ ਏ, ਉਸੇ ਕੋਲ ਮੁੜ ਜਾ, ਜੇ ਓਹ ਤੇਰਾ ਮੁਰਸ਼ਦ ਏ ਤਾਂ ਓਹੋ ਤੇਰੀ ਪਿਆਸ ਨੂੰ ਵੀ ਠੰਡਾ ਕਰੇਗਾ ! ਮਰਦਾਨਾ ਵਿਚਾਰਾ, ਵਖਤਾਂ ਦਾ ਮਾਰਿਆ ਮੁੜ ਆਇਆ, ਪਰ ਚੜ੍ਹਾਈ ਚੜ੍ਹਨ ਕੋਲੋਂ ਹੁਣ ਉਤਰਾਈ

( ੧੧੨ )

ਮੁਸ਼ਕਲ ਨਜ਼ਰ ਆਈ ! ਫਿਰ ਹੇਠਾਂ ਤੇ ਇਕ ਦੇ ਵਾਰੀ  
ਫਿਰ ਉਤੇ ਤੇ ਮੁੜ ਹੇਠਾਂ, ਜਦ ਭੌਦਲ ਗਿਆ, ਤਾਂ ਮੇਰੇ  
ਬਾਬੇ ਨੇ ਆਪਣਾ ਖੰਡਾ ਮਾਰਿਆ ਤੇ ਧਰਤੀ ਵਿਚੋਂ ਅੰਮ੍ਰਿਤ  
ਛੁਆਰਾਂ ਚਸ਼ਮਾ-ਸ਼ਾਹੀ ਵਾਂਕ ਛਾਤੀ ਜਿੱਡੀਆਂ ਉਚੀਆਂ ਉਠੇਂ  
ਪਈਆਂ। ਮਰਦਾਨੇ ਨੇ ਬੁੱਕ ਭਰ ਭਰ ਕੇ ਪਾਣੀ ਪੀਤਾ, ਤੇ  
ਵਿਚ ਨਹਾਤਾ ਤੇ ਸਿਰ ਪੋਤਾ ਤੇ ਉਹ ਦੇ ਕਪਾਟ ਖੁਲ੍ਹੇ ਗਏ  
ਤੇ ਓਸਦੀ ਪਿਆਸ ਸਦਾ ਲਈ ਦੂਰ ਹੋ ਗਈ ! .....ਪਰ  
ਉਪਰ ਵੱਸਦਾ ਵਲੀ ਹੁਣ ਇਉਂ ਪ੍ਰਤੀਤ ਕਰਦਾ ਸੀ ਜੇ  
ਕਿਸੇ ਨੇ ਓਸ ਦਾ ਜ਼ਖੀਰਾ ਖਿਚ ਲਿਆ ਏ । ਵਗਾ ਕੇ  
ਮਾਰਿਓ ਸੂ ਹਉਮੈ ਦਾ ਬੱਜਰ-ਪੱਬਰ, ਪਰ ਉਸ ਉਤੇ ਮੇਰੇ  
ਬਾਬੇ ਦਾ 'ਨਾਮ-ਪੰਜਾ' ਇਉਂ ਲਗਿਆ, ਜੀਕਣ ਕਾਲੇ  
ਅਕਾਸ਼ ਤੇ ਚਿੱਟਾ ਚੰਨ ਤੇ ਓ ਵਲੀ ਵੀ ਹਰਾ ਭਰਾ ਤੇ  
ਠੰਡਾ ਠਾਰ ਹੋ ਗਿਆ ! ਵਾਹ ਵਾਹ ਮੇਰੇ ਬਾਬੇ ਦਾ ਨਰਮ-  
ਗਰਮ ਨਾਮ ਪੰਜਾ !!



## ਪੱਛਮ ਫੇਰੀ

### ਟੈਕਸਲਾ ਦੇ ਸਿਰ ਟਿੱਕਾ !

(੬)

ਓ ਪਬੱਗਾਂ ਤੇ ਪੰਜੇ ਲਾਣ ਵਾਲਿਆ, ਜਾਣੂ ਪੱਥਰ-  
ਘਾੜਿਆ, ਮੈਂ ਸੁਣਿਆ ਹੈ ਜੁ ਤੈਂਡਾ ਪਾਵਨ-ਪੰਜਾ ਹੁਣ  
ਕਾਬਲ ਦੇ ਕਿਸੇ ਲੁਕੇ ਹੋਏ ਕੇਨੇ ਵਿਚ ਕੜਾਹ ਪ੍ਰਸ਼ਾਦ  
ਤੇ ਲੱਗਦਾ ਹੈ—ਤੇ ਕਿਉਂ ਨਾ ਲੱਗੇ, ਓਹ ਕੇਹੜਾ ਕੜਾਹ  
ਪ੍ਰਸ਼ਾਦ ਹੈ, ਜਿਸ ਤੇ ਤੇਰੀ ਮੋਹਰ-ਛਾਪ ਤੇ ਮਿਹਰ-ਪੰਜਾ ਨਹੀਂ ?  
ਹਾਂ, ਪਰ ਓਹ ਸੁਨੈਹਰੀ ਪੰਜਾ ਤਾਂ ਦਿਸਦਾ ਹੈ, ਜੇ ਅਸੀਂ  
ਆਪਣੇ ਅੰਤਰ-ਨੈਣਾਂ ਨੂੰ ਖੇਲ੍ਹੀਏ ਤੇ ਹਿਰਦੇ ਦੀ ਦੂਰਬੀਨ  
ਯਾ ਖੁਰਦਬੀਨ ਨਾਲ ਉਸ ਨੂੰ ਖੋਜ ਖੋਜ ਕੇ ਤੱਕੀਏ ।  
ਓ ਪੋਠੇਹਾਰ, ਓ ਕਾਬਲ ਤੇ ਕੰਪਾਰ, ਇਸ ਸਾਰੀ ਪਵਿਤਰ  
ਧਰਤੀ ਵਿਚ ਮੇਰੇ ਬਾਬੇ ਦੇ ਪੈਰ ਪਈ ਹੋਏ ਨੇ । ਤੇ ਜੰਡਾਂ  
ਤੇ ਕਿੱਕਰਾਂ ਦੀ ਗੋਦ ਵਿਚ ਵੀ ਮੇਰੇ ਬਾਬੇ ਦੇ ਵੱਸਣ  
ਰੱਸਣ ਤੇ ਹੱਸਣ ਦੀ ਗਵਾਹੀ ਏ; ਕਿਉਂਕਿ ਇਹ ਬਾਬਾ  
ਕਾਸੇ ਅਣੋਖੀ ਗੰਦ ਨਾਲ ਦਿਲ ਟੁੱਟੇ ਜੋੜਦਾ, ਤੇ ਵਿਥਾਂ  
ਮੇਲਦਾ ਤੇ ਹਿੰਦੂ ਮੁਸਲਮਾਨਾਂ ਨੂੰ ਇਕੋ ਥਾਲੀ ਵਿਚ ਕੜਾਹ  
ਪ੍ਰਸ਼ਾਦ ਖਵਾਂਵਦਾ । ਓ ਸੰਗ-ਜਾਨੀ ਦੇ ਪੱਥਰੇ, ਕੀ ਤੁਹਾਨੂੰ

( ੧੧੪ )

ਪਤਾ ਨਹੀਂ, ਜੇ ਕਦੇ ਤੁਸੀਂ ਸੰਗ-ਦਿਲ ਪੱਥਰ ਸਾਚਿ, ਕਿਉਂਕਿ  
ਤੁਸਾਂ ਨੇ ਟੈਕਸਲਾ ਦੀ ਪਵਿਤਰ ਪਾਠ-ਸ਼ਾਲਾ ਨੂੰ ਆਪਣੇ  
ਪੈਰਾਂ ਹੇਠ ਦਬਾਇਆ ਤੇ ਮਿੱਟੀ ਵਿਚ ਮਿੱਟੀ ਕਰ ਵਿਖਾ-  
ਇਆ । ਫਿਰ ਤੁਹਾਨੂੰ “ਸੰਗ-ਜਾਨੀ” ਕਿਉਂ ਅਂਹਦੇ ਨੇ ?  
ਇਸ ਕਰ ਕੇ ਜੇ ਵਲੀ-ਕੰਪਾਰੀ ਤੋਂ ਮੁੜਦਿਆਂ ਮੇਰੇ ਬਾਬੇ  
ਇਸ ਟੈਕਸਲਾ ਵੱਲ ਵੀ ਛੇਰੀ ਪਾਈ ਤੇ ਤੁਸਾਂ ਨੂੰ ਤਾਜ਼ਿਆ  
ਤੇ ਝਾੜਿਆ ਐਡਾ ਜੁ ਤੁਹਾਡਾ ਸੰਗ ਦਿਲ ਮੇਮ ਹੋ ਗਿਆ,  
ਤਾਂਹੀ ਤੇ ਤੁਸੀਂ “ਸੰਗ-ਜਾਨੀ” ਹੋ ਗਏ । ਮੇਰੇ ਜੀਂਵਦੇ  
ਮਾਹੀ, ਮੇਰੇ ਜਾਨੀ ਦੀ ਜਿੰਦ ਜਾਨ ! ਓ ਟੈਕਸਲਾ, ਤੈਂਡੇ  
ਨਾਲ ਮੇਰੇ ਬਾਬੇ ਨੇ ਕੀ ਕੀ ਗੱਲਾਂ ਕੀਤੀਆਂ, ਤੁਹਾਡੇ  
ਵਿਚ ਦੱਬੀਆਂ ਹੋਈਆਂ ਰੂਹਾਂ ਨੂੰ ਕੀਕਣ ਜਗਾਇਆ ਤੇ  
ਕੀਕਣ ਉਹਨਾਂ ਵਿਚ ਨਾਮ ਦਾ ਇਤਰ ਛਿਲਕਾਇਆ ।  
ਇਹ ਹੋਰ ਕਾਸੇ ਜਨਮ ਸਾਖੀ ਵਿਚ ਵਰਨਣ ਨਹੀਂ ਆਇਆ;  
ਪਰ ਤੂੰ ਜਦ ਓਥੇ ਗਿਆ ਤੇ ਆਪਣੀ ਖੂੰਡੀ ਖੜਕਾਈ,  
ਓਸ ਦੀ ਧੁਨਕਾਰ ਹੁਣ ਤੱਕ ਵੱਜਦੀ ਮੈਨੂੰ ਸੁਣਾਈ ਦੇਂਦੀ  
ਏ । ਇਹਨਾਂ ਸੀਮਿੰਟ ਵਾਲੇ ਪੱਥਰਾਂ, ਤੇ ਇਹਨਾਂ ਗੂੰਦ  
ਵਾਲੀਆਂ ਝਾੜੀਆਂ ਵਿਚੋਂ ! ਓ ਪੱਥਰਾਂ ਨੂੰ ਮੇਮ ਕਰਨ  
ਵਾਲਿਆ ਬਾਬਾ, ਤੇਰਾ ਪੰਜਾ ਕਾਬਲ ਤੋਂ ਲੈ ਰਾਵਲਪਿੰਡੀ  
ਤੱਕ ਵਿਗਸਦਾ ਭਾਸਦਾ ਏ, ਜਿਸ ਦੀ ਇਕ ਗਵਾਹੀ ਇਹ ਸੰਗ  
ਜਾਨੀ ਦਾ ਸਟੇਸ਼ਨ ਏ ! ਵਾਹ ਵਾਹ ਮੇਰੇ ਬਾਬੇ ਦੀ ਟੈਕਸਲਾ  
ਛੇਰੀ !!

(੧੧੫)

## ਪੱਛਮ-ਫੇਰੀ

### ਮੁਲਤਾਨ ਤੇ ਹਿਰਨਾਖਸ਼

(੨)

ਮੇਰੇ ਚੋਜੀ ਬਾਬਾ ਜੀਓ, ਜੇ ਕੋਈ ਮੇਰੇ ਕੋਲੋਂ ਪੁਛੋਂ  
 ਜੁ ਤੁਹਾਡੀ ਪੱਛਮ-ਉਦਾਸੀ ਵਿਚੋਂ ਕੇਹੜੀ ਲੀਲਾ ਸਾਰੀਆਂ  
 ਤੋਂ ਚੰਗੀ ਭਾਸਦੀ ਏ, ਤਾਂ ਮੈਂ ਆਖਾਂਗਾ ਜੁ ਤੇਰੀ  
 ਪੱਛਮ-ਫੇਰੀ ਦਾ ਓਹ ਪੈਹਲਾ ਪੜਾਂ ਜੁ ਕਾਬਲ-ਕੰਧਾਰ ਜਾਣ  
 ਵੇਲੇ ਤੇਰੇ ਰਾਹ ਵਿਚ ਪੈਹਲੋਂ ਆਇਆ। ਮੁਲਤਾਨ ਦਾ  
 ਘਮਸਾਨ ਜਮ ਘਟ, ਜਿਸ ਧਰਤੀ ਤੇ ਹਿੰਦੂ ਮੁਸਲਿਮ, ਪੌਰ  
 ਫਕੀਰ ਦੋਵੇਂ ਇੰਝ ਬੈਠੇ ਹੋਏ ਨੇ, ਜੀਕਣ ਕਿਸੇ ਛੱਤੇ ਤੇ  
 ਮਾਖਿਓਂ ਦੀਆਂ ਮੱਖੀਆਂ ਇਕ ਸਬਰੀ ਨਾਲ ਦੂਜੀ ਢੂੜੀ,  
 ਇਕ ਪੂਣੀ ਨਾਲ ਦੂਜੀ ਪੂਣੀ ! ਓ ਮੁਲਤਾਨ ਦੀਏ ਧਰ-  
 ਤੀਏ, ਤੇਰੀ ਹਿਸਟਰੀ ਲੰਮੀ ਏ, ਹਿਰਨਾਖਸ਼ ਦਾ ਮੰਦਰ  
 ਵੀ ਸ਼ਾਇਦ ਤੇਰੇ ਹੀ ਦਾਇਰੇ ਅੰਦਰ ਏ—ਕਿਉਂ ? ਇਸ  
 ਦਾ ਉੱਤਰ ਮੈਂ ਨਹੀਂ, ਮੇਰਾ ਬਾਬਾ ਆਪੂ ਦੇਵੇਗਾ ! ਇਹਨਾਂ  
 ਪੀਰਾਂ-ਫਕੀਰਾਂ ਨੇ ਓ ਬਾਬਾ, ਇਹ ਸਮਝ ਕੇ ਜੁ ਤੇਰੇ ਆਵਣ  
 ਨਾਲ ਕਿਧਰੇ ਸਾਡੀ ਆਗਤ ਭਾਗਤ ਤੇ ਚੜ੍ਹਾਵੇ ਵਿਚ ਫਰਕ  
 ਨਾ ਪੈ ਜਾਵੇ, ਤੈਨੂੰ ਦੁਧ ਦਾ ਛੰਨਾ ਭਰ ਘਲਿਆਂ। ਵਾਹ  
 ਵਾਹ ਨਕੋ ਨੱਕ ਭਰਿਆ ਪਿਆਲਾ, ਜਿਸ ਨੂੰ ਵੇਖ ਕੇ ਮੇਰਾ

( ੧੧੬ )

ਵੀਰ ਮਰਦਾਨਾ ਲਲਚਾਇਆ ! ਪਰ ਓ ਮਰਦਾਨਿਆ ਕੀ  
 ਤੈਨੂੰ ਪਤਾ ਨਹੀਂ ਮੇਰੇ ਬਾਬੇ ਦੇ ਕੌਤਕ—ਉਸ ਪਿਆਲੇ  
 ਨੂੰ ਪੀਣ ਦੀ ਬਜਾਏ ਮੋੜ ਘਲਿਓ ਸੂ, ਪਰ ਉਪਰ ਚੰਬੇਲੀ  
 ਦੀ ਚਿਟੀ ਕਲੀ ਟੱਖ ਕੇ ! ਇਹ ਕਰਮਾਤ, ਮਨ ਨੂੰ ਮੇਹਨ  
 ਵਾਲੀ ਕਲਾ ਵੇਖ ਕੇ ਸਾਰੇ ਪੀਰ ਤੇ ਫ਼ਕੀਰ ਭੋਜੇ ਭੋਜੇ  
 ਆਏ, ਤੇ ਤੇਰੇ ਪੈਰਾਂ ਨੂੰ ਫੜ ਕੇ ਭੁਲ ਬਖਸ਼ਾਵਣ ਲੱਗੇ।  
 ਪਰ ਮੇਰਾ ਮਰਦਾਨਾ ਬਿਟ ਬਿਟ ਤੱਕਦਾ ਹੈ ਤੇ ਨਾ ਇਸ  
 ਕੌਤਕ ਨੂੰ ਸਮਝਦਾ ਹੈ, ਨਾ ਦੁੱਧ ਦੇ ਛੰਨੇ ਨੂੰ ਮੁੜ ਜਾਣਾ  
 ਪਸੰਦ ਕਰਦਾ ਏ ! ਤਾਂ ਮੇਰੇ ਬਾਬਾ, ਤੂੰ ਓਹਨੂੰ ਦਸਿਆ:  
 ਇਹ ਦੁੱਧ ਦਾ ਛੰਨਾ, ਮਰਦਾਨਿਆ, ਇਹਨਾਂ ਸਤਸੰਗੀਆਂ  
 ਦੀ ਪਰਖ ਸੀ । ਇਹ ਇਸ ਗੱਲ ਦੀ ਮੁੰਹ-ਬੰਦ ਬਾਂਗ  
 ਸੀ, ਜੁ ਇਹ ਧਰਤੀ ਅਗੇ ਹੀ ਪੀਰਾਂ-ਫ਼ਕੀਰਾਂ ਨਾਲ ਭਰੀ  
 ਹੋਈ ਏ; ਫਿਰ ਇਸ ਵਿਚ ਮੈਂ ਤੈਂ ਤੇ ਨਵੇਂ ਫ਼ਕੀਰਾਂ ਲਈ  
 ਗੁਜਾਇਸ਼ ਕਿਥੇ ? ਪਰ ਅਸੀਂ, ਓ ਮਰਦਾਨਿਆ, ਵੰਡੀਆਂ  
 ਪਾਣ ਨਹੀਂ ਆਏ, ਹਿਸੇ ਵੰਡਣ ਲਈ ਨਹੀਂ ਆਏ, ਅਸੀਂ  
 ਤਾਂ ਸਗੋਂ ਹੱਦਾਂ ਮੇਲਣ ਵਾਸਤੇ ਆਏ ਹਾਂ । ਸਾਡੇ ਆਵਣ  
 ਨਾਲ ਅਗਲਿਆਂ ਨੇ ਨਿਕਲਣਾ ਨਹੀਂ, ਤਾਂ ਤੇ ਇਹ ਚੰਬੇ  
 ਦੀ ਕਲੀ ਉਸ ਦੁੱਧ ਤੇ ਤਰਦੀ ਇਸ ਗੱਲ ਦੀ ਗਵਾਹੀ ਹੈ,  
 ਜੁ ਅਸਾਂ ਹੋਰਾਂ ਨੂੰ ਸੁਗੰਧੀ ਕਰਨਾ ਏ.....ਤਾਂ ਬਾਬੇ ਆਖਿਆ:  
 ਓ ਮਰਦਾਨਿਆ, ਤੂੰ ਨਹੀਂ ਜਾਣਦਾ ਜੇ ਇਹ ‘ਹਿਰਨ-ਰਾਖਸ਼’  
 ਦੀ ਧਰਤੀ ਏ ! ਮਰਦਾਨੇ ਆਖਿਆਂ ਨਹੀਂ, ਮੈਂ ਕੀ ਜਾਣਾ ?  
 ਹਾਂ ਇਸ ਧਰਤੀ ਦੇ ਮਾਲਕ ਨੇ ਸੋਨੇ (ਹਿਰਨ) ਨੂੰ ਤੱਕਣ  
 ਵਾਲੇ, ਤੂੰ ਨੂਰ-ਅਲਾ ਵਲ ਤੱਕ ! ਵਾਹ ਵਾਹ ‘ਨਾਮ’ ਦੀ ਕਲੀ !!

( ੧੧੭ )

## ਪੱਛਮ-ਫੇਰੀ

### ਹਮਜ਼ਾ ਗੌਸ, ਸ਼੍ਰੇਖ ਬ੍ਰਹਮ ਤੇ ਮੀਆਂ-ਮਿੱਠਾ !

(੮)

ਮੇਰੇ ਮਿੱਠੇ-ਬਾਬਾ, ਤੇਰੇ ਚੋਜ ਅਨੰਤ ਨੇ, ਲਿਖਣ  
 ਪੜ੍ਹਨ ਤੇ ਵਿਚਾਰਣ ਵਿਚ ਨਹੀਂ ਆ ਸਕਦੇ। ਪਰ ਜੇ ਕੋਈ  
 ਮੇਰੇ ਕੋਲੋਂ ਪੱਛੇ ਤੈਨੂੰ ਕੇਹੜੀ ਸਾਖੀ ਸਾਰਿਆਂ ਵਿਚੋਂ ਮਿੱਠੀ  
 ਲੱਗੀ ਏ, ਤਾਂ ਮੈਂ ਆਖਾਗਾਂ ਜੁ ਮੀਆਂ-ਮਿੱਠੇ ਦੀ ਮਿੱਠੀ-  
 ਸਾਖੀ ! ਕਿਉਂ ! ਇਸ ਦਾ ਉੱਤਰ, ਮੈਂ ਇਕ ਨਹੀਂ ਤਿੰਨਾਂ  
 ਜਿੰਦੜੀਆਂ ਨੂੰ ਕੋਲ ਕੋਲ ਬਿਠਲਾ ਕੇ ਵਿਚਾਰਨ ਦਾ ਯਤਨ  
 ਕਰਾਂਗਾ ! ਇਕ ਬੰਨੇ ਬੈਠੇ ਹੋਏ ਨੇ ਪੀਰ ਚਿਲਾ-ਕਸ਼ੀ ਤੇ,  
 ਕਿਸੇ ਉਚੜੇ ਗੁੰਬਦ ਤੇ ਬੂਹਾ ਬੰਦ ਕਰਕੇ। ਹੇਠਾਂ ਲੁਕਾਈ  
 ਪਈ ਡਰਦੀ ਏ ਤੇ ਬੂਹਾ ਭੁੰਨਦੀ ਏ, ਪਰ ਬੰਦ ਬੂਹੇ ਨੂੰ  
 ਕੌਣ ਖੇਲ੍ਹੋ ! ਇਹ ਤੁਪਦੇ ਮੁੰਹੋਂ ਬੰਦ ਫਕੀਰ ਕੈਣ ਨੇ  
 ਜੁ ਉਪਰੋਂ ਚੜ੍ਹ ਕੇ ਸਭ ਨੂੰ ਵੇਂਹਦੇ, ਪਰ ਜਿਨ੍ਹਾਂ ਨੂੰ ਕੋਈ  
 ਨਹੀਂ ਵੇਂਹਦਾ ? ਇਹ ਹਮਜ਼ਾ-ਗੌਸ਼ ਫਕੀਰ ਨੇ, ਇਹਨਾਂ  
 ਨੂੰ ਲੋਕਾਂ ਕੁਝ ਸਤਾਇਆ, ਤੇ ਹਣ ਬਦਲਾ ਲੈਣ ਲਈ  
 ਚਿਲਾ ਕੱਟ ਰਹੇ ਨੇ ਤੇ ਆਹਿੰਦੇ ਨੇ ਜੁ ਤਦ ਤਕ ਨਹੀਂ  
 ਉਠਣਾ ਜਦ ਤਕ ਇਹ ਸਿਆਲਕੋਟ ਸਵਾਹ ਦੀ ਢੇਰੀ ਨਾ

( ੧੫੮ )

ਹੋ ਜਾਏ !

ਦੂਜੇ ਪਾਸੇ ਸੰਘਾਸਨ ਤੇ ਬੈਠੇ ਹੋਏ ਕੌਣ ਫ਼ਕੀਰ ਨੇ, ਤਕੀਆ ਲੱਗਾ ਹੋਇਆ ਹੈ ਤੇ ਸ਼ਰਪਾਲੂਆਂ ਦੀ ਭਰਮਾਰ ਹੈ, ਪਰ ਪੀਰ ਜੀ ਦੇ ਮੱਥੇ ਤੇ ਅਜਾਂ ਕੋਈ ਵੱਟ ਏ, ਤੇ ਇਉਂ ਭਾਸਦਾ ਏ ਜੁ ਇਹ ਤਕੀਯਾ ਤਕੀਯਾ ਨਹੀਂ ਕੰਡਿਆਂ ਦੀ ਵਾੜੀ ਏ— ਇਹ ਸ਼੍ਰੀ ਬ੍ਰਹਮ ਜੀ ਨੇ ਜੁ ਬਾਬੇ ਫਰੀਦ ਦੀ ਗੱਦੀ ਤੇ ਬੈਠੇ ਹੋਏ ਨੇ। ਕਾਸੇ ਸ੍ਰੀ ਬ੍ਰਹਮ ਦੀ ਇਹਨਾਂ ਨੂੰ ਵੀ ਭੁੱਖ ਤੇ ਤ੍ਰੇਹ ਜਪਦੀ ਏ !

ਤੀਜੇ ਬੰਨੇ ਤੇ ਕੌਣ ਬੈਠੇ ਹੋਏ ਨੇ। ਇਹ ਇਕ ਹੋਰ ਪੀਰ-ਫ਼ਕੀਰ : ਇਹਨਾਂ ਨੂੰ ਕੋਟਲੇ-ਮਿੱਠੇ ਦੇ ਮੀਆਂ ਮਿੱਠਾ ਜੀ ਆਖਦੇ ਹਨ, ਆਪ ਜੀ ਦੇ ਖਿਆਲ ਵੀ ਪਵਿਤਰ ਤੇ ਲੋਕਾਂ ਵਿਚ ਵੀ ਹਰ-ਮਨ-ਪਿਆਰੇ ਨੇ ! ਜੁ ਆਪ ਦੇ ਮਿੱਠੇ ਬਚਨਾਂ ਨੂੰ ਸੁਣਦਾ ਏ, ਉਥੋਂ ਭੋਜੀ ਆਂਵਦਾ ਏ— ਪਰ ਭਾਵੇਂ ਮਿੱਠਤ ਲੂੰ ਲੂੰ ਵਿਚ ਭਰੀ ਹੋਈ ਏ, ਪਰ ਮਿੱਠਤ ਦੀ ਖਾਣ ਅਜੇ ਨਹੀਂ ਲੱਭੀ ! ਇਹ ਤਿੰਨ ਭਿੰਨ ਭਿੰਨ ਹਸਤੀਆਂ ਨੇ ! ਤਿੰਨ ਭਿੰਨ ਭਿੰਨ ਲੈਵਲਾਂ ਤੇ ਖੜੋਤੀਆਂ, ਪਰ ਇਕੋ ਰਾਹ ਤੱਕਦੀਆਂ, ਇਕੋ ਜੋਤ ਨੂੰ ਤਾਂਘਦੀਆਂ..... ਤੇ ਐਹ ਵੇਖੋ ਨਾ ਚੌਦਵੀਂ ਦਾ ਚੰਨ ਅਰਸ਼ ਤੇ ਆ ਚੜ੍ਹਿਆ ਏ; ਖੁੰਡਾ ਖੜਕਾਂਦਾ ਤੇ ਰਬਾਬ-ਵਜਵਾਂਦਾ ! ਓਹ ਦੇ ਆਵਣ ਨਾਲ ਹਮਜ਼ਾਂ ਗੌਸ ਦੇ ਬੰਦ ਬੂਹੇ ਆਪੇ ਖੁਲ੍ਹੇ ਗਏ, ਤੇ ਉਹ ਨੂੰ ਪਤਾ ਲਗਾ ਜੁ ਬਦੀ ਦਾ ਬਦਲਾ ਬਦੀ ਨਹੀਂ, ਨੇਕੀ ਏ। ਇਸ ਗਿਆਨ ਨਾਲ ਉਦੂਜੇ ਦਰਜੇ ਤੇ ਆ ਗਿਆ ਜਿਥੇ ਸ਼੍ਰੀ ਬ੍ਰਹਮ ਸੀ। ਇਸ ਸ਼੍ਰੀ ਬ੍ਰਹਮ ਨੇ ਸਮਝਿਆ ਹੋਇਆ ਸੀ

( ੧੧੯ )

ਜੇ ਓਹ ਨਿਰੰਕਾਰ ਦੂਰ ਵਾਸੀ ਏ, ਕਾਸੇ ਸਤਵੇਂ ਅਸਮਾਨ  
 ਤੇ ਵੱਸਦਾ ਤੇ ਕਿਆਮਤ ਵਾਲੇ ਦਿਨ ਹੇਠਾਂ ਆਂਵਦਾ ਏ—  
 ਪਰ ਅੱਜ ਉਸ ਦੇ ਚੰਗੇ ਭਾਗਾਂ ਨਾਲ ਓਹਨੂੰ ਸਤਵੇਂ ਅਸਮਾਨ  
 ਦਾ ਝਾਵਲ ਅੱਜ ਹੀ ਆਇਆ ਤੇ ਇਹ ਤੀਜੇ ਲੈਵੱਲ ਤੇ  
 ਹੋ ਬੈਠਾ! ਪਰ ਮੀਆਂ ਮਿਠਾ ਤਾਂ ਹੁਣ ਪੱਕ ਚੁੱਕਾ ਸੀ।  
 ਬਾਬੇ ਦੀ ਇਕੇ ਬਾਪੜੀ ਨਾਲ, ਓਹ ਦੇ ਆਤਮ-ਨੈਣ ਖੁਲ੍ਹੇ  
 ਗਏ ਤੇ ਉਹ ਦੇ ਅੰਦਰ ਕਲਮਾਂ ਆਪੇ ਪੜ੍ਹੀਣ ਲਗ ਪਿਆ!  
 ਓਹ ਤਿੰਨਾਂ ਦੁੱਖਾਂ ਦਾ ਇਕੇ ਦਾਰੂ : ਨਾਮ ਦਾਰੂ ਘਰ ਜਾ ਕੇ  
 ਦੇਣ ਵਾਲਿਆ ਬਾਬਾ; ਵਾਹ ਵਾਹ !!



## ਪੱਛਮ-ਫੇਰੀ

ਸ਼ਾਹ-ਸ਼ਰਦ ਦੀ ਰੇਲ ਗਡੀ !

(੯)

ਓਹ ਕੱਚ ਨੂੰ ਕੰਚਨ ਕਰਨ ਵਾਲਿਆ ਸਤਗੁਰਾ,  
 ਪਤਾ ਨਹੀਂ ਤੂੰ ਕੋਹੜੇ ਨੂਰ ਦਾ ਬੂਰ ਏ, ਤੂੰ ਗਿਠ-ਮੁਠੀਅ  
 ਤੂੰ ਮਹਾਂ ਸੂਖਮ, ਤੂੰ ਪਵਣ ਕੋਲੋਂ ਵੀ ਪਤਲਾ ਆਪੇ ਵਿਥ  
 ਵੈਖ ਕੇ ਲੋਕਾਂ ਦੇ ਅੰਦਰ ਵੜ ਜਾਵੇ : ਕਿਧਰੇ ਚੁੱਪ ਗੜ੍ਹਪ  
 ਧਾਰ ਕੇ, ਕਿਧਰੋਂ ਬਾਂਕ ਦੇ ਕੇ, ਕਿਧਰੇ ਸੌਂ ਕੇ, ਕਿਧਰੇ

ਕਾਬੇ ਵੱਲ ਲੱਤਾਂ ਪਸਾਰ ਕੇ, ਕਿਧਰੇ ਪੁੱਠਾ ਪਾਣੀ ਦੇ ਕੇ, ਕਿਧਰੇ ਸਿੱਧਾ ਤੀਰ ਚਲਾ ਕੇ, ਕਿਧਰੇ ਦੋ ਜਾਨੂੰ ਬੈਠ ਕੇ ਕਿਧਰੇ ਮੱਥਾ ਟੇਕ ਕੇ, ਕਿਧਰੇ ਆਰਤੀਆਂ ਜਗਾ ਕੇ, ਕਿਧਰੇ ਆਰਤੀਆਂ ਦੀਆਂ ਜੇਤਾਂ ਹਿਸਾ ਕੇ— ਓ ਵਲ ਛਲੀਆਂ, ਓ ਜਾਦੂਗਰਾ, ਓ ਬੁਤ-ਸ਼ਿਕਨ ਬਾਬਾ ! ਹਾਂ, ਤੁੰ ਭੰਨਦਾ ਸੈਂ, ਤੁੰ ਤੇਜ਼ਦਾ ਸੈਂ, ਪਰ ਜੋੜਨ ਵਾਸਤੇ ਵੀ ਸੋਹਣਿਆ ਤੂੰ ਹੀ ਏਂ। ਕੀ ਤੈਨੂੰ ਯਾਦ ਨਹੀਂ ਇਕ ਵੇਰ ਤੂੰ ਗੁਲਾਮ ਬਣ ਕੇ ਵਿਕ ਵੀ ਗਿਆ, ਹਾਂ ਕਾਸੇ ਰੋਹ ਵਾਲੇ ਰੁਹੇਲੇ ਦੇ ਹਥ ਚਾ ਆਇਆ। ਇੰਜ ਪਠਾਣੀ ਚਾਕਰ ਤੂੰ ਚਾ ਬਣਿਆ, ਪਰ..... ਕੀ ਇਸ ਲਈ ਜੁ ਹਥ ਲਾਣ ਦੀ ਸਿਰਫ ਲੋੜ ਏ, ਹਥ ਲਾਇਆ ਨਹੀਂ ਕਿ ਸਵਿਚ ਚਲੀ ਨਹੀਂ, ਤੇ ਲਾਟ ਵਾਲੀ ਨਹੀਂ। ਓ ਬੁੱਕਲ ਹੇਠੋਂ ਨਿਕਲ ਕੇ ਸਤ ਸ੍ਰੀ ਅਕਾਲ ਗਜਾਣ ਵਾਲਿਆ ਬਾਬਿਆ। ਅੱਖਰ ਤਾਂ ਹੁਣ ਵੀ ਓਹੋ ਨੇ ਜੇ ਤੈਂ ਵਰਤੇ, ਪਰ ਤੇਰੇ ਅੱਖਰਾਂ ਵਿਚ ਮਿਕਨਾਤੀਸੀ ਕਸ਼ਲ ਸੀ, ਕੋਈ ਥੁੰਦੀ ਰੌ ਸੀ, ਕੋਈ ਜਵਾਰ ਭਾਟਾ ਸੀ, ਕੋਈ ਘੋੜੇ ਦੀ ਵਾਹੇਦਾਰੀ ਅਸਵਾਰੀ ਸੀ, ਜੇ ਇਹਨਾਂ ਤੇ ਚੜ੍ਹੇ ਓਹ ਝੱਟ ਸਤਵੇਂ ਅਰਜ ਤੇ ਜਾ ਚੜ੍ਹੇ, ਜੀਕਣ ਮੁੰਹਮਦ ਜੀ ਬੁਰਾਕ ਤੇ ਚੜ੍ਹੇ ਕੇ ਉਠੇ ਸਨ ਯਾ ਜੀਕਣ ਵਿਸ਼ਨੂੰ ਜੀ ਬੈਕ੍ਰਿਠ ਗਰੁੜ ਤੇ ਚੜ੍ਹੇ ਕੇ ਜਾਂਦੇ ਨੇ !

ਹਾਂ ਅਜ ਓਹ ਬਾਬਾ, ਤੈਂ ਸ਼ੇਖ ਸ਼ਰਫ ਨੂੰ ਆਪਣੀ ਦੇਸਤੀ ਦਾ ਸ਼ਰਫ ਬਖਸ਼ਣਾ ਏ। ਤੈਂ ਓਹਦੇ ਠੂੰਠੇ ਵਿਚ ਖੈਰ ਪਾਣਾ ਏ—ਤੇ ਵੇਖੋ ਨਾ ਵੇਖੋ, ਤੂੰ ਅਜ ਕਹੀ ਅਣੋਖੀ ਗੋਂਦ ਚਾ ਗੁੰਦੀ ਏ ? ‘ਸਲਾਮ-ਇਲੇਕਮ’ ਇਹ ਸ਼ੇਖ-

( ੧੨੧ )

ਸ਼ਰਫ ਨੇ ਆਖਿਆ: “ਸਲਾਮ-ਇਲੇਕਮ”! ਤੈਂ ਆਖਿਆ—  
ਸਲਾਮ-ਅਲੇਖਮ; ਹਾਂ ਉਸੇ ਅਲੱਖ, ਅਪਾਰ ਨਿਰੰਕਾਰ ਨੂੰ  
ਸਲਾਮ, ਜੁ ਅਥੋਂ ਓਹਲੋ ਵੇ ! ਓ ਅਲੇਖਮ, ਤੂੰ ਜਾਦੂ ਦਾ  
ਕਾਂਟਾ ਸੈਂ, ਖੇਖ ਸ਼ਰਫ ਦੀ ਰੇਲ ਇਥੇ ਆ ਮੁੜੀ, ਵਾਹ  
ਵਾਹ ਅਲੇਖਮ-ਸਲਾਮ !”

---

## ਪੱਛਮ-ਫੇਰੀ

ਸਿਕੰਦਰ ਲੋਧੀ ਦੀ ਕੈਦ !

( ੧੦ )

ਓ ਬੰਦੀ ਛੋੜ ਬਾਬਾ, ਤੂੰ ਪੂਰਬ ਜਾਂਦਾ, ਤੂੰ ਪੱਛਮ  
ਜਾਂਦਾ, ਇਹ ਵਣ ਤ੍ਰਿਣ ਤਿਭਵਣ, ਇਹ ਖੰਡ ਮੰਡਲ ਬ੍ਰਹਮੰਡ  
ਤੇਰੇ ਤਿੰਨ ਅੱਡੇ, ਫਿਰ ਅੱਜ ਪਤਾ ਨਹੀਂ ਨੂੰ ਕੈਦਾਂ ਕੱਟਣ  
ਲਈ ਬੰਦ-ਬੁਹਿਆਂ ਦੇ ਅੰਦਰ ਬੈਠਾ ਹੋਇਆ—ਤੇਰੇ ਹੱਥ  
ਹੱਥਕੜੀਆਂ ਤੇ ਤੇਰੇ ਪੈਰਾਂ ਨੂੰ ਬੇੜੀਆਂ, ਬੂਹੇ ਸਲਾਖਾਂ ਵਾਲੇ,  
ਤੇ ਕੰਧਾਂ ਤਿੰਨ ਤਿੰਨ ਨੇੜੇ ਉੱਚੀਆਂ ਤੇ ਬਲੋਰਾਂ ਨਾਲ  
ਪੰਘਰੀਆਂ-ਕਿੰਗਰੀਆਂ ! ਹਾਂ ਅੱਜ ਮੇਰਾ ਬਾਬਾ ਬੰਦੀ ਵਿਚ  
ਬੈਠਾ ਹੋਇਆ ਤੇ ਜੀਕਣ ਓਹ ਬਾਬਰ-ਜਾਬਰ ਦੀ ਚੱਕੀ

ਝੋੰਦਾ ਸੀ, ਤੀਕਣ ਹੀ ਅੱਜ ਓਹ ਸਿਰੰਦਰ ਲੋਧੀ ਦਾ  
 ਸ਼ਿਕਾਰ ਏ ! ਮੁਸ਼ਕਾਂ ਬੱਧੀਆਂ ਹੋਈਆਂ, ਕੜੀਆਂ ਕੱਸੀਆਂ  
 ਹੋਈਆਂ, ਤੇ ਹੋਬ ਪੈਰ ਬੱਧੇ, ਇਹ ਵੇਂ ਮੇਰਾ ਬਾਬਾ !  
 ਪਰ ਇਸ ਨੇ ਕੀ ਕਸੂਰ ਕੀਤਾ ਹੈ ? ਕਸੂਰ ਕੀ ਕਰਨਾ  
 ਸੀ, ਹੋਰਾਂ ਬੰਦੀਆਂ ਨੇ ਕੀ ਕਸੂਰ ਕੀਤਾ ਹੈ ? ਇਹ ਤਾਂ  
 ਭਾਜੜ ਵਿਚ ਭੱਜਦਿਆਂ ਨੂੰ ਬਾਦਸ਼ਾਹ ਨੇ ਬੰਨ੍ਹ ਲਿਆ ਹੈ।  
 ਓਹ ਆਪ ਡਰਦਾ ਹੈ ਇਸ ਕਰ ਕੇ ਕਿਸੇ ਵੀ ਉਪਰੇ  
 ਆਦਮੀ ਨੂੰ ਵੇਖ ਕੇ ਓਹ ਮੁੜ ਮੁੜ ਸੰਗਦਾ ਤੇ ਕੰਬਦਾ  
 ਹੈ ! ਬੜਾ ਘਮਸਾਨ ਏ, ਇਕ ਨਹੀਂ ਕਈ ਕੈਦੀ ਅੰਦਰ  
 ਡੱਕੇ ਹੋਏ ਨੇ, ਪਰ ਕੈਦਖਾਨਾ ਵੀ ਅਣੋਖਾ ਹੈ, ਨਾ ਖਾਣ  
 ਵਾਸਤੇ ਰੋਟੀ ਤੇ ਨਾ ਉਪਰ ਲੈਣ ਵਾਸਤੇ ਤੁਲਾਈ ਰਜਾਈ !  
 ਪਰ ਓਹ ਕੈਦੀਓਂ, ਤੁਸੀਂ ਦਾਰੋਗੇ ਨੂੰ ਆਪਣੀ ਰਾਮ-ਕਹਾਣੀ  
 ਕਿਉਂ ਨਹੀਂ ਸੁਣਾਂਦੇ ? ਪਰ ਸੁਣਾਈਏ ਤੇ ਤਾਂ ਜੇ ਦਾਰੋਗੇ  
 ਨੂੰ ਆਪ ਪਤਾ ਨਾ ਹੋਵੇ । ਇਹ ਰਜਾਈਆਂ, ਤੁਲਾਈਆਂ  
 ਤਾਂ ਉਪਰ ਕੇ ਉਸੇ ਦੇ ਘਰ ਚਰਖੇ ਕਤੀਂਦੇ ਨੇ ਤੇ ਥੇਸ  
 ਬਣਦੇ ਨੇ ਤੇ ਉਸ ਦੇ ਫਰਸ਼ ਸੱਜਦੇ ਨੇ—ਜੇ ਪੋਹ ਮਾਹ  
 ਵਾਲੀਆਂ ਰਾਤਾਂ ਕੈਦੀ ਮਰਦੇ ਨੇ ਤਾਂ ਮਰਨ । ਇਉਂ ਮਾਰਨਾ  
 ਯਾ ਮੌਤ ਦੇ ਘਾਟ ਪਾਰ ਉਤਾਰਨਾ, ਇਹੋ ਤਾਂ ਦਾਰੋਗੇ ਨੂੰ  
 ਬਾਦਸ਼ਾਹ ਦਾ ਸੌਂਪਿਆ ਕੰਮ ਏ ! ਪਰ ਅੱਜ ਕੈਦੀ ਵੀ ਮਸ-  
 ਤਾਨੇ ਹੋ ਕੇ ਬੈਠੇ ਨੇ । ਨਾ ਓਹਨਾ ਨੂੰ ਭੁਖ, ਨਾ ਤ੍ਰੋਹ,  
 ਨਾ ਓਹਨਾਂ ਨੂੰ ਨੀਂਦਰ, ਨਾ ਬਕਾਵਟ—ਕਿਉਂ ਨਾ ਜਾਗਣ  
 ਅੱਜ ਬੱਚੇ ਹੋਏ ਹੱਥਾਂ ਨਾਲ ਵੀ ਮਰਦਾਨੇ ਦੀ ਰਬਾਬ ਵੱਜਦੀ  
 ਏ ਤੇ ਕੋਈ ਛਾਡੀ ਖੂਨ ਦੇ ਸੋਹਿਲੇ ਪਿਆ ਗਾਂਵਦਾ ਏ !

( ੧੨੩ )

ਹੁਣ ਸ਼ਾਮ ਦੇ ਮਗਰੋਂ ਰਾਤ ਤੇ ਰਾਤ ਦੇ ਪਿਛੋਂ ਪ੍ਰਭਾਤ ਹੋ ਗਈ ਏ, ਤੇ ਪ੍ਰਭਾਤ ਪਿਛੋਂ ਦਿਨ ਵੀ ਚੜ੍ਹ ਪਿਆ ਏ -- ਪਰ ਇਹ ਕੈਦੀਆਂ ਦੀ ਸੰਗਤ ਵਿਚ ਨਾ ਰੋੜ ਏ ਨਾ ਰੁਕਾਵਟ.....ਸੰਤਰੀ ਵੀ ਲੋਟ ਪੋਰ ਨੇ ਤੇ ਜੋ ਦਾਰੋਗਾ ਹੁਣ ਭਜੀ ਭਜੀ ਆਇਆ ਹੈ, ਉਹ ਵੀ ਵੇਖ ਕੇ ਹੈਰਾਨ ਏ—ਬਾਦਸ਼ਾਹ ਵੀ ਭੱਜਾ ਭੱਜਾ ਅੰਵਦਾ ਹੈ ਤੇ ਇਸ ਅੰਮ੍ਰਿਤ ਵਰਖਾ ਵਿਚ ਭਿੱਜ ਕੇ ਪਿੰਘਲ ਜਾਂਦਾ ਹੈ—ਸਾਰੇ ਬੰਦੀ ਬੰਦ ਖਲਾਸ ਨੇ, ਪਰ ਇਕ ਅੱਜੇ ਕੈਦ ਏ, ਏ ਬਾਦਸ਼ਾਹ ਸਕੰਦਰ ਲੋਪੀ ਏ ! ਵਾਹ ਵਾਹ ਬਾਬੇ ਦਾ ਬਾਦਸ਼ਾਹ-ਬੰਦੀ !

\*\*\*

## ਪੱਛਮ-ਫੇਰੀ

ਮੀਆਂ ਮਿਠੇ ਦੀ ਮਿੱਠੀ ਸਾਖੀ

(੧੧)

ਓ ਮੀਆਂ ਮਿੱਠਾ, ਤੂੰ ਅਗੇ ਵੀ ਸਾਨੂੰ ਮਿਲਿਆ ਏਂ ਤੇ ਹੁਣ ਫਿਰ ਸਾਨੂੰ ਵਲੋਂ ਮਾਰ ਕੇ ਆ ਮਿਲਿਆ ਏਂ। ਤੂੰ ਅੱਜ "ਕੇਹੜੇ ਮਾਖਿਓਂ" ਦੀ ਮਿੱਠੀ ਚਾਟ ਢੱਟੀ ਏ ਜੁ ਤੇਰਾ ਨਾਂ ਹੀ 'ਮਿੱਠਾ' ਹੋ ਗਿਆ ਏ ? ਓ ਬਾਵਰਿਆ, ਓ ਲਟ-

( ੧੨੪ )

ਬਾਵਰਿਆ, ਅੱਜ ਤੂੰ ਕਿਉਂ ਨਹੀਂ ਬੋਲਦਾ। ਤੇਰੇ ਮੂੰਹ ਵਿਚ ਕੇਹੜੀਆਂ ਘੁੰਗਾਣੀਆਂ ਪਈਆਂ ਹੋਈਆਂ ਨੇ ? ਹਾਂ, ਤੈਂ ਅੱਜ ਖਾਪੀਆਂ ਨੇ ਬਾਬੇ-ਗੁੱਧੀਆਂ ਨਾਮ ਟੁਸਰੀਆਂ ! ਓ ਸੇਹਣਿਆ ਬਾਵਰਿਆ, ਤੈਂਡੀ ਮਿੱਠੀ ਦਾਤ, ਮੇਰੇ ਵੀਰ ਮੀਆਂ-ਮਿੱਠੇ ਦੀ ਲੂੰ ਲੂੰ ਨੂੰ ਮਿੱਠਾ ਕਰ ਗਈ। ਓਹਦੀ ਸੁਕੀ-ਸੜੀ ਫੁਲ-ਵਾੜੀ ਨੂੰ ਸਦਾ ਲਈ ਹਰਾ-ਭਰਾ ਕਰ ਗਈ ! ਮੀਆਂ ਮਿੱਠਾ ਪੁੱਛਦਾ ਏ ? ਬਾਬਾ, ਓਹ 'ਕਲਮਾ' ਕੇਹੜਾ ਏ; ਜਿਸ ਦੀ ਐਡੀ ਵਡਿਆਈ ਏ, ਹਾਂ ਜਿਸ ਨੂੰ ਕਲਮਾ-ਸ਼ਰੀਫ ਆਂਹਦੇ ਨੇ, ਤੇ ਓਸ ਕਲਮੇ ਦੀ ਛੜੀਲਤ ਕਿਉਂ ਏ ? ਤਾਂ ਓ ਅਰਸੀ ਬਾਬਾ, ਤੈਂ ਆਖਿਆ : ਘਰੋਂ ਆਵੋਂ ਤੂੰ ਤੇ ਪੁੱਛੋ ਮੈਂ ਤੈ—ਕਲਮਾ ਪੜ੍ਹੋਂ ਨਿੱਤ ਨਿੱਤ ਤੂੰ, ਤੇ ਓਹਦਾ ਟੂਪ-ਸ਼ੂਪ ਤੇ ਗੁਣ ਮੈਂ ਤੋਂ ਪੁੱਛੋ ! ਤਾਂ ਮਿੱਠੇ ਆਖਿਆ : “ਓ ਬਾਬਾ, ਜੇ ਤੈਂ ਤੇ ਨਾ ਪੁੱਛਾਂ ਤਾਂ ਹੋਰ ਕਿਸ ਤੋਂ ਪੁੱਛਾਂ ? ਤੇਰੇ ਚਿਹਰੇ ਮੇਹਰੇ ਤੇ ਦਾਹੜੇ ਵਿਚ ਮੈਨੂੰ ਕੋਹਿਤੂਰ ਬਲਦਾ ਭਾਸਦਾ ਏ—ਓਹ ਕੋਹਿਨੂਰ ਜੁ ਸ਼ਾਇਦ ਮੁਸਾ ਨੇ ਵੀ ਕੋਹਿਤੂਰ ਤੇ ਚੜ੍ਹ ਕੇ ਨਹੀਂ ਵੇਖਿਆ ! ਤਾਂ ਓ ਮੇਰੇ ਜਾਣੀ ਜਾਣ ਬਾਬਾ, ਤੈਂ ਓਸ ਦੀ ਪਵਿਤਰ ਅਭਿਲਾਖਾ ਨੂੰ ਮਾਪਿਆ ਤੇ ਮਿਣਿਆ ਤੇ ਜਦ ਵੇਖਿਆ ਜੁ ਜ਼ਮੀਨ ਤਿਆਰ ਏ, ਤਾਂ ਤੈਂ ਓਹਨੂੰ ਘੱਟ ਕੇ ਛਾਤੀ ਨਾਲ ਲਾਇਆ.....ਫਿਰ ਕੀ ਸੀ, ਲੂੰ ਲੂੰ ਵਿਚ 'ਕਲਮਾ' ਵੱਗ ਟੁਰਿਆ। ਥਾਟ ਬਰ ਬਰ ਕਰਦੀ, ਅਨੰਦ ਕੇਰਦੀ, ਆਨੰਦ ਵੀਟਦੀ, 'ਅੱਲਾ-ਹੂ, ਅੱਲਾ-ਹੂ', ਆਪਣੇ ਆਪ ਵਾਂਵਦੀ, ਆਪਣੇ ਆਪ ਗਾਂਵਦੀ ਤੁਰ, ਪਈ ! ਓ ਬਾਬਾ, ਤੇਰੀ ਜਾਦੂ-ਛੋਹ ਜੋ ਸੁੱਕਿਆਂ ਸੜਿਆਂ ਨੂੰ ਇਕ ਖਿਣ,

( ੧੨੫ )

ਵਿਚ ਹਰਾ-ਭਰਾ ਕਰ ਦੇਵੇ ! ਓ ਮੀਆਂ ਮਿੱਠੇ-ਵਾਲੇ-ਕੋਟਲਾ,  
ਤੈਂਡੀ ਰੇਤ ਤੇ ਜੱਤੇ ਜੱਤੇ ਵਿਚ ਓਹ 'ਅੱਲਾ ਹੂ' ਦੀ  
ਧੁਨ ਹੁਣ ਤਕ ਸੁਣੀਂਦੀ ਏ—ਤੇ ਮੈਂ ਕੰਨ ਧਰ ਕੇ  
ਆਪ ਸੁਣੀਂ ਏ, ਨਹੀਂ ਤਾਂ ਇਹ ਨਾ ਲਿਖਦਾ ! ਵਾਹ  
ਵਾਹ ਮੀਆਂ-ਮਿੱਠੇ ਦੀ ਮਿੱਠੀ-ਸਾਖੀ। ਮੈਂ ਤੈਂ ਤੇ ਹਭ-ਕੋਈ  
ਤੇ ਜਾਦੂ ਦਾ ਅਸਰ ਰਖਣ ਵਾਲੀ : ਦਿਤ-ਦਾਤ ਕਰਾਮਾਤ !



## ਪੱਛਮ-ਫੇਰੀ

ਮਰਦਾਨੇ ਵਾਲੀ ਸੱਚੀ-ਸਾਖੀ

( ੧੨ )

ਮੇਰੇ ਸੁਚੜੇ ਵੀਰ ਮਰਦਾਨਿਆ, ਤੂ ਮੇਰੇ ਬਾਬੇ ਦੇ  
ਅਗ ਸੰਗ ਇਥੇ ਉਥੇ, ਜਿਥੇ ਕਿਥੇ, ਪਰ ਪਤਾ ਨਹੀਂ  
ਕਿਉਂ ਜੀ ਕਰਦਾ ਏ, ਜੇ ਤੈਨੂੰ ਵੀ ਇਸੇ ਪੱਛਮ-ਫੇਰੀ ਦੀ  
ਲੜੀ ਵਿਚ ਪਰੋਵਾਂ—ਹਾਂ ਇਸ ਮਾਲਾ ਇਸ ਤਸਬੀ ਦਾ  
ਮੇਰ-ਸੁਮੇਰ ਤੂ ! ਤੂ ਮੈਂ ਵਾਂਝ ਸਦ-ਭੁਖਾ, ਸਦ ਤਿਹਾਇਆ,  
ਕਦੀ ਭੁਖ ਨਾਲ ਕਦੀ ਤੇਹ ਨਾਲ ਕਦੀ ਨੰਗਾ, ਕਦੀ  
ਤਪਦਾ, ਕਦੀ ਠਰਦਾ, ਕਦੇ ਮੁੜ ਮੁੜ ਪਿਛਾਹਾਂ ਆ ਭੱਜਦਾ,

( ੧੨੬ )

ਤੇ ਅਂਹਦਾ:-

“ਸੁਹਾਇ ਤੇਰੀ ਭਗਤਿ ਨੂੰ ਅਸੀਂ ਢੂਮ ਸੇ, ਮੁਲਖ ਦੇ  
ਟੁਕੜੇ ਮੰਗਿ ਖਾਂਦੇ ਤੇ ਉਥਹੁ ਭੀ ਗਵਾਇਆ.....”

ਤਾਂ ਬਾਬੇ ਆਖਿਆ, “ਮਰਦਾਨਿਆ ! ਰਬਾਬ  
ਵਜਾਇ !” ਤਬ ਮਰਦਾਨੇ ਆਖਿਆ : ‘ਜੀ ਮੇਰਾ ਘਟਿ ਭੁਖ  
ਦੇ ਨਾਲ ਮਿਲਿ ਗਇਆ ਹੈ, ਮੈਂ ਰਬਾਬ ਵਜਾਇ ਨਹੀਂ  
ਸਕਦਾ।’ ਤਦ ਬਾਬੇ ਆਖਿਆ, ‘ਮਰਦਾਨਿਆ ! ਚੱਲ ਪਿੱਛੇ  
ਕਿਸੇ ਵਸਦੀ ਜਾਹਾਂ’ “ਅਜੀ ਮੈਂ ਵਸਦੀ ਭੀ ਨਹੀਂ ਜਾਇ  
ਸਕਦਾ; ਮੇਰਾ ਭੁਖ ਨਾਲਿ ਘਰ ਮਿਲ ਗਇਆ ਹੈ, ਹਉ  
ਮਰਦਾ ਹਾਂ।” ਤਬ ਬਾਬੇ ਆਖਿਆ : ‘ਮਰਦਾਨਿਆ ! ਹਉ  
ਤੈਨੂੰ ਆਈ ਬਿਨਾਂ ਮਰਣਿ ਨਹੀਂ ਦੇਂਦਾ, ਉਸੀਆਰ ਹੋਹੁ’  
ਤਬਿ ਮਰਦਾਨੇ ਆਖਿਓਸ ‘ਜੀ ਹਉ ਕਿਉਂ ਕਰਿ ਉਸੀਆਰ  
ਹੋਵਾਂ ? ਹਉ ਮਰਦਾ ਹਾਂ, ਜੀਵਣ ਦੀ ਗਲਿ ਰਹੀ’——  
ਤਬ ਮਰਦਾਨੇ ਆਖਿਆ : ਸੁਹਾਇ ਤੇਰੀ ਭਗਤੀ ਨੂੰ ਅਤੇ  
ਤੇਰੀ ਕਮਾਈ ਨੂੰ, ਅਸੀਂ ਤਾਂ ਢੂਮਿ ਮੰਗਿ ਪਿਨਿ ਖਾਧਾ  
ਲੋੜੇ ਹਾਂ, ਤੂੰ ਅਤਿ ਮਹਾਂ-ਪੁਰਖ ਖਾਹਿ ਪੀਵਹਿ ਕਿਛੁ ਨਾਹੀ,  
ਅਤੇ ਵਸਦੀ ਵੜੇ ਨਾਂਹੀ, ਹਉ ਕਿਉਂ ਕਰਿ ਤੁਧ ਨਾਲ  
ਰਹਾਂ ? ਅਸਾਂ ਨੂੰ ਵਿਦਾ ਕਰਿ.....’ ਹਉ ਆਪਣੇ ਘਰਿ ਜਾਵਾਂ।  
ਤਦ ਬਾਬੇ ਆਖਿਆ : ਮਰਦਾਨਿਆ ਕਿਵੇਂ ਰਹੇ ਭੀ ? ਤਾਂ  
ਮਰਦਾਨੇ ਆਖਿਆ :

“ਹਉ, ਤਾਂ ਰਹਾ ਜੇ ਮੇਰੀ ਭੁਖ ਗਵਾਵਹਿ ਜੋ ਤੇਰਾ ਅਹਾਰ  
ਹੋਵੈ, ਜੋ ਮੇਰਾ ਹੋਵੈ !.....”

( ੧੨੭ )

ਤਾਂ ਇਹ ਸੁਣ ਬਾਬੇ ਆਖਿਆ : “ਜਾਹਿ ਵੇ  
ਮਰਦਾਨਿਆ ! ਤੂੰ ਦੀਨ ਦੁਨੀਆ ਨਿਹਾਲ ਹੋਆ ।” ਤਦ  
ਮਰਦਾਨਾ ਉਸ਼ਰਿ ਪੈਰੀਂ ਪਇਆ—ਮੱਬਾ ਚੁਕਦਿਆਂ ਨਾਲਿ  
ਅਗਮ ਨਿਗਮ ਕੀ ਸੋਝੀ ਹੋਇ ਆਈ (ਪੁਰਾਤਨ ਜਨਮ  
ਸਾਖੀ).....

ਪਰ ਵੀਰ ਮਰਦਾਨਿਆ ਕੀ ਤੂੰ ਨਹੀਂ ਦਸੇਂਗਾ  
ਓਹ ਰੋਗ ਜਿਸ ਵਿਚ ਤੂੰ ਮੈਂ ਤੇ ਹਭ ਲੋਕਾਈ ਵਸਦੀ ਏ !  
ਤਾਂ ਮੇਰਾ ਵੀਰ ਬਸ ਇਕ ਵਾਰੀ ਆਪਣੀ ਬਾਣੀ ਵਿਚ  
ਬੋਲਿਆ ਤੇ ਆਖਿਓਸੂ :

**ਰੋਗ:-**—ਕਲਿ-ਕਲਵਾਲੀ ਕਾਮ-ਮਟੁ ਮਨੂਆ ਪੀਵਣ ਹਾਰ ।

ਕ੍ਰੋਧ-ਕਟੋਰੀ ਮੇਹਿ-ਭਰੀ ਪੀਲਾਵਾ ਅਹੰਕਾਰ ।


ਮਜ਼ਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰ ।

**ਦਾਰੂ:-**—ਕਰਣੀ ਲਾਹਨਿ, ਸਤ੍ਰ ਗੁੜ ਸਚੁ ਸਰਾ ਕਰਿ ਸਾਰ ।

ਗੁਣ ਮੰਡੇ, ਕਰਿ ਸੀਲ ਘਿਉ-ਸਰਮ ਮਾਸ ਅਹਾਰ ।

ਨਾਨਕ ਇਹ ਭੋਜਨ ਸਰ ਹੈ ਸਰ-(ਨਾਮ) ਆਧਾਰ ।

ਵਾਹ ਵਾਹ ਅਗਮ ਨਿਗਮ ਦੀ ਸੋਝੀ ਦਾ ਨੁਸਖਾ !



( ੧੨੮ )

## ਪੱਛਮ ਫੇਰੀ

ਪੰਜ ਨਿਰੰਕਾਰ

( ੧੩ )

ਓ ਰੰਗਲੇ ਬਾਬਾ, ਤੇਰੀਆਂ ਸਾਰੀਆਂ ਲੀਲ੍ਹਾਂ ਅਨੂਪਮ  
ਨੇ, ਪਰ ਮੈਨੂੰ ਭਾਸਦਾ ਏ, ਜੇ ਇਕ ਵੇਰ ਮੈਂ ਵੀ ਦਸਤਗੀਰ-  
ਪੀਰ ਦੇ ਪੁਤ ਵਾਂਗ ਤੈਂ ਕੋਲੋਂ ਪੁਛਣ ਲੱਗਾ ਜੋ ਕਿਤਨੇ ਪਾਤਾਲ  
ਨੇ ਕਿਤਨੇ ਆਕਾਸ਼ ਨੇ : ਸਤ, ਕੇ ਨਉਂ, ਅੱਠ ਸੱਠ ਕਿ  
ਸਹੰਸਰ ! ਓ ਬਾਬਾ, ਇਕ ਪਲਕ ਦੀ ਫੜਕ ਨੇ ਵਿਚ ਤੂੰ ਮੈਂ ਤੇ  
ਇਸ ਪੀਰ-ਪੁਤ ਦੋਵਾਂ ਨੂੰ ਇਕੱਠਾ ਲੈ ਟੁਰਿਆ । ਤੇਰੀ ਇਕ  
ਕੰਧੇ ਤੇ ਮੈਂ ਤੇ ਦੁਜੇ ਤੇ ਇਹ ਮੇਰਾ ਆੜ੍ਹੀ,—ਫਿਰ ਅਸੀਂ  
ਇਕ, ਦੂਜੇ, ਤੀਜੇ, ਛੇਵੇਂ, ਸਤਵੇ... ....ਕੁਰਸ, ਅਰਸ਼ ਤੇ ਵੀ  
ਗਏ.....ਸੱਤ ਪਿਛੋਂ ਸਤੱਰਵੈ, ਅੰਤ ਪਿਛੋਂ ਬੇਅੰਤ.....  
ਪਰ ਇਹਨਾਂ ਅਕਾਸ਼ਾਂ ਪਾਤਾਲਾਂ ਦਾ ਆਦਿ ਅੰਤ ਕੋਈ ਨਾ  
ਲੱਭਾ । ਹਾਂ ਇਤਨਾਂ ਜ਼ਰੂਰ ਪਤਾ ਲੱਗਾ ਜੁ ਇਕ ਤੋਂ ਦੂਜਾ  
ਵੱਡਾ, ਦੂਜੇ ਤੋਂ ਤੀਜਾ—ਪਰ ਇਸ ਤਰਤੀਬ, ਇਸ ਪਉੜੀ  
ਵਾਰ ਚੜ੍ਹਾਈ ਵਿਚ ਨਾ ਕੋਈ ਆਦ ਏ ਨਾ ਅੰਤ ਏ । ਹਰ ਇਕ  
ਹੇਠਲੇ ਪਉੜੇ ਨੂੰ ਉਪਰਲੇ ਦਾ ਡਰ ਏ : ਜੀਕਣ ਚੁਹੇ ਨੂੰ ਬਿੱਲੀ

( ੧੨੯ )

ਦਾ ਡਰ ਏ, ਬਿੱਲੀ ਨੂੰ ਕੁਤੇ ਦਾ, ਕੁਤੇ ਨੂੰ ਬਿਘਾੜ ਦਾ, ਬਿਘਾੜ ਨੂੰ ਹਾਬੀ ਦਾ, ਹਾਬੀ ਨੂੰ ਸ਼ੇਰ ਦਾ, ਸ਼ੇਰ ਨੂੰ ਸਰਕੇ ਦਾ, ਸਰਕੇ ਨੂੰ ਮੈਘ ਦੀ ਗਰਜ ਦਾ, ਮੈਘ ਨੂੰ ਆਪਣੀ ਥਾਂ ਇੰਦ੍ਰ ਦਾ, ਇੰਦ੍ਰ ਨੂੰ ਬ੍ਰਹਮਾ ਦਾ, ਬ੍ਰਹਮਾ ਨੂੰ ਵਿਸ਼ਨੂ ਦਾ—ਪਰ ਇਹ ਡਰ ਦਾ ਮੁੜ ਮੁੜਵਾਂ-ਦਾਖਾ (Recurring decimal) ਕਿਥੇ ਮਕਦਾ ਏ? ਦਸਤਗੀਰ—ਦਾ—ਪੁਤ ਤੈਬੋਂ ਇਹ ਪੁੱਛਦਾ ਏ, ਓ ਬਾਬਾ.....

“ਭੈ ਵਿਚ ਸੂਰਜ ਭੈ ਵਿਚ ਚੰਦੁ ॥  
ਕੋਹ ਕਰੋਜ਼ੀ ਚਲਤ ਨ ਅੰਤੁ ॥

ਫਿਰ ਅੰਤ ਕਿਥੇ ਵੇ? ਓ ਬਾਬਾ, ਫਿਰ ਇਹ ਤੇਰੇ ਬੱਚੇ ਤੈਂਡੇ ਕੰਧੇ ਤੋਂ ਉਤਰ ਪਈ ਤੇ ਬਾਹਰ ਵੱਲ ਉਡਣ ਦੀ ਥਾਂ ਤੈਂਡੇ ਚਰਨ-ਕਮਲਾ ਦਾ ਭੌਰਾ ਬਣ ਗਏ, ਭੌਰਾ ਆਪਣੀ ਮਕਰੰਦ-ਰੱਸ ਵਿਚ ਲੀਨ ਹੋ ਗਿਆ। ਮਕਰੰਦ ਕਮਲ ਫੁੱਲ ਦੀ ਰਸ ਵਿਚ ਲੀਨ ਹੋ ਗਿਆ। ਕਮਲ ਫੁੱਲ ਧਰਤੀ-ਤਤਵ ਵਿਚ ਸਮਾ ਗਿਆ, ਧਰਤੀ-ਤੱਤ ਜਲ ਤੱਤ ਵਿਚ ਜਲ ਰੂਪ, ਜਲ ਅਗਨੀ ਤੱਤ ਵਿਚ ਅਗਨੀ-ਰੂਪ ਹੋ ਗਈ, ਅਗਨੀ ਵਾਯੂ ਵਿਚ ਵਾਯੂ-ਵਿਰੋਲਾ ਹੋ ਗਈ। ਵਾਯੂ ਸ਼ਬਦ-ਤੱਤ ਵਿਚ ਰੁਣ ਝੁਣ ਰੂਪ ਹੋ ਗਈ, ਤੇ ਓਸ ਦੀ ਸਦ-ਵੱਜਦੀ ਸਦ ਗੱਜਦੀ ਧੁਨੀ ਵਿਚੋਂ ਮੈਂ ਇਹ ਸੁਣਿਆ—

ਸਗਲਿਆ ਭਉ ਲਿਖਿਆ ਸਿਰਿ ਲੇਖ ।  
ਨਾਨਕ ਨਿਰਭਉ ਨਿਰਕਾਰ ਸਚ ਏਕ ।  
ਵਾਹ ਵਾਹ ਆਦਿ ਅੰਤ ਦਾ ਜੋੜ ਤੂੰ ਓ ਨਿਰਕਾਰ, ਧੰਨਨਿਰਕਾਰ!



# ਨਿਤ-ਚੰਦਰਮੇ ਦੇ ਨਿਤ ਨਖੱਤਰ !

ਕਿਉਂ ੨੭ ਯਾ ੨੮ ਝਾਕੀਆਂ ?

ਓਹ ਚੌ ਮੁਖੀ ਫੇਰੀਓ, ਤੁਸੀਂ ਚਾਰ ਕੰਟ ਤੇ ਵਹ ਦਿਸਾਂ  
ਵਿਚ ਸਮਾਈਆਂ ਹੋਈਆਂ ਹੋ ! ਤੁਹਾਡੇ ਵਿਚੋਂ ਪੂਰਬ ਤੇ  
ਪੱਛਮ ਫੇਰੀਆਂ ਇਸ ਸਾਰੇ ਮਾਤ-ਲੋਕ ਨੂੰ ਕੱਛਦੀਆਂ, ਜਿਥੋਂ  
ਸੂਰਜ ਚੜ੍ਹਦਾ ਹੈ, ਉਥੋਂ ਲੈ ਕੇ ਜਿਥੇ ਜਾ ਅੱਸਤ ਹੋਂਦਾ ਹੈ।  
ਤੋਂ ਤੇ ਸਾਰਾ ਇਹ ਮਾਤ-ਲੋਕ ਇਸ ਦੇ ਵੱਲੀ ਜੱਫੀ ਵਿਚ  
ਆ ਜਾਂਦਾ ਏ। ਫਿਰ ਉੱਤਰ ਦੇ ਦੱਖਣ ਦੀ ਫੇਰੀ ਕੀਕਣ ?  
ਜੇ ਅਸੀਂ ਪੁਰਾਣੀਆਂ ਜਨਮਸਾਖੀਆਂ ਗਹੁ ਨਾਲ ਪੜ੍ਹੀਏ,  
ਤਾਂ, ਉੱਤਰ ਜਾਂਦੇ ਜਾਂਦੇ 'ਸੁਮੇਰ' ਪਬੱਤ ਤੇ ਚੜ੍ਹਦੇ ੨ ਇਕ ਨਹੀਂ  
ਅਨੇਕ ਘਾਟੀਆਂ ਮੇਰੇ ਬਾਬਾ ਜੀ ਦੇ ਰਾਹ ਵਿਚ ਆਂਵੰਦੀਆਂ ਨੇ।  
ਕਿਧਰੇ ਗੁਰੂ ਗੋਰਖ ਨਾਥ ਦੀ ਘਾਟੀ ਹੈ, ਕਿਧਰੇ ਮਛੰਦਰ  
ਨਾਥ ਦੀ ਘਾਟੀ ਹੈ; ਕਿਧਰੇ ਦੱਤਾ ਤੇਵ ਦੀ ਘਾਟੀ ਹੈ !  
ਕਿਧਰੇ ਧੂ ਦੀ ਘਾਟੀ ਹੈ.....ਇਉਂ ਜਿਤਨਾ ਹੀ ਉੱਪਰ  
ਚੜ੍ਹੇ, ਤਿਤੈਨਾ ਹੀ ਵਧੇਰੇ ਸੂਖਮ ਤਬਕੇ ਦੇ ਵਸਨੀਕ ਸਾਡੀਆਂ  
ਅੱਖਾਂ ਅੱਗੇ ਆਂਵਦੇ ਨੇ--ਕਿਥੇ ਧੂ ਜਿਸ ਨੇ ਸੂਰੇ ਬ੍ਰਹਮੰਡ  
ਨੂੰ ਠਲ੍ਹੁ ਰਖਿਆ ਹੈ ਤੇ ਉਹ ਦਾ ਗੁਰੂ-ਨਾਰਦ ਤੇ ਕਿਥੇ  
ਗੁਰੂ-ਗੋਰਖ ਨਾਥ ? ਹਾਂ, ਇਹ ਸੁਮੇਰ-ਯਾਕੀਆਂ ਵਾਸਤਵ ਵਿਚ  
ਕਿਸੇ ਅਣੋਖੇ ਸੂਖਮ-ਪ੍ਰਬੱਤ ਦੀਆਂ ਉਡਾਰੀਆਂ ਨੇ, ਜਿਨ੍ਹਾਂ ਦੇ

( ੧੩੧ )

ਹੇਠ ਗਾਜ਼ੂ-ਤਬਕਾ ਤੇ ਜਿਨ੍ਹਾਂ ਦੇ ਉਪਰ ਤੀਬਰ-ਤਰ, ਅਤੀ ਹੀ ਸੁਖਮ ਘਾਟੀ ਏ—ਫਿਰ ਇਕ ਨਹੀਂ ਸਪਤ-ਸਿੰਗੀ ਘਾਟੀਆਂ, ਜਿਨ੍ਹਾਂ ਤੇ ਮਾਨੇ 'ਸਪਤ-ਰਿਸ਼ੀ' ਜੋ ਹੁਣ ਤਕ ਧਾਰ ਦੀ ਪਰਕਰਮਾ ਕਰਦੇ ਬੈਠੇ ਹੋਏ ਨੇ, ਤੇ ਉਹਨਾਂ ਦੇ ਹੇਠ ਕਿੱਧਰੇ ਪੈਰਾਂ ਵਿਚ ਰੁਹੂ ਗੇਰਖ ਨਾਥ ਦਾ ਟਿੱਲਾ ਏ ।

ਤਾਂ ਤੇ ਵਾਸਤਵ ਵਿਚ ਇਹ 'ਸੁਮੇਰ-ਫੇਰੀ' ਕਿਸੇ ਇਕ ਕਾਲ ਦੀ ਫੇਰੀ ਨਹੀਂ ਇਹ ਤਾਂ ਸਾਰੇ-ਕਾਲ ਦੀ ਸਮੁੱਚੀ-ਉਡਾਰੀ ਏ—ਪਰ ਅਰਸ਼ ਵੱਲ, ਉਪਰਲੇ ਧਰੂਆਂ ਵੱਲ ! ਹੁਣ ਤੇਰਾਂ ਝਾਕੀਆਂ ਪੂਰਬ-ਫੇਰੀ ਦੀਆਂ ਤੇ ਤੇਰਾਂ ਝਾਕੀਆਂ ਪੱਛਮ-ਫੇਰੀ ਤੀਕਰ ਹੀ ਸਾਨੂੰ ਕਿਸੇ ਇਕ ਕਾਲ ਦੀਆਂ ਹਸਤੀਆਂ ਨਹੀਂ ਮਿਲਾਂਵਦੀਆਂ, ਇਹ ਸਗੋਂ ਸਾਨੂੰ ਅਟੱਲ ਲੈਵਲ ਯਾ ਪਉੜੇ ਦਸਦੀਆਂ ਨੇ—ਕਿਸੇ ਪਉੜੇ ਤੋਂ ਬਾਲਾ-ਮਰਦਾਨਾ ਨੇ, ਕਿਸੇ ਤੇ ਸ਼ੇਖ ਬੁਹਮ ਏ; ਕਿਸੇ ਤੇ ਮੀਆਂ ਮਿੱਠਾ ਏ, ਜਿਸ ਦੀ ਝਾਕੀ ਅਤੀ ਹੀ ਮਿੱਠੀ ਏ । ਓਹਨਾਂ ੫੩ + .੩ ਵਿਚ ਰਲਾਵੇ, ਇਹ ਸੁਮੇਰ-ਝਾਕੀ ਤਾਂ ੨੭ 'ਨਖਤਰ' ਬਣ ਜਾਂਦੇ ਨੇ । ਜਿਨ੍ਹਾਂ ਵਿਚ ਮੇਰਾ ਨਿੱਤ-ਚੰਦ੍ਰਮਾਂ ਨਿੱਤ ਨਿੱਤ ਪਾਇਲਾਂ ਪਾਂਵਦਾ ਵੇ ! ਹਾਂ ਫਿਰ ਇਹ ਚੇਤੇ ਰੱਖਣ ਵਾਲੀ ਗੱਲ ਹੈ, ਜੁ ਇਹ ੨੭ ਝਾਕੀਆਂ ਓਹਨਾਂ ਅਟੱਲ-ਹਸਤੀਆਂ ਦੀਆਂ ਨੇ, ਓਹਨਾਂ ਨਿੱਤ ਅਕਾਰਾਂ (Eternal ideas) ਦੀਆਂ ਨੇ, ਜੋ ਸਾਨੂੰ ਸੰਸਾਰ ਵਿਚ ਨਿਤਰੇ ਹੋਏ ਤੇ ਖਿਲਾਰੇ ਹੋਏ ਮਿਲਦੇ ਨੇ ! ਪਰ ਨਖਤਰ ਤੇ ਭਾਵੇਂ ੨੭ ਹੀ ਹਨ, ਪਰ ੨੮ ਕਦੇ ਕਦੇ ਕਿਉਂ ਗਿਣੇ ਜਾਂਦੇ ਨੇ—ਕੀ ਇਹ ਪਾਤਾਲ-ਫੇਰੀ ਨਹੀਂ ? ਹਾਂ

( ੧੩੨ )

ਇਹੋ ਹੀ ਅਠਾਈਵੀਂ ਫੇਰੀ ਏ ! ਵਾਹ ਵਾਹ ਨਿਤ-ਚੰਦ੍ਰਮੇ ਦੇ  
ਨਿਤ-ਨਖੱਤਰ !!

ੴ ਸਤਿਗੁਰ

## ਸ਼ਿਵ ਨਾਭ ਤੇ ਸੰਗਲਾ ਦੀਪ

### ਦੱਖਨ-ਫੇਰੀ ਕਿ ਪਤਾਲ-ਫੇਰੀ !

ਓ ਜਗਤ-ਜਲੰਦੇ ਦੇ ਰੱਖਿਜਕ-ਬਾਬਾ, ਮੈਂ ਪਹਿਆ  
ਹੈ, ਜੀਕਣ ਤੂੰ ਪਵਿੱਤਰ ਭਾਰਤ-ਵਰਸ਼ੇ ਛੱਡ ਕੇ ਕਿਸੇ ਉਸ  
'ਸੰਗਲਾ ਦੀਪ' ਨੂੰ ਗਿਆ, ਜਿਸ ਦਾ ਖੁਰਾ ਖੋਜ ਇਤਹਾਸ  
ਕਾਰਾਂ ਨੂੰ ਭਾਵੇਂ ਪਤਾ ਹੋਵੇ ਪਰ ਮੈਂ ਇਆਣੇ ਨੂੰ ਪਤਾ  
ਨਹੀਂ——ਤੇ ਪਤਾ ਹੋਵੇ ਵੀ ਕੀਕਣ ? ਇੱਥੇ ਮੈਂ ਸੁਣਿਆ  
ਏ ਜੁ ਤੂੰ ਮੱਛ ਕੱਛ ਤੇ ਮਹੀ-ਰਾਵਣ ਤੇ ਵੀ ਜਾ ਸਵਾਰੀ ਕੀਤੀ—  
ਇਸੇ ਫੇਰੀ ਵਿਚ ਤੈਨੂੰ ਕਿਧਰੇ ਰਾਜਾ ਸ਼ਿਵ ਨਾਭ ਮਿਲਿਆ,  
ਜਿਸ ਨੂੰ ਤੈਡੀ ਮਿੱਠੀ ਕਨਸੇ 'ਮਨਸੁਖ' ਦਵਾਰਾ ਮਿਲੀ ਸੀ।  
ਓ ਰਾਜਾ ਸ਼ਿਵ-ਨਾਭ ਤੂੰ ਸੱਚ ਮੁੱਚ 'ਸੰਗਲਾ-ਦੀਪ' (Land  
of chains) ਧਰਤੀ ਦਾ ਮਾਲਕ ਏਂ, ਤੂੰ ਵੀ ਰਾਵਣ ਵਾਂਝ  
ਸਦਾ ਰੇਂਦਾ, ਸਦਾ ਸਿਰ-ਖੋਂਦਾ ਤੇ ਰਾਵਣ ਵਾਂਝ 'ਰਾਮ'  
ਦਾ ਦੁਸ਼ਮਣ ! ਪਰ ਫਿਰ ਵੀ ਤੂੰ 'ਰਾਵਣ' ਕੋਲੋਂ ਚੰਗਾ ਵੇ।  
ਤੂੰ ਕਿਸੇ ਦੀ ਸੀਤਾ ਤੇ ਕੱਢ ਨਹੀਂ ਲਿਆਂਵਦਾ ! ਪਰ ਨਹੀਂ

ਤੂ ਰਾਵਣ ਕੋਲੋਂ ਮਾੜਾ ਵੇਂ, ਕਿਉਂਕਿ ਉਹ ਰਾਵਣ ਤਾਂ  
ਵੇਦ ਪਾਠੀ ਆਖੀਂਦਾ ਸੀ, ਤੇ ਉਹ ਵਾਹਿਗੁਰੂ ਨੂੰ ਤੇ ਮੰਨਦਾ  
ਸੀ ਪਰ ਤੂੰ ਨਾ ਘਰ ਕਾ ਨਾ ਘਾਟ ਕਾ। ਨਾ ਤੂੰ ਸਤ ਮੰਨੇ  
ਨਾ ਅਸੱਤ, 'ਨਾ ਤੂੰ ਆਸਤਕ ਨਾ ਨਾਸਤਕ ! ਪਰ ਤੈਨੂੰ  
ਮਨ-ਸੁਖ ਨੇ ਅੱਜ ਸੁਨੇਹਾ ਲਿਆ ਦਿਤਾ ਹੈ ਜੁ ਇਕ  
ਭਾਰਤ-ਵਰਸੀ ਪੀਰ ਆਇਆ ਹੈ, ਜੁ ਮੱਛਾਂ ਕੱਢਾਂ ਤੇ ਸਵਾਰ  
ਏ ਤੇ ਜਿਸ ਦਾ ਸ੍ਰਾਗੁਤ ਕਰਨ ਲਈ ਖਾਜ਼ਾ-ਬਿਜ਼ਰ 'ਜ਼ਿੰਦਾ-  
ਪੀਰ' ਆਪਣੇ ਆਪ ਆਇਆ ਹੋਇਆ ਵੇ ! ਓ ਸ਼ਿਵ-ਨਾਭ  
ਤੂੰ ਵੀ ਇਸ ਜ਼ਾਹਰਾ-ਜ਼ਹੂਰ, ਜ਼ਿੰਦਾ-ਪੀਰ, ਪੰਜਾਬੀ-ਪੀਰ  
ਦੀ ਆਵਣ ਦੀ ਕੈੜ ਰਖੀ ਹੋਈ ਏ ! ਤੇਰੇ ਦਿਲ  
ਵਿਚ ਵੀ ਅੱਜ ਕੋਈ ਅਣੋਖੀ ਤੁਰੰਗ ਤੇ ਖਾਨਾਂ-ਜੰਗੀ  
ਏ—ਪਰ ਖਾਨਾਂ-ਜੰਗੀ ਕਿਹੋ ਜਿਹੀ ? ਇਹੋ ਜੁ ਤੂੰ ਕਿਹੋ  
ਜਿਹਾ ਹੋ, ਕੀ ਤੂੰ ਸੱਤ ਅਸੱਤ ਨੂੰ ਨਿਰਨਾ ਕਰ ਕੇ ਦਸ  
ਸਕਨਾਂ ਏ ? ਕੀ ਰਬ ਹੈ ? ਜੇ ਹੈ ਤੇ ਕਿਹੋ ਜਿਹਾ ਹੈ ਤੇ  
ਉਸ ਨੂੰ ਕੀਕਣ ਲਭੀ ਦਾ ਹੈ ? ਹਾਂ, ਬਸ ਇਸ ਕਿਸਮ  
ਦੇ ਅਟਕੇ ਸੰਸੇ ਤੇਰੀ ਦੇਗ ਵਿਚ ਉਬਲਦੇ ਪਾਣੀ ਵਾਂਝ  
ਖੌਲ ਖੌਲ ਕੇ ਉਠਦੇ ਨੇ !—ਤੂੰ ਭਜੀ ਭਜੀ ਆਂਵਦਾ  
ਏ, ਪਰ ਅੱਜੇ ਤੂੰ 'ਨੂਰ' ਝੱਲਣ ਦਾ ਤਾਕ, ਝਾਲ ਤੂੰ ਝੱਲ  
ਨਹੀਂ ਸੱਕਦਾ, ਆਪਣਾ ਵਿਦੂਖਣ (ਮਸਖਰਾ) ਅਗੇ ਭੇਜਦਾ  
ਹੈ, ਪਰ ਉਹ ਮਸਖਰਾ, ਹਸਾਣ ਵਾਲਾ ਤੇ ਹਸਾ ਕੇ ਗਲ  
ਗਵਾਣ ਵਾਲਾ, ਅੱਜ ਆਪ ਕਾਸੇ ਅਣੋਖੀ ਕਾਂਗ ਵਿਚ ਵਗ  
ਟੁਰਿਆ ਹੈ। ਇਹ ਤੇਰਾ ਵਿਚੋਲਾ ਤੈਂ ਕੋਲ ਭੋਜਾ ਆਂਵਦਾ  
ਹੈ, ਪਰ ਤੇਰਾ ਪਰਾਹੁਣਾ ਅੱਜੇ ਨਹੀਂ ਆਂਵਦਾ—ਆਂਹਦਾ ਵੇ

( ੧੩੪ )

ਜੇ ਤਾਂ ਆਂਵਾਂਗੇ, ਜੋ ਤੂੰ ਪਰਮਸਾਲ ਬਣਾਵੇਂ ਤੇ 'ਆਪ' ਸਾਨੂੰ  
ਚੁਕ ਕੇ ਲੈ ਚਲੋਂ । ਹਾਂ, ਪਰ ਵਿਦੂਖਣ ਨੇ ਆਪਣੇ ਮਾਲਕ  
ਦੇ ਦੁਖ ਵੀ ਦੂਰ ਕੀਤੇ ਨੇ, ਹੋਇਆ ਜੇ ਵਿ-ਦੂਖਣ, ਹੁਣ ਰਜੇ  
ਨੇ ਪਰਮਸਾਲ ਬਣਾਈ ਤੇ ਆਪ ਚੁਕਣ ਲਈ ਆਇਆ,  
ਤੇ ਪੁਛਦਾ ਏ, ਕੀ ਤੂੰ ਯੋਗੀ ਏ? ਬ੍ਰਹਮਣ ਏ? ਬਿਉਪਾਰੀ  
ਏ? ਕੀ ਏ?

“ਗੁਸਾਈ ਤੇਰਾ ਕਹਾ ਨਾਮੁ ਕੈਤੇ ਜਾਤੀ ॥”

(ਮਾਰੂ ਮ: ੧)

ਸਰਬ-ਸਾਂਝਾ ਬਾਬਾ 'ਨੂਰ' ਦਾ ਹੜ ਡੇਲਦਾ, ਭਰਮ ਕਾਫ਼ੂਰ ਤੇ  
ਹਉਮੈਂ ਚੂਰ! ਤਾਂ ਹੀ ਤੇ ਏਹ ਵੇ ਸਿਵ-ਨਾਭ ਤੇ ਹੇ ਬਾਬਾ, ਤੂੰ  
ਇਸ ਅਸੱਤ ਦੇ ਪਿੰਡੇ ਤੇ 'ਆਪ-ਸਵਾਰ' ਅਨਾਮ—ਉਪਰਾਨਾਮ'  
ਆਪ, (God within) ਵਾਹ ਵਾਹ ਨਾਸਤਕ ਅਜ ਆਸਤਕ :  
'ਸਿਵ' ਆਪਣੀ ਨਾਭੀ ਵਿਚ ਜਿਸ ਦਾ ਢੰਡੇਰਚੀ : ਮਨਸੁਖ :  
ਨਿਜਾ ਨੰਦ !!--

— — —

( ੧੩੫ )

## ਉਤਰ-ਫੇਰੀ

### ਸਿੱਧ ਗੋਸ਼ਟ ਤੇ ਸੁਮੇਰ ਪ੍ਰਬਤ ਸਹਜ-ਜੋਗੀ !

(੧)

ਓ ਬਾਬਾ, ਤੈਂ ਇਕ ਨਹੀਂ ਅਨੇਕ ਪਤਾਲ ਤਾਰੇ  
 ਨੇ, ਇਹਨਾਂ ਪਾਤਾਲ-ਪੁਰੀਆਂ : ਨਰਕਾਂ ਦਾ ਕੀ ਅੰਤ ਹੈ,  
 ਨਰਕ ਕਿਤਨੇ ਨੇ ? ਇਤਨੇ ਜਿਤਨੀਆਂ ਕਿ ਜੂਨਾਂ, ਜਿਨ੍ਹਾਂ  
 ਵਿਚ ਜੀਵ ਭਰਮਦਾ ਏ। ਪਰ ਓ ਬਾਬਾ, ਅੱਜ ਤੂੰ ਹੱਥ  
 ਵਿਚ ਖੂੰਡਾ ਲੈ ਅਚਲ ਵਟਾਲੇ ਤੋਂ ਟੁਰਿਆ, ਤੇ ਟੁਰਦਾ  
 ਟੁਰਦਾ ਸੁਮੇਰ ਪ੍ਰਬਤ ਤੇ ਆ ਅਪਜ਼ਿਆ ! ਇਥੇ ਇਕ  
 ਨਹੀਂ ਅਨੇਕ ਸਿੱਧ ਨੇ। ਕੋਈ ਗੋਰਖ ਨਾਥ, ਕੋਈ ਮਛੰਦਰ  
 ਨਾਥ, ਕੋਈ ਆਦ ਨਾਥ, ਕੋਈ ਸੰਤੋਖ ਨਾਥ, ਕੋਈ ਸੱਤਯ  
 ਨਾਥ, ਵਾਸਤਵ ਵਿਚ ਨਾਥ ਨੌ ਹੀ ਨਹੀਂ, ਤੇ ਸਿੱਧ ਚੌਰਾਸੀ  
 ਹੀ ਨਹੀਂ; ਜਿਹਾ ਕਿ ਉਰਮ, ਪੂਰਨ, ਗੋਪੀ ਚੰਦ, ਦੱਤਾ  
 ਤੇਜ਼ ਆਦਿ; ਸਗੋਂ ਇਤਨੇ ਜਿਤਨੇ ਕਿ ਗੁਣ ਯਾ ਸਰਗੁਣ  
 ਦੇ ਝਲਕੇ ਨੇ। ਜਿਤਨੀਆਂ ਇਹ ਝਾਕੀਆਂ ਨੇ, ਤਿਤਨੇ ਹੀ  
 ਉਹ ਕਿੰਗਰੇ ਨੇ ਜਿਨ੍ਹਾਂ ਉਤੇ ਅਨੇਕ ਪ੍ਰਕਾਰ ਦੇ ਸਿੱਧ ਬੈਠੇ  
 ਹੋਏ ਨੇ। ਓ ਸੁਨਹੋਰੀ-ਬਾਬਾ, ਅੱਜ ਤੂੰ ਸੁਮੇਰ ਪ੍ਰਬਤ ਦੀਆਂ  
 ਬਰਫ-ਲੱਦੀਆਂ ਚੇਟੀਆਂ ਤੇ ਵੀ ਆ ਪੁੱਜਾ । ਸਾਰੇ ਨਾਥ ਤੇ  
 ਸਾਰੇ ਸਿੱਧ ਤੈਨੂੰ ਝੁਕ ਕੇ ਪ੍ਰਣਾਮ ਕਰਦੇ ਨੇ ! ਕਿਉਂ ਨਾ  
 ਕਰਨ ਅੱਜ ਉਹਨਾਂ ਦੇ ਘਰ ਪੂਰਨ-ਬ੍ਰਹਮ, ਆਦਿ-ਜੁਗਾਦਿ

( ੧੩੬ )

ਨਾਥ ਜੂ ਆਇਆ ! ਤਾਂ ਸਾਰੇ ਸਿੱਧ, ਤੈਨੂੰ ਪਛਦੇ ਨੇ, ਮਾਤ ਲੋਕ ਵਿਚ ਹੁਣ ਕੀ ਵਰਤਾਰਾ ? ਤਾਂ ਓਂ ਗ੍ਰਾਸਤੀ-ਲਾਲਣਾ ਤੈਂ ਆਖਿਆ : “ਸਿਧ ਚੜ੍ਹ ਬੈਠੋ ਪ੍ਰਬਤੀ, ਕੈਣ ਜਗਤ ਦਾ ਕਰੋ ਨਿਸਤਾਰਾ !” ਹਾਂ ਅੱਜ ਇਕ ਪਾਸੇ ਵੈਰਾਗੀ ਸਿੱਧ ਨੇ ਜੁ ਮਾਤ ਲੋਕ ਨੂੰ ਛੁਹਣਾ ਹੀ ਇਜੇਹਾ ਪਾਪ ਸਮਝਦੇ ਨੇ, ਜਿਹਾ ਕਿ ਕੋਈ ਭੰਗੀ ਨੂੰ ਜਾ ਛੂਏ। ਪਰ ਦੂਜੇ ਪਾਸੇ ਵੇ ਮੇਰਾ ਲਾਲਣ ਜੂ ਸਿੱਧਾਂ ਨੂੰ ਇਸ ਅਪਣਿਤ ਦੇ ਕਿੰਗਰੇ ਤੋਂ ਲਾਹ ਕੇ ਮੈਦਾਨ ਵਿਚ ਲਿਆਵਣ ਲਈ ਇਧਰ ਫੇਰੀ ਪਾਵਣ ਆਇਆ ਹੈ ! ਤਾਂ ਸਿੱਧਾਂ ਨੇ ਆਖਿਆ : ਜੋਗ ਕੀ ਤੇ ਭੋਗ ਕੀ, ਕੀ ਕਦੇ ਜਲ ਤੇ ਅਗਨੀ ਦਾ ਵੀ ਮੇਲ ਹੋਇਆ ? ਤਾਂ ਓਹ ਦੂਲੇ ਬਾਬਾ ! ਤੈਂ ਆਖਿਆ, ਇਸ ਜੋਗ-ਭੋਗ ਦੀ ਸੰਧੀ ਨੂੰ ਪੱਕੀ ਤਰ੍ਹਾਂ ਜੋੜਨ ਲਈ ਹੀ ਤਾਂ ਅਸਾਂ ਮਾਤ-ਲੋਕ ਤੇ ਫੇਰੀ ਪਾਈ ਏ, ਤੇ ਉਸੇ ਆਦਰਸ਼ ਨੂੰ ਪੱਕਾ ਕਰਨ ਲਈ ਇਤ ਵਲ ਮੁਖ ਫੇਰਿਆ ਏ। ਤੁਸੀਂ ਅਹੰਦੇ ਹੋ ਜਲ ਤੇ ਅਗਨੀ ਦਾ ਮੇਲ ਕੀ। ਪਰ ਕੀ ਤੁਸੀਂ ਨਹੀਂ ਜਾਣਦੇ ਜੂ ‘ਬੁਟਾ’ ਹੋਰ ਕੀ ਏ, ਕੀ ਇਹ ਜਲ ਅਗਨੀ ਦਾ ਮੇਲ ਨਹੋਂ ? ਹੁਰ ਇਕ ਬੂਟੇ ਦੀ ਜੜ੍ਹ ਜਲ ਨੂੰ ਭਖਦੀ ਏ, ਤੇ ਹੁਰ ਇਕ ਬੂਟੇ ਦੇ ਪੱਤਰ ਅਗਨੀ (ਸੂਰਜ ਪ੍ਰਕਾਸ਼) ਨੂੰ ਜੀਰਦੇ ਨੇ ਤੇ ਇਹਨਾਂ ਦੇਵਾਂ ਦੇ ਸੰਜੋਗ ਦਾ ਨਾਮ ‘ਸਹਜ’ ਏ—ਇਸ ਦੇ-ਛਾਬੇ ਵਾਲੇ ਤਰੱਕੜ ਨੂੰ ਤੌਲਣ ਅਸੀਂ ਆਏ ਹਾਂ ! ਵਾਹ ਵਾਹ ਕਨ-ਫਟੇ ਜੋਗੀ ਤੇ ਸਹਜ-ਜੋਗੀ ਵਿਚ ਮੁਢਲਾ ਫਰਕ, ਓ ਜੋਗੀਸ਼ਵਰ ਬਾਬਾ !

( ੧੩੭ )

# ਉਤਰ ਫੇਰੀ

## ਸਿਧ ਗੋਸ਼ਟ ਤੇ ਸੁਮੇਰ ਪ੍ਰਬਤ

### ਨਿਰਲੇਪ-ਜੀਵਣ

(੨)

ਓ ਸਹਜ-ਜੋਗੀਸ਼ੂਰ ਬਾਬਾ, ਤੇਰੀ ਇਸ ਪੈਹਲੀ ਟੁਣ-  
ਕਾਰ ਨੇ ਇਹਨਾਂ ਯੋਗੀਆਂ ਦੀ ਜੰਗਾਲੀ ਹੋਈ ਰਬਾਬ ਵਿਚ  
ਕੋਈ ਰਤਾ ਕੂ ਥਾਟ ਛੇੜੀ, ਪਰ ਅਜੇ ਇਹਨਾਂ ਸਿਧਾਂ ਲਈ  
ਜੋਗ ਤੇ ਭੋਗ ਦਾ ਜੋੜਨਾ ਤੇ ਇਕ ਦਾ ਦੁਜੇ ਤੇ ਪੈਂਵਦ  
ਲਾਣਾ ਮੁਸ਼ਕਲ ਜਾਪਦਾ ਸੀ, ਤਾਂ ਸਿਧਾਂ ਨੇ ਫਿਰ ਪੁੱਛਿਆ:  
ਬੂਟਾ ਤਾਂ ਜਲ ਤੇ ਅਗਨੀ ਨੂੰ ਜੇੜ ਲੈਂਦਾ ਹੈ, ਪਰ ਤਦ  
ਜਲ ਵੀ ਸੰਜਮ ਵਿਚ ਹੋਂਦਾ ਹੈ ਤੇ ਅਗਨੀ ਵੀ ਉਹਨਾਂ ਨੂੰ  
ਗਿਣੀ ਮਿਥੀ ਮਿਲਦੀ ਹੈ। ਵੇਖੋ ਨਾ ਪਾਣੀ ਧਰਤੀ ਵਿਚ  
ਜੀਰਿਆ ਹੋਇਆ, ਜੀਕਣ ਕੋਈ ਸਪੰਜ ਪਾਣੀ ਪੀ ਬੈਠਾ  
ਹੋਂਦਾ ਹੈ ਤੇ ਇਸੇ ਤਰ੍ਹਾਂ ਪਵਨ ਸੂਰਜ ਪ੍ਰਕਾਸ਼ ਨੂੰ ਆਪਣੇ  
ਅੰਦਰ ਲੀਨ ਕਰਦੀ ਏ, ਪਰ ਜਿਥੇ ਇਕ ਗੱਲ ਜ਼ਿਆਦਾ  
ਹੋਵੇ ਉਥੇ ਵੇਖੋ ਨਾ ਬੂਟੇ ਦੀ ਜੜ੍ਹ ਵੀ ਪਾਣੀ ਵਿਚ ਤਰੱਕ  
ਜਾਂਦੀ ਏ। ਓ ਮੰਤਕੀ ਬਾਬਾ, ਫਿਰ ਤੈਂ ਆਖਿਆ ਸੱਚ  
ਏ, ਪਰ ਜਿਥੇ ਪਾਣੀ ਵਧੀਕ ਹੋਵੇਗਾ, ਉਥੇ ਮੇਰੇ ਗੁਰ-  
ਮੁਖਾਂ ਦੀ ਹੰਸ ਵਰਗੀ; ਮੁਰਗਾਈ ਵਰਗੀ ਚਾਲ ਹੋਵੇਗੀ।

ਓਹਨਾਂ ਦੇ ਛੰਗ ਭਿਜਦੇ, ਓਹ ਆਪ ਪਾਣੀ ਵਿਚ ਗੋਤੇ  
 ਲਾਂਦੀਆਂ, ਪਰ ਫਿਰ ਅਸੰਗ; ਅਹੰਗ, ਨਿਰਮਲ, ਨਿਰਲੇਪ,  
 ਜੀਕਣ ਜਲ ਵਿਚ ਕਮਲ ਅਲੇਪ ! ਓ ਬਾਬਾ, ਇਸ ਪਾਸੋਂ  
 ਵੀ ਯੋਗੀ ਨਿਰੁਤਤ ਹੋ ਕੇ ਲੱਗੇ ਹੋਰ ਹੋਰ ਦਲੀਲਾਂ ਢੂਡਣ  
 ਤੇ ਆਖਿਓ ਨੇ, ਇਸ ਕੱਚੇ ਘੜੇ, ਇਸ ਜਰਜਰੇ ਘੜੇ ਨੂੰ  
 ਸਾਂਭ ਕੇ ਰੱਖਣ ਦੀ ਲੋੜ ਹੈ, ਡਰ ਏ, ਜੇ ਕਿਧਰੇ ਇਹ  
 ਸੰਸਾਰ ਦੀਆਂ ਚਟਾਨਾਂ ਤੇ ਮਾਇਆ ਦੀਆਂ ਠੋਕਰਾਂ ਨਾਲ  
 ਲੱਗੇਗਾ। ਤਾਂ ਕਿਧਰੇ ਫੀਤੇ ਫੀਤੇ ਨਾ ਹੋ ਜਾਵੇ। ਇਸ ਕਰ  
 ਕੇ ਵੀ ਅਸੀਂ ਅੱਗ ਵੇਖ ਕੇ ਅੱਗ ਵਿਚ ਛਾਲ ਨਹੀਂ ਮਾਰਦੇ।  
 ਪਾਣੀ ਵੇਖ ਕੇ ਪਾਣੀ ਵਿਚ ਚੁੱਭੀ ਨਹੀਂ ਮਾਰਦੇ। ਕਾਲਖ  
 ਵੇਖ ਕੇ ਆਪਣਾ ਮੂੰਹ ਕਾਲਾ ਨਹੀਂ ਕਰਦੇ। ਹਾਂ ਇਸ  
 ਕੱਚੇ ਘੜੇ ਨੂੰ ਜਿਤਨਾ ਸਾਂਭੀਏ ਤਿਤਨਾ ਹੀ ਇਹ ਨੌ-ਬਰ  
 ਨੌ ਤੇ ਅੰਮ੍ਰਿਤ ਨੂੰ ਪਾਨ ਕਰਨੇ ਵਾਸਤੇ ਸਾਵਧਾਨ ਰਹੇਗਾ।  
 ਟੁੱਟਾ ਘੜਾ ਭੁਲਾ ਕੀ ਕਰਸੀ ? ਓ ਬਾਬਾ, ਇਹਨਾਂ ਸਿਧਾਂ  
 ਦੀਆਂ ਲੰਮੀਆਂ ਦਲੀਲਾਂ, ਸੁਨਿਆਰ ਦੀ ਠੱਕ ਠੱਕ ਪਰ  
 ਲੋਹਾਰ ਦੀ ਇਕੋ ਟੱਕ; ਤੂੰ ਆਖਿਆ: ‘ਵੇਖੋ ਨਾ ਇਸ ਕੌਲ  
 ਫੁਲ ਨੂੰ, ਹਾਂ ਇਸ ਨੂੰ ਮੁੜ ਵੇਖੋ, ਇਸ ਨੂੰ ਸਾਰਿਆਂ ਫੁਲਾਂ  
 ਦਾ ਰਾਜਾ ਕਿਉਂ ਆਖਦੇ ਨੇ ? ਕੀ ਗੁਲਾਬ ਘੱਟ ਏ ? ਕੀ  
 ਚੰਬਾ ਮੌਲਸਰੀ, ਗੁਲਦਾਊਂਦੀ ਘੱਟ ਏ ? ਪਰ ਇਹ ਕੌਲ ਫੁਲ  
 ਇਸੇ ਕਰ ਕੇ ‘ਸਰਦਾਰ’ ਏ, ਜੁ ਇਹ ਜਲ ਵਿਚ ਰਹਿ ਕੇ  
 ਨਿਰਲੇਪ ਏ ! ਜੀਕਣ ਕੌਲ ਫੁਲ ਸਾਗਰ ਦਾ ਸਰਦਾਰ,  
 ਤੀਕਣ ਇਹ ਮਾਨੁਖ ਸੰਸਾਰ ਸਾਗਰ ਦਾ ਸਰਦਾਰ ! ਵਾਹ  
 ਵਾਹ ਕੌਲ-ਫੁੱਲੀ ਜੀਵਣ !!

( ੧੩੯ )

## ਉਤਰ ਫੇਰੀ

### ਸਿੱਧ ਗੋਸ਼ਟ ਤੇ ਸੁਮੇਰ ਪ੍ਰਬਤ

### ਸਾਡੇ ਪਿਤਾ ਪਿਤਾਮਾਂ ਬਾਂਦਰ ਕਿ ਵਾਹਿਗੁਰੂ ?

( ੩ )

ਓ ਮੈਂਡੇ ਰੰਗ ਬਰੰਗੀ ਬਾਬਾ, ਤੇਰਾ ਮੰਤਕ ਵੀ  
 ਪ੍ਰਬਲ ਏ, ਪਰ ਇਹਨਾਂ ਸਿੱਧਾਂ ਦੀਆਂ ਨਵੀਆਂ ਗੱਲਾਂ ਸੁਣਨ  
 ਤੇ ਵਾਰਣ ਜੋਗ ਨੇ ! ਸੱਚ ਏ ਜੁ ਕੌਲ ਫੁਲ ਵਾਂਝ ਇਹ  
 ਜੀਵ ਵੀ ਸੰਸਾਰ ਦਾ ਸਰਦਾਰ ਏ, ਪਰ ਇਹ ਸਿੱਧ ਪੁਛਦੇ  
 ਨੇ ਜੁ ਇਹ ਮਨੁਖ ਬਾਂਦਰ ਵੀ ਏ ! ਅੰਗ੍ਰੇਜ਼ ਵੀ ਆਂਹਦੇ  
 ਨੇ ਜੁ ਅਸੀਂ ਸਾਰੇ ਬਾਦਰਾਂ ਦੀ ਸੰਤਾਨ ਹਾਂ, ਫਿਰ ਕੀ  
 ਬਾਂਦਰ ਨੂੰ ਬੰਨ੍ਹ ਕੇ ਨਹੀਂ ਰਖਣਾ ਚਾਹੀਦਾ ਤੇ ਕੀ ਤੈਨੂੰ  
 ਇਹ ਪਤਾ ਨਹੀਂ, ਜੁ ਬਾਂਦਰਾਂ ਨੂੰ ਬੰਨ੍ਹਣ ਲਈ ਓਹਨਾਂ  
 ਨੂੰ ਬਾਂਸ ਨਾਲ ਗੋਲ-ਕੜੀ ਯਾ ਛੱਲਾ ਪਾ ਕੇ ਰਖੀਦਾ ਹੈ।  
 ਤੇ ਇੰਜ ਉਹ ਬਾਂਦਰ ਵੀ ਸਾਡੇ ਵਾਂਝ ਛਾਲ ਮਾਰ ਕੇ ਬਾਂਸ  
 ਦੀ ਚੋਟੀ ਤੇ ਆ ਜਾਂਵਦਾ ਹੈ। ਜਦ ਇਹ ਬਾਂਦਰ ਵੀ  
 ਸੁਭਾਵ ਨਾਲ ਨੱਸਦਾ ਭੱਜਦਾ ਉਪਰ ਚਲਾ ਆਂਵੰਦਾ ਹੈ,  
 ਤਾਂ ਫਿਰ ਕੀ ਜੇ ਜੋਗੀ ਇਸ ਸੁਮੇਰ ਪ੍ਰਬਤ ਦੀਆਂ ਘਾਟੀਆਂ  
 ਆ ਮੱਲਣ ਤਾਂ ਕੀ ਕੋਈ ਅਚੱਚ ਗੱਲ ਹੈ ? ਓ ਚਤੁਰ-  
 ਵੇਦੀ ਬਾਬਾ, ਫਿਰ ਤੈਂ ਆਖਿਆ, ਜੁ ਸਾਨੂੰ ਬਾਂਦਰਾਂ ਦੀ

ਸੰਤਾਨ ਅਂਹੰਦੇ ਨੇ, ਉਹ ਫਰਸ਼ ਦੇ ਕੀਤੇ ਨੇ, ਨੀਵੇਂ ਕਿਰਮ,  
ਪਰ ਵੇਦ ਸ਼ਾਸਤਰ, ਪੁਰਾਨ ਕੁਰਾਨ ਕੋਈ ਵੀ ਅਪੜੀ  
ਹੋਈ ਬਾਣੀ ਪੜ੍ਹੋ ਤੇ ਵੇਖੋ ਨਾ ਉਹ ਸਾਰੇ ਅਂਹੰਦੇ ਨੇ ਜੁ  
ਅਸੀਂ ਬਾਂਦਰੇ ਨਹੀਂ, ਅਸੀਂ ਰੱਬ-ਰੂਪ ਹਾਂ । ਆਪ--ਉਸ  
ਅੰਸ਼ ਦੇ ਅੰਸ਼ੀ । ਉਸ ਨੂੰ ਰੂਪ ਦੇ ਬੂਰੂ, ਉਸ ਸੂਰਜ ਦੀਆਂ  
ਕਿਰਨਾਂ ! ਫਿਰ ਵੇਖੋ ਨਾ ਹਰ ਇਕ ਚੀਜ਼ ਤੋਂ ਵਾਹਿਗੁਰੂ  
ਜੀ ਵਲੋਂ ਮੋਹਰ ਛਾਪ ਹੁੰਦੀ ਏ, ਜੀਕਣ ਪਸੂਆਂ ਦੇ ਖੁਰ  
ਤੇ ਲੰਮੇ ਕੰਨ, ਤੇ ਸਭ ਤੋਂ ਵਡੀ ਨਿਸ਼ਾਨੀ ਉਹਨਾਂ ਦੀ  
ਪੂਛਲਾ—ਕੀ ਤੁਹਾਡੀ ਵੀ ਪੂਛਲ ਹੈ, ਤੇ ਜੇ ਨਹੀਂ ਤਾਂ  
ਬਾਦਰਾਂ ਨਾਲ ਤਸ਼ਬੀਹਾਂ ਤੇ ਮੇਲ ਮਿਲਾਪ ਕਿਉਂ ?  
ਮਨੁਸ ਸਾਰੀ ਸਿਸ਼ਟੀ ਦਾ ਸਰਦਾਰ ਹੈ, ਇਹ ਬਾਂਦਰ ਨਹੀਂ,  
ਇਹ ਵਾਹਿਗੁਰੂ ਦੀ ਆਪਣੀ ਜੋਤ ਹੈ, ਇਹ ਜੋਤ-ਸਰੂਪ  
ਹੈ, ਤੇ ਇਸ ਜੋਤ ਦਾ ਵਿਕਾਸ ਇਹਨਾਂ ਕਲ-ਮਕੱਲੇ ਪਹਾੜਾਂ  
ਵਿਚ ਨਹੀਂ, ਮਾਤ-ਲੋਕ ਵਿਚ ਹੀ ਹੋ ਸਕਦਾ ਹੈ । ਜੀਕਣ  
ਪੈਹਲਵਾਨ ਆਪਣੇ ਆਪ ਨਾਲ ਹੀ ਨਹੀਂ ਕਾਸੇ ਦੂਜੇ ਨਾਲ  
ਹੀ ਲੜ ਕੇ ਆਪਣਾ ਬਲ ਪਰਖ ਸਕਦੇ ਨੇ ! ਉਸਿਧੇ,  
ਸਿੱਧ ਤੁਸੀਂ ਤਾਂ ਜੇ ਤੁਸੀਂ ਮੁੜ ਮਾਤ ਲੋਕ ਨੂੰ ਜਾਵੋ, ਨਹੀਂ  
ਤਾਂ ਤੁਸੀਂ ਪੱਠੋ, ਜੀਕਣ ਪੁਠੇ-ਟੰਗੇ-ਚਮਗਾਦੜ ! ਤਾਂ  
ਇਹਨਾਂ ਸਿੱਧਾਂ ਦੇ ਕੰਨ ਹੋਰ ਖੜ੍ਹੇ ਹੋ ਗਏ ਤੇ ਹੋਰ ਉਕ-  
ਤੀਆਂ ਯੁਕਤੀਆਂ ਨੂੰ ਭਾਲਣ ਲਗੇ ! ਵਾਹ ਵਾਹ ਉ ਬਾਬਾ  
ਬਾਦਰਾਂ ਨੂੰ ਤੇਰੀ ਰਾਮ-ਸਿਖਸ਼ਾ !!

# ਉਤਰ-ਫੇਰੀ

## ਸਿਧਿ ਗੋਸ਼ਟ ਤੇ ਸੁਮੇਰ-ਪ੍ਰਬਤ

### ਅੰਨ ਬਿਨਾਂ ਕੀ ਕੰਮ ?

(4)

ਓ ਸਿਧੇ, ਤੁਸੀਂ ਉਕਤੀਆਂ ਯੁਕਤੀਆਂ ਦੇ ਜਾਲੇ ਤਣਦੇ ਹੋ, ਤੇ ਆਂਹਦੇ ਹੋ : ਸੱਚ ਏ ਜੇ ਸੰਸਾਰ ਵਿਚ ਮੁੜ ਜਾਣਾ ਕਿਸੇ ਹੱਦ ਤੀਕ ਠੀਕ ਏ, ਪਰ ਐਡੀ ਚੜ੍ਹਾਈ ਚੜ੍ਹ ਕੇ ਵਾਪਸ ਕੌਣ ਜਾਏ, ਤੇ ਵੇਖੋ ਨਾ ਜਿਨ੍ਹਾਂ ਨੇ ਉੱਚੇ ਤੇ ਸੂਖਮ-ਮਾਰਗ ਕੱਛਨੇ ਹੋਵਣ, ਉਹਨਾਂ ਵਾਸਤੇ ਬਹੁੰ ਬੋਝ ਦੀ ਲੋੜ ਨਹੀਂ, ਕਿਉਂਕਿ ਜਿਤਨਾ ਜ਼ਿਆਦਾ ਬੋਝ ਤਿਤਨਾ ਵਧੇਰਾ ਬੰਧਨ—ਜੋ ਹਿਮਾਲੀਆ ਪ੍ਰਬਤ ਜਾਂ ਕਿਸੇ ਹੋਰ ਪ੍ਰਬਤ ਤੇ ਚੜ੍ਹਦੇ ਨੇ, ਉਹ ਆਪਣੇ ਕੌਟ ਵਾਸਕਟ ਵੀ ਕਦੇ ਕਦੇ ਲਾਹ ਛੱਡਦੇ ਨੇ, ਫਿਰ ਐਡਾ ਬਾਲ ਬੱਚਿਆਂ ਦਾ ਪਲੱਥੜ ਕੀਕਣ ਚੱਕ ਕੇ ਸੁਮੇਰ ਪ੍ਰਬਤ ਤੇ ਆਦਮੀ ਚੜ੍ਹ ਸਕਦਾ ਹੈ। ਹੋਰ, ਵੇਖੋ ਨਾ ਪੰਛੀਆਂ ਨੂੰ, ਉਹ ਕੇਹੇ ਹਲਕੇ ਫੁਲ ਹੋਂਦੇ ਨੇ ਤੇ ਇਸੇ ਕਰ ਕੇ ਅਸਾਂ ਵੀ ਬਿਹੰਗਮ-ਮਾਰਗ, ਪੰਛੀਆਂ ਵਾਲਾ ਮਾਰਗ ਫੜਿਆ ਏ, ਤਾਂ ਜੁ ਅਸੀਂ ਘਾਟੀਆਂ ਛੇਤੀ ਤੈ ਕਰੀਏ ਤੇ ਧਾ-ਲੋਕ ਦੇ ਉਪਰਲੇ-ਟਿੱਲੇ ਤੇ ਜਾ ਅਪੜੀਏ—ਸੰਸਾਰ ਵਿਚ ਫਸਣਾ, ਬੱਚਿਆਂ-ਖੱਚਿਆਂ ਵਿਚ

ਖੱਚਤ ਹੋਵਣਾ ਮਾਨੋ ਸੋਨੇ ਦੀਆਂ ਛੁੱਡ ਕੇ ਸਿੱਕੇ ਦੀਆਂ  
 ਝਾਇਰਾਂ ਪਾਵਣਾ ਏ ! ਓ ਬਾਬਾ, ਤੂੰ ਵੀ ਸਾਡੇ ਮਾਰਗ ਵਿਚ  
 ਆ ਜਾ ਤੇ ਪੰਡੀਆਂ ਵਾਂਝ ਉਡ ਤੇ ਕੰਦ-ਮੂਲ ਚੁਣ ਖਾ !  
 ਤਾਂ ਮੇਰੇ ਭੇਟੀ-ਬਾਬਾ, ਤੈਂ ਆਖਿਆ : ਜੇ ਕੰਦ-ਮੂਲ ਨਾਲ  
 ਹੀ ਸਾਡਾ ਗੁਜ਼ਾਰਾ ਹੋ ਜਾਵੇ, ਤਾਂ ਅਸੀਂ ਸਾਰੇ ਕੀੜੇ ਮਕੌੜੇ  
 ਤੇ ਚਿੜੀਆਂ ਵਾਂਝ ਹੁੰਦੇ । ਪਰ ਕੀ ਤੁਸਾਂ ਨਹੀਂ ਵੇਖਿਆ,  
 ਜੇ ਚਿੜੀਆਂ ਵੀ ਕੰਦ ਮੂਲ ਤੇ ਕੀੜੇ ਦਾਣਿਆਂ ਨੂੰ ਚੁਗ  
 ਖਾਂਵਦੀਆਂ ਨੇ, ਤੇ ਰਿੱਛ ਵੀ ਟਾਂਡੇ ਭੰਨ ਭੰਨ ਕੇ ਛੱਲੀਆਂ  
 ਖਾਂਵਦੇ ਤੇ ਹਾਥੀ ਗੰਨੇ ਭੰਨ ਭੰਨ ਕੇ ਛਿੱਡ ਪੂਜਾ  
 ਕਰਦੇ,-- ਫਿਰ ਇਹ ਆਖਣਾ ਜੁ ਸਾਡਾ ਕੰਦ-ਮੂਲ ਨੂੰ ਖਾ  
 ਕੇ ਗੁਜ਼ਾਰਾ ਹੋ ਜਾਏਗਾ, ਇਹ ਦਿਨ ਨੂੰ ਰਾਤ ਆਖਣਾ ਨਹੀਂ  
 ਤਾਂ ਹੋਰ ਕੀ ਏ ? ਹਾਂ, ਜੇ ਦਿਨੇ ਆਖਣਾ ਅਸੀਂ ਕੁਝ  
 ਨਹੀਂ ਖਾਂਵਦੇ ਤੇ ਰਾਤੀ ਦੇਗਾਂ ਨੂੰ ਗਟਕਾ ਜਾਵਣਾ ਹੈ, ਅਖਿਓਂ  
 ਓਹਲੇ ਮਾਸ ਵੀ ਭੋਖ ਜਾਵਣਾ ਹੈ, ਤਾਂ ਹੋਰ ਗਲ ਏ ।  
 ਨਹੀਂ ਤਾਂ ਸੱਚ ਨੂੰ ਸੱਚ ਆਖੋ, ਦਿਨ ਨੂੰ ਦਿਨ ਆਖੋ !  
 ਇਸ ਅੰਨ ਬਿਨਾਂ ਨਹੀਂ ਹੋਂਦਾ ਕੰਮ, ਇਸ ਬਿਨਾਂ ਨਹੀਂ  
 ਲੋਕ ਤੇ ਨਹੀਂ ਪ੍ਰਲੋਕ, ਤਾਂ ਤੇ ਇਹ ਅੰਨ ਹੀ ਸਭ ਦੇਵਤਿਆਂ  
 ਦਾ ਆਦਿ-ਦੇਵ ਏ ! “ਕੁਖੇ ਭਗਤਿ ਨ ਕੀਜੈ ! ਓ ਬਾਬਾ,  
 ਤੇਰੀਆਂ ਸਚੀਆਂ ਸਚੀਆਂ ਖਰੀਆਂ ਖਰੀਆਂ ਗਲਾਂ ਇਹਨਾਂ  
 ਨੂੰ ਚੱਭ ਗਈਆਂ ਤੇ ਏਹ ਵਧੇਰਾ ਤੇਰੀ ਗੋਸ਼ਟ ਸੁਣਨ  
 ਵਾਸਤੇ ਤਿਆਰ ਹੋ ਗਏ, ਪਰ ਅਜਾਂ ਦਿਲੀ ਹੋਰ ਦੂਰ ਏ,  
 ਤੇ ਇਸ ਮੰਨਜ਼ਲ ਨੂੰ ਹੀ ਜੇ ਨਹੀਂ ਆਖਦੇ ਸੁਮੇਰ-ਯਾਤਰਾ ਤਾਂ  
 ਹੋਰ ਕਾਸ ਨੂੰ ! ਵਾਹ ਵਾਹ ਅੰਨ-ਪੂਰਨਾ, ਵਡ-ਦੇਵੀ ਤੇ ਦੇਵ ਤੂੰ !

# ਉੱਤਰ-ਫੇਰੀ

## ਸਿਧ ਗੋਸ਼ਟ ਤੇ ਸੁਮੇਰ ਪ੍ਰਬਤ

### ਕਰਾਮਾਤਾਂ ਵਰਜਤ !

(੫)

ਓ ਜਾਣੀ ਜਾਣ ਬਾਬਾ, ਜਿਤਨੀਆਂ ਤੂੰ ਉਕਤੀਆਂ ਯੁਕਤੀਆਂ ਕੈਂਚੀ ਨਾਲ ਕੱਟਨਾ ਏਂ, ਤਿਤਨੀਆਂ ਹੀ ਓਹ ਸਿਧ ਹੋਰ ਰਚਨ ਦਾ ਸਰਬੰਧ ਚਾ ਕਰਦੇ ਨੇ—ਜੇ ਤੂੰ ਆਖੋਂ ਅੰਨ ਖਾਦੇ ਬਿਨਾ ਗੁਜ਼ਾਰਾ ਨਹੀਂ ਤਾਂ ਓਹ ਅਂਹਦੇ ਨੇ ਅਸੀਂ ਵੀ ਕੁਝ ਖਾਂਦੇ ਹਾਂ; ਪਰ ਅਸੀਂ ਪਵਨ ਅਹਾਰੀ ਹਾਂ, ਅਸੀਂ ਆਪਣੀ ਤਿਖਾ ਤੇ ਖੁੱਧਿਆ ਰਿਧੀਆਂ ਸਿਧੀਆਂ ਦਵਾਰਾ ਇਹਨਾਂ ਸੱਤ ਰੰਗੀ ਕਿਰਨਾਂ ਨਾਲ ਹੀ ਚਾ ਬੁਝਾਨੇ ਹਾਂ। ਸਾਡੇ ਅੱਗੇ ਲੱਖ ਕਿੰਨਰ ਤੇ ਦੇਵੀ ਦੇਵਤੇ ਆਣ ਕੇ ਬਾਟੇ ਰੱਖਦੇ ਨੇ ਤੇ ਸਾਡੇ ਅੱਗੇ ਰਾਜੇ ਮਹਾਰਾਜੇ ਚੜ੍ਹਾਵੇ ਚੜ੍ਹਾਂਦੇ ਨੇ, ਫਿਰ ਸਾਨੂੰ ਅੰਨ ਤੇ ਬਸਤਰ ਦੀ ਹੋਰ ਕੀ ਲੋੜ ? ਪਰ ਓ ਪੀਤਾਂਬਰ ਬਾਬਾ, ਤੂੰ ਕੀ ਨਹੀਂ ਜਾਣਦਾ, ਕਿਸੇ ਯੁੱਗ ਵਿਚ ਤੂੰ ਆਪ ਨੰਗ-ਮਨੰਗ ਤੇ ਦਿਗਾਂਬਰ (ਸਿਰਫ ਦਿਸ਼ਾ ਰੂਪੀ ਚੌਲੜਾ ਪਾਵਣ ਵਾਲੜਾ) ਪਰ ਫਿਰ ਤੈਂ ਦਹਦਿਸਾਂ ਰਚੀਆਂ ਤੇ ਮਾਨੇ ਇਕ ਨਹੀਂ ਦਸਰੰਗੇ ਸੂਟ ਪਾਏ, ਪਰ

ਜਦ ਤੇ ਆਪ ਬਸਤਰ ਪੈਹਨਣਾ ਏ ਤੇ ਅੰਨ ਜਲ ਬਿਨਾ  
 ਨਹੀਂ ਰੈਂਹਦਾ ਤਾਂ ਹੋਰ ਕੈਣ ਏ ਜੁ ਰਹੇ ? ਇਸ ਕਰ ਕੇ  
 ਤੈਂ ਸੱਚਿਆ, ਓਹਨਾਂ ਦਾ ਭਰਮ ਦਾ ਅੰਡਾ 'ਨਾਮ' ਦੀ  
 ਚਟਾਨ ਤੇ ਭੰਨ ਕੇ ਆਖਿਆ: ਇਹ ਸੱਚਾ, ਇਹ 'ਨਾਮ'  
 ਸਰਬ ਦੀ ਜ਼ਿੰਦ-ਜਾਨ ਤੇ ਈਮਾਨ, ਤੇ ਇਸ ਬਿਨਾ ਹੋਰ  
 ਸਭ ਰਿੱਧਾਂ ਸਿੱਧਾਂ ਤੇ ਨਿੱਧਾਂ ਝੁਠੀਆਂ ! ਭਲਾ ਕਦੇ ਜੜ  
 ਬਿਨਾ ਵੀ ਬੂਟਾ ਜੀਵਿਆ ਹੈ ? ਜਦ ਇਹ 'ਨਾਮ' ਰੂਪੀ  
 ਜੜ੍ਹ ਨਹੀਂ, ਤਦ ਤੱਕ ਨਾ ਬੁਢਾ, ਨਾ ਭੁੱਲ, ਨਾ ਫਲ—  
 ਨਾ ਅਣਿਮਾ, ਨਾ ਮਹਿਮਾ, ਨਾ ਲਘੁਮਾ, ਨਾ ਮਹਿਮਾ ਸਿਧੀਆਂ,  
 ਪਰ ਕੀ ਇਹ ਸਿੱਧੀਆਂ ਵੱਟੇ ਚੁੱਕਦੀਆਂ ਨੇ ? ਨਹੀਂ,  
 ਇਹ ਤਾਂ ਚੁੰਬਕ-ਰੱਸ 'ਨਾਮ' ਦੀ ਆਕਰਸ਼ਨ-ਸ਼ਕਤੀਆਂ,  
 ਅਲੰਕਾਰਕ, ਮੂਰਤੀਮਾਨ (Obj ctive) ਨਹੀਂ, ਸ਼ਕਤੀਮਾਨ  
 (Subjective) ਜੜ੍ਹ ਨਹੀਂ ਚੰਤੰਨ--ਭਾਵ ਇਹ ਹੈ ਕਿ  
 ਇਹਨਾਂ ਨਾਲ ਸਾਡੀ ਮੱਨ ਦੀ ਅਭਿਲਾਖਾ ਜੁ ਬੇਅੰਤ ਹੈ,  
 ਮਿਟ ਜਾਂਦੀ ਹੈ, ਪਰ ਨਾ ਕਿ ਸਾਡੀ ਗੋਗੜ ਦੀ ਭੁੱਖ !  
 ਤਾਂ ਇਹ ਗੁੱਸਾ ਰਾਜ਼ ਸੁਣ ਕੇ ਚਰਪਟ ਨਾਥ ਹੋਰ ਚਰਚਗੀ  
 ਅਵਾਜ਼ ਨਾਲ ਬੋਲਿਆ. ਫਿਰ ਕੀ ਅਸੀਂ ਸਿਧੀ ਪ੍ਰਿਬਵੀਂ  
 ਨੂੰ ਪੁੱਠਾ ਕਰੀਏ ! ਤਾਂ ਓਬਾਬਾ, ਤੈਂ ਆਖਿਆ: “ਪੈਹਲੇ |  
 ਇਸ ਨਿੱਕੀ ਕੌਸ਼, ਇਸ ਮੇਡੀ ਖੜਾਵਾਂ ਨੂੰ ਉਡਾਉ, ਛਿੜ।  
 ਧਰਤੀ ਨੂੰ ਉਡਾਣਾ—ਪਰ ਬਾਬੀ ਤੇਰੀ ਟੁੱਟੀ ਜੁੱਡੀ ਵੀ ਕਿਸੇ ਨੇ  
 ਸਿੱਧੀ ਨਾ ਕੀਤੀ ! ਵਾਹ ਵਾਹ ਓਬਾਬਾ, ਤੇਰੀ 'ਨਾਮ' ਕਰਮ  
 ਮਾਤ—ਪ੍ਰਿਗ ਸਿੱਧੀ ਤੇ ਪ੍ਰਿਗ ਰਿੱਧੀ ਨੌ ਨਿਧੀ !!

( ੧੪੫ )

## ਉੱਤਰ ਫੇਰੀ

ਸਿਧ ਗੋਸ਼ਟ ਤੇ ਸੁਮੇਰ ਪ੍ਰਬਤ  
 ਚਿੰਨ੍ਹ ਪ੍ਰਸਤੀ ਕਿ ਬੁਤਪ੍ਰਸਤੀ  
 (੬)

ਓ 'ਨਾਮ'-ਗਾਮੀ ਬਾਬਾ, ਜਦ ਰਿੱਧੀਆਂ ਸਿੱਧੀਆਂ  
 ਤੇ ਟੱਪ ਕੇ 'ਨਾਮ' ਦੀ ਜਾਣ ਪਹਿਛਾਨ ਤੇ ਗੱਲ ਆ  
 ਅੱਪੜੀ, ਤਾਂ ਸਿੱਧਾਂ ਨੇ ਪੱਛਿਆਃ ਇਸ 'ਨਾਮ' ਦੇ ਪਾਵਣ  
 ਲਈ ਕੀ ਕੀ ਸਾਧਨ ਨੇ ? ਕੀ ਅਲਪ-ਅਹਾਰ ਤੇ ਸੁਲਪ-  
 ਨਿੰਦਾ ਕਾਢੀ ਨਹੀਂ ? ਕੀ ਭਸਮ ਰਮਾਣਾ ਤੇ ਕੰਨ ਫੜਾਨਾ  
 ਨਹੀਂ ? ਤਾਂ ਓ ਵੱਡ-ਯੋਗੀਆ ਤੋਂ ਦੱਸਿਆਃ ਅਲਪ-ਅਹਾਰ  
 ਦਾ ਭਾਵ ਇਹ ਨਹੀਂ ਕਿ ਕੰਦ-ਮੂਲ ਖਾਣਾ, ਇਸ ਦਾ  
 ਭਾਵ ਹੈ ਦੱਸਾਂ ਨਹੀਂਵਾਂ ਦੀ ਕਿਰਤ ਕਮਾਈ ਕਰ ਕੇ ਖਾਣਾ,  
 ਆਪ ਛੱਕਣਾ, ਵੰਡ ਖਾਣਾ, ਗਰੀਬ ਗੁਰਬੇ ਨੂੰ ਖਾਣਾ,  
 ਵਿਤ ਤੋਂ ਘੱਟ ਹੀ ਛਿੱਡ ਭਰਨਾ ! ਤੇ ਸੁਲਪ-ਨਿੰਦਾ  
 ਦਾ ਭਾਵ ਇਹ ਨਹੀਂ ਕਿ ਸੀਖਾਂ ਵਾਲੇ ਵਿਛੋਣੇ ਯਾ ਮੂੜ੍ਹ  
 ਸੌਣਾ, ਯਾ ਖੜੇਤਾ ਹੀ ਰੈਹਣਾ, ਪਾਣੀ ਯਾ ਅੱਗ ਵਿਚ  
 ਹੋਹ ਕੇ ਚਿਲ੍ਹਾ ਕੱਟਣਾ ਨਹੀਂ; ਹੱਥ ਚੁੱਕ ਯਾ ਲੱਤ ਚੁੱਕ  
 ਖੜੇਨਾਂ ਨਹੀਂ। ਇਹ ਸਭ ਵੈਹਮ ਨੇ, ਜੇ ਕਰ ਇਉਂ ਹੀ  
 ਕਰਨਾ ਹੁੰਦਾ ਤਾਂ ਅਸੀਂ ਮਨੁੱਸ਼ ਨਹੀਂ। ਅੱਗ ਵਿਚ ਵੱਸਣ  
 ਵਾਲੇ ਗਿਰਗਟ, ਜਲ ਵਿਚ ਵੱਸਣ ਵਾਲੇ ਮੱਛ ਕੱਛ, ਟੰਗਾਂ

( ੧੪੬ )

ਚੁੱਕ ਕੇ ਉੱਡਣ ਵਾਲੀ ਪੰਡੀ ਯਾ ਇਤਿਆਦਿਕ ਹੋਰ ਕੇਈ  
ਪਸੂ—ਅਸਾਂ ਜੋ ਕੁਝ ਕਰਨਾ ਹੈ ਸਹਜ ਨਾਲ, ਵਿਚਾਰ ਨਾਲ  
ਛਾਣ ਬੀਨ ਨਾਲ ਕਰਨਾ ਹੈ। ਕੰਨ ਫੜਵਾਣ ਨਾਲ, ਨੌਕ ਵਿਚ  
ਉਠ ਵਾਂਝ ਨਕੈਲ ਪਾਣੇ ਨਾਲ, ਤਨ ਨੂੰ ਤਾਜ਼ਨ ਸਾਜ਼ਨ  
ਤੋਂ ਬਾਲਣ ਨਾਲ ਮੱਨ ਨਹੀਂ ਮਰਦਾ, ਜੀਕਣ ਸੱਪ ਦਾ  
ਸਰੀਰ ਟੁੱਟਿਆਂ ਸੱਪ ਨਹੀਂ ਮਰਦਾ, ਜਦ ਤਕ ਓਸ ਦੀ  
ਸਿਰੀ ਨਾ ਚਿੱਥੀ ਜਾਏ—ਤਾਂ ਤੇ ਇਹ ਭਸਮਾਂ ਤੇ ਇਹ ਪੂਣੀਆਂ  
ਇਹ ਕੰਨ ਫੜਾਨੇ ਤੇ ਸਿੰਝੀਆਂ ਗੱਲ ਲਟਕਾਣੀਆਂ, ਜਟਾਂ  
ਯਾ ਨਾਖਨ ਵਧਾਣੇ ਭਰਮ ਨੇ ! ਇਹਨਾਂ ਜਟਾਂ, ਖੜਾਵਾਂ,  
ਮੰਦਰਾਂ, ਭਸਮਾਂ, ਸਿੰਝੀਆਂ ਦਾ ਭਾਵ ਢੂੰਘਾ ਏ, ਅਧਿਆਤਮਕ  
ਏ। ਨੌਕ ਦੀ ਥਾਂ ਮਨ ਨੂੰ ਨਕੈਲ ਪਾਵੇ, ਕੰਨ ਦੀ ਥਾਂ ਮੱਨ  
ਨੂੰ ਨੋਥੇ, ਸਰੀਰ ਦੀ ਥਾਂ ਮਨ ਨੂੰ ਭਸਮਾ-ਕੂਤ ਸਮਝੇ।  
ਢੂੰਘੇ ਨੂੰ ਚੁੱਕ ਰੱਖਣ ਦੀ ਥਾਂ ਗਿਆਨ ਦਾ ਡੰਡਾ ਢੜੇ, ਝੰਡੀ  
ਬਰਦਾਰ ਹੋਣ ਦੀ ਥਾਂ ਅਕਾਲ ਪੁਰਖ ਦਾ ਡੰਡਾ ਚੁਲਾਓ।  
ਗਿਆਨ ਧਿਆਨ ਤੇ ਉਪਦੇਸ਼ ਦਵਾਰਾ ਤੇ ਸਿੰਝੀ ਨਾਦ ਵਜਾਣ  
ਦੀ ਥਾਂ ਕੀਰਤਨ ਨਾਲ ਮਨ ਜੋੜੇ ਜੁ ਸਭ ਦੇਗਾਂ ਦਾ ਦਾਰੂ ਏ,  
ਤੇ ਮਨ-ਸੱਪ ਨੂੰ ਕੀਲਣ ਵਾਲਾ ਇਕੋ ਇਕ ਮੇਹਨੀ ਮੰਤਰ  
ਏ—ਇਸ ਬਿਨਾਂ ਹੋਰ ਸਭ ਕੌਚ ਮੁਲੰਮਾ, ਸਭ ਢਕੈਸਲਾ, ਸਭ  
ਪੇਪੜ ਪਾਪੜ, ਸਭ ਨੱਖਰਾ, ਸਭ ਸ਼ੀਸ਼ਾ ਬਾਸ਼ਾ.....ਓ ਬਾਬਾ,  
ਤੇਰੀ ਇਸ ਸਾਫ਼ ਗੋਈ ਨੂੰ ਚਿਤ ਵਿਚ ਧਾਰ ਕੇ ਅੱਧਿਆਂ ਸਿਧਾਂ  
ਨੇ ਬਿਕੂਤਾਂ ਮਲਣੀਆਂ ਛੋਡ ਦਿਤੀਆਂ ਤੇ ਆਸਣ ਖਾਲੀ ਕਰ  
ਕੇ ਮਾਤ੍ਰ ਲੋਕ ਵਲ ਮੁੜ ਟੁੰਨੇ ! ਵਾਹ ਵਾਹ ਚਿੰਨ੍ਹ-ਪ੍ਰਸਤੀ ਵਾਲੀ  
ਆਰਸੀ ਵੀ ਚਿਕਨਾ-ਚੁਰ !!

( ੧੪੭ )

## ਉੱਤਰ ਫੇਰੀ

ਸਿਧਿ ਗੋਸ਼ਟ ਤੇ ਸੁਮੇਰ ਪ੍ਰਬਤ  
ਗ੍ਰਹਸਤ ਕਿ ਬੈਰਾਗ !

(੨)

ਤਾਂ ਗੁਰੂ ਗੋਰਖ ਨਾਬ ਨੇ ਆਖਿਆ : ਕੰਨ ਫੜਵਾਏ  
ਬਿਨਾ ਮਨ ਨੂੰ ਮੇਖ ਨਹੀਂ ਵੱਜਦੀ, ਤੇ ਇਸ ਮੇਖ ਬਿਨਾ  
ਚੰਚਲ-ਮਨ ਠੱਪਦਾ ਏ, ਫੇਰ ਦੋ ਤਲਵਾਰਾਂ ਇਕ ਮਿਆਨ  
ਵਿਚ ਨਹੀਂ ਰੈਹ ਸੱਕਦੀਆਂ ਯਾ ਗ੍ਰਹਸਤ, ਯਾ ਨਿਰਬਾਨ, ਯਾ  
ਜੋਗ, ਯਾ ਭੋਗ, ਯਾ 'ਨਾਮ' ਯਾ ਕਾਮ—ਕੀ ਭਰਥਠੀ  
ਵਰਗੇ ਰਾਜੇ ਵੀ ਆਪਣੀਆਂ ਨਾਰੀਆਂ ਤੋਂ ਤੰਗ ਹੋ ਕੇ ਜੰਗਲਾਂ  
ਵਲ ਉੱਠ ਨਹੀਂ ਭੱਜੇ ? ਵੇਖੋ ਓਹਨਾਂ ਦੇ ਟੂਣੇ ਤੇ ਚਲਿੱਤਰ,  
ਅਮਰ ਫਲ ਜਿਹੀਆਂ ਸੁਗਾਤਾਂ ਇਹ ਕਾਮਣੀਆਂ, ਘਸਿਆਰਾਂ  
ਨੰ ਜਾ ਖਿਲਾਂਵਦੀਆਂ ਨੇ, ਫਿਰ ਜੇ ਇਹ ਵਿਸ-ਭਰੀਆਂ  
ਗੈਂਦਲਾਂ ਨਹੀਂ ਤਾਂ ਹੋਰ ਕੀ ਨੇ ! ਓ ਬਾਬਾ, ਓ ਨਰ-ਨਗਾਇਣ  
ਤੂੰ ਆਪਣੀ ਸੱਜੀ-ਅੱਖ ਨੂੰ ਅਚਨ-ਚੇਤ ਹੀ ਮੰਦ ਲਿਆ ਤੇ  
ਇਸ ਇਸ਼ਾਰੇ ਨੂੰ ਵੇਖ ਕੇ ਸਿੱਧ ਹੈਰਾਨ ਹੋਵੇ ਤੇ ਪੁਛਿ  
ਨੇ, ਜੁ ਇਸ ਦਾ ਭਾਵ ਕੀ ਹੈ—ਅੱਖ ਹੁੰਦਿਆਂ ਅੱਖ ਤੇ  
ਪੱਟੀ ਬੰਨ੍ਹਣ ਦਾ ਕਾਰਣ ਕੀ ? ਤਾਂ ਓਹ ਨਰ-ਨਾਰੀ-ਸਰੂਪਾ,  
ਤੈਂ ਆਖਿਆ : ਜੇ ਅੱਖ ਹੁੰਦਿਆਂ ਅੱਖ ਤੇ ਪੱਟੀ ਬੰਨ੍ਹਣੀ

( ੭੪੮ )

ਵਰਜਤ ਏ, ਤਾਂ ਫਿਰ 'ਨਰ' ਦੇ 'ਨਾਰੀ' ਹੁੰਦਿਆਂ 'ਨਾਰੀ' ਨੂੰ ਧਰਕਿਲਾ। ਕੱਢਣਾ ਕੀ ਸੱਜੀ-ਅੱਖ ਨੂੰ ਫੋੜਨਾ ਨਹੀਂ ? ਹਾਂ, ਇਹ ਨਾਰੀਆਂ ਸਾਡੀਆਂ ਸੱਜੀ-ਅੱਖਾਂ ਨੇ, ਸਾਡੇ ਸੱਜੇ ਬਾਜੂ, ਸਾਡਾ ਸੱਜਾ-ਹਰ ਇਕ ਅੰਗ। ਜੀਕਣ ਕੋਈ ਗੱਡੀ ਦੇ ਪਹੀਆਂ ਬਿਨਾ ਨਹੀਂ ਚਲ ਸਕਦੀ, ਤੇ ਆਸੀਂ ਦੇ ਟੰਗਾਂ ਬਿਨਾ ਨਹੀਂ ਤੁਰ ਸਕਦੇ; ਠੀਕ ਇਸੇ ਤਰ੍ਹਾਂ ਹੀ ਸੰਸਾਰ-ਯਾਤਰਾ ਇਸ ਅਰਧੀਗੀ ਬਿਨਾ ਅਧੂਰੀ ਹੈ। ਕੋਈ ਯੱਗ, ਕੋਈ ਪਾਠ, ਕੋਈ ਧਰਮ-ਸੇਵਾ, ਇਸ ਨਾਰੀ ਦੇ ਅਰਪੇ-ਮਿੱਠੇ ਪਤਾਸਿਆਂ ਬਿਨਾ ਕੌੜਾ ਤੇ ਫਿੱਕਾ ਏ ! ਜੇ ਇਹ ਮਾਈਆਂ ਰੱਬ-ਰਜਾਈਆਂ ਨਾ ਹੋਂਦੀਆਂ ਤਾਂ ਮੈਂ ਤੂੰ ਤੇ ਹੱਭ ਕੋਈ ਕੀਕਣ ਹੁੰਦੇ ? ਵੇਖੋ ਪਸੂ ਵੀ ਜੋੜਾ ਏ, ਤੇ ਔਹ ਅਕਾਲ-ਪੁਰਖ ਵੀ ਪ੍ਰਕਿਰਤੀ ਬਿਨਾ ਅਧੂਰਾ ਏ ! ਇਹ ਸਾਡੀਆਂ ਅੰਮਾਂ, ਭੈਣਾਂ ਤੇ ਇਸਤਰੀਆਂ ਨੇ, ਇਹ ਸਾਡੀ ਜਿੰਦ-ਜਾਨ ਤੇ ਈਮਾਨ ਨੇ-- ਵਾਸਤਵ ਵਿਚ ਸਾਡੀ ਸੱਭਿਆਤਾ ਦਾ ਰਾਖਾ ਵੀ ਇਹ ਨੇ, ਕਿਉਂਕਿ ਜੇ ਕੁਝ ਗੱਲ, ਤਰੱਕੀ ਯਾ ਧਨ-ਮਾਲ ਯਾ ਚੇਤਨਤਾ-ਪ੍ਰਗਾਸ ਅੱਸੀਂ ਖੱਟ ਲਿਆਂਵਦੇ ਹਾਂ, ਉਸ ਤੇ ਤਾਲਾ ਇਹਨਾਂ ਦਾ ਲਗਦਾ ਵੇ ! ਜਿਸ ਮੁਲਕ ਵਿਚ ਇਨ੍ਹਾਂ ਇਸਤਰੀਆਂ ਦੀ ਇੱਜਤ ਤੇ ਆਦਰ ਨਹੀਂ, ਉਹ ਹੀ ਅਸੱਭਜ ਦੇਸ਼ ਨੇ—ਸੀਤਾ ਵਾਂਗ ਸਤਵੰਤੀਆਂ ਇਹ, ਸਕੂਤਲਾ ਇਹ, ਦਮਜੰਤੀ ਇਹ। ਸਵਿਤਰੀ ਇਹ ਗਾਇਤ੍ਰੀ ਇਹ.....ਵਾਹ ਵਾਬਾ ਹੁਣ ਇਹ ਸਿੱਧ ਅਧਰੰਗੀ ਨਹੀਂ, ਅਰਧੀਗੀ ਪਾਲਣ ਵਾਲੇ ਹੋ ਗਏ !!



( ੧੪੯ )

## ਉਤਰ-ਫੇਰੀ

### ਸਿਧਿ ਗੋਸ਼ਟ ਤੇ ਸੁਮੇਰ ਪ੍ਰਬਤ

### ਪ੍ਰਾਣਾਯਾਮ ਕਿਨਾਮ ?

(੮)

ਤਾਂ ਦੱਤ-ਤੇਵ ਤੇ ਹੋਰ ਸਿਧਾਂ ਨੇ ਆਖਿਆ : ਓ  
 ਮੱਸ-ਛੁੱਟੇ ਗੱਭਰੂ, ਤੈਨੂੰ ਕੀ ਪਤਾ ਇਸ ਯੋਗ ਦੇ ਰੱਸ ਤੇ  
 ਰਹਸੱਜ ਦਾ, ਅਸੀਂ ਪ੍ਰਾਣਾਂ ਨੂੰ ਨੇਤ੍ਰਾਂ ਪਾ ਕੇ ਬੰਨ੍ਹਦੇ ਹਾਂ,  
 ਮਾਲਾ ਵਾਂਝ ਫੇਰਦੇ ਹਾਂ, ਇਹਨਾਂ ਵਿਚ ਗੇਹੂ-ਖੂਹ ਵਰਗੀ  
 ਖਿਚ ਰਚ ਕੇ ਮਨ ਦੀਆਂ ਫਿੰਡਾਂ ਭਰਦੇ ਹਾਂ, ਪਰ ਤੈਨੂੰ  
 ਕੀ ਪਤਾ ਜੇ ਪ੍ਰਾਣ ਕੀ ਨੇ ਤੇ ਪ੍ਰਾਣਾਂ ਦਾ ਸੰਬੰਧ ਸਾਡੀ  
 ਅੰਦਰਲੀ-ਮਸ਼ੀਨ-ਅੰਤਾਕਰਨ ਨਾਲ ਕੀ ਏ, ਤੇ ਇਹਨਾਂ  
 ਪ੍ਰਾਣਾਂ ਵਿਚ ਛਿਪੀ-ਲੁੱਕੀ ਹੋਰ ਕੁੰਜੀ ਕੇਹੜੀ ਏ; ਜੁ ਸਾਨੂੰ  
 ਦਸਮ-ਦਵਾਰ ਦਾ ਅੰਮ੍ਰਿਤ ਜਾ ਲਭਾਂਦੀ ਏ। ਇਸ ਉਪਰ-  
 ਭਰੇ ਠੂਠੇ, ਇਸ ਬੰਦ ਖਜ਼ਾਨੇ ਨੂੰ ਖੇਲ੍ਹਣ ਵਾਲੀ ਕੁੰਜੀ ਬੱਸ  
 ਇਹੋ ਹੀ ਏ। ਏਹ ਪ੍ਰਾਣ-ਕੁੰਜੀ ਜਿਸ ਨੂੰ ਅਸੀਂ ਪ੍ਰਾਣਾਯਾਮ  
 ਦਵਾਰਾ ਵੱਸ ਤੇ ਸਿੱਧ ਕਰਦੇ ਹਾਂ, ਤੂੰ ਵੀ ਆ ਸਾਡੇ ਨਾਲ  
 ਰਲ ਮਿਲ ਤੇ ਬਹੁ ਤੇ ਇਸ ਗੁਝੜੇ ਭੇਦ ਨੂੰ ਸਮਝ ਲੋ !  
 ਤਾਂ, ਓ ਸ਼ਬਦ-ਅਹਾਰੀ-ਬਾਬਾ, ਤੈਂ ਪਤਾ ਨਹੀਂ ਕੇਹੜਾ  
 ਸੁਦਰਸ਼ਨ ਚੱਕਰ ਫੇਰਿਆ, ਵੇਖਦਿਆਂ ਵੇਖਦਿਆਂ ਇਕ

ਨਿੱਕੀ ਜਿਹੀ ਰੋਂ ਹੁਮਕੀ, ਫਿਰ ਵਾਜੂ ਟੁਰੀ ਫਿਰ ਪਵਣ  
 ਪਰ ਲਾ ਕੇ ਉਡੀ, ਫਿਰ ਵਾਵਿਰੋਲਾ ਜਿਹਾ ਆਇਆ, ਫਿਰ  
 ਸ਼ਬਦ ਦੀ ਝੁਨਕਾਰ ਹੋਈ, ਫਿਰ ਗਥਾ ਰਤਨ ਪ੍ਰਵਾਰ ਪਰੀਆਂ  
 ਅਰਸ਼ ਛੱਡ ਕੇ ਫਰਸ਼ ਤੇ ਆਈਆਂ, ਤੇ ਸੁਮੇਰੇ ਪ੍ਰਬਤ ਸੱਚ  
 ਮੁੱਚ 'ਸੱਚਖੰਡ' ਬਣ ਗਿਆ ! ਓ ਦੇਵਤਿਓ, ਤੁਸੀਂ ਵੀ  
 ਅਰਸ਼ ਛੱਡ ਕੇ ਫਰਸ਼ ਤੇ ਟੁਰ ਆਏ । ਹਾਂ ਅੱਜ ਕੋਈ  
 ਨਿਗਲੀ ਪੁਠਕਾਰ ਏ । ਨਿਗਲੀ ਰੁਣ ਝੁਣ ਏ, ਨਿਗਲੀ  
 ਲੈ ਏ, ਜੁ ਵਣ ਤ੍ਰਿਣ ਤ੍ਰਿਭਵਣ ਸਭ ਨੂੰ ਮੇਹ ਕੇ ਉਹਨਾਂ  
 ਵਿਚ ਜਾਣੂ ਦਾ ਰਸ ਭਰ ਰਹੀ ਏ ! ਵਾਹ ਵਾਹ ਖੰਡਮੰਡਲ  
 ਬ੍ਰਹਮੰਡ ਬੂਮਦੇ ! ਵਾਹ ਵਾਹ ਅਣੂ-ਪ੍ਰਮਾਣੂ ਤੇ ਲੋਕ ਪ੍ਰਲੋਕ  
 ਪਰਫੁਲਦੇ ! ਵਾਹ ਵਾਹ ਚੱਕਰਾਂ ਵਿਚ ਚੱਕਰ ਤੇ ਲਿਵ  
 ਵਿਚ ਲੀਵ-ਲੀਨਤਾ ! ਓ ਸਿੱਧੇ, ਅੱਜ ਪੈਹਲੀ ਵਾਰ  
 ਤੁਹਾਡੀ ਸੇਵਾ ਵਿਚ ਕੋਈ ਅਣੋਖਾ-ਮੇਵਾ ਢਿੱਗਾ ਜਾਪਦਾ  
 ਏ ! ਓ ਰਸ-ਭਰੀ, ਰਹੱਸਯ ਭਰੀ, ਜੀਵਣ-ਜੁਗਤੀ ਤੈਂਡਾਂ  
 ਨਾਂ 'ਨਾਮ' ਏ ! ਇਸ ਜਾਣੂ, ਇਸ ਜੇਸ, ਇਸ ਸਰੂਰ ਨੂੰ  
 ਅਨਭਵ ਕਰ ਕੇ ਸਾਰੇ ਸਿੱਧੇ ਮਗਨ ਹੋ ਗਏ, ਲੋਟ ਪੇਟ ਹੋ  
 ਗਏ, ਬਾਹਰੇ ਬਣ ਕੇ ਨੱਚ ਉੱਠੇ, ਆਸਣ ਦੂਰ ਹੋ ਗਏ,  
 ਪਾਣਾਜਾਮਾਂ ਦੀਆਂ ਗੁੰਝਲਾਂ ਟੁੱਟ ਫੁੱਟ ਕੇ ਚੂਰ ਹੋ ਗਈਆਂ !  
 ਓ ਜਾਣੀ ਜਾਣ ਬਾਬਾ, ਓ ਸਰਬੋਗ ਬਾਬਾ, ਓ ਕੁਫਰ ਤੇਜ਼  
 ਬਾਬਾ, ਤੂੰ ਧੰਨ ਧੰਨ ਤੇ ਧੰਨ ਧੰਨ ਤੇਰਾ ਨਾਮ ਚੱਕਰ !!

# ਉੱਤਰ-ਫੇਰੀ

ਸਿਧਿ ਗੋਸ਼ਟ ਤੇ ਸੁਮੇਰ ਪ੍ਰਬਤ  
ਨਿਰੰਕਾਰ !

(੯)

ਜਦ ਸੀ ਬਾਬੇ ਜੀ ਦਾ ਨਾਮ ਚੱਕਰ ਚਲਿਆ, ਤਦ ਸੁਮੇਰ ਪ੍ਰਬਤ ਵਿਚ ਅਣੋਖੀ ਜਿੰਦ ਜਾਨ ਤੇ ਸ਼ਾਨ ਜਿਹੀ ਆਈ, ਜੀਕਣ ਮਾਖਿਓਂ ਦੀਆਂ ਮੱਖੀਆਂ ਜ਼ੈਹਦ ਦੀ ਸੁਗੰਧ ਨੂੰ ਸੁੰਘ ਕੇ ਆਪਣੇ ਆਪ ਇਕੱਠੀਆਂ ਹੋ ਜਾਂਦੀਆਂ ਹਨ, ਤੀਕਣ ਹੀ ਸ਼ਬਦ-ਝੁਨਕਾਰ ਸੁਣ ਕੇ ਸੁਮੇਰ ਪ੍ਰਬਤ ਨਿਵਾਸੀ ਸਾਰੇ ਬਾਬਾ ਜੀ ਦੇ ਪਾਸ ਭੋਜੇ ਭੋਜੇ ਆਏ। ਸਪਤ-ਸਿੰਗੀ ਰਿਸ਼ੀ, ਧਰੂ ਜੀ, ਬ੍ਰਹਮਾ ਜੀ ਇਤਿਆਦਿ ਆਏ ਤੇ ਬਾਬੇ ਨੂੰ ਝੁਕ ਝੁਕ ਕੇ ਪ੍ਰਣਾਮਾਂ ਕੀਤਿਓਂ ਨੇ। ਸਪਤ-ਰਿਸ਼ੀਆਂ ਨੇ ਆਖਿਆ, ਆਸੀਂ ਧਰੂ ਜੀ ਦੀ ਪਕਰਮਾ ਕਰਦੇ ਹਾਂ, ਪਰ ਅੱਜ ਇਉਂ ਭਾਸਦਾ ਹੈ, ਜੀਕਣ ਕੀਤਿਆਂ ਦੇ ਘਰ ਨਗਾਇਣ ਆਇਆ ਹੈ, ਤੇ ਪਕਰਮਾ ਨਾਗਾਇਣ ਦੀ ਕਰਨ ਤੇ ਜੀਓਂ ਤੁਂਘਦਾ ਏ ! ਤਾਂ ਧਰੂ ਜੀ ਨੇ ਆਖਿਆ: ਸੱਤ ਹੈ, ਤੁਸੀਂ ਮੇਰੀ ਪਕਰਮਾ ਕਰਦੇ ਹੋ, ਪਰ ਮੈਂ ਇਸ ਸ਼ਬਦ ਦੀ ਝੁਨਤਕਾਰ ਦੀ ਪਕਰਮਾ ਆਪ ਕਰਦਾ ਹਾਂ। ਤਦ ਫਿਰ ਬ੍ਰਹਮਾ ਜੀ ਨੇ ਵੀ

( ੧੫੨ )

ਬੁੱਕ ਕੇ ਪਣਾਮ ਕੀਤੀ ਤੇ ਆਖਿਆ: ਮੈਂ ਜਗਤ ਕਰਤਾ ਹਾਂ, ਪਰ ਮੇਰਾ ਕਰਤਾ-ਪਰਤਾ ਵੀ ਹੈ ਇਹ; ਇਹ ਸ਼ਬਦ-ਬੇਢੀ, ਇਹ ਸੰਸਾਰ ਬੜੀ ! ਤਾਂ ਵਿਸ਼ਨੂੰ ਜੀ ਨੇ ਵੀ ਡੰਡੋਤ ਕੀਤੀ ਤੇ ਆਖਿਆ: ਸੰਸਾਰ ਦਾ ਪ੍ਰਤਪਾਲਕ ਮੈਂ ਹਾਂ, ਪਰ ਮੈਨੂੰ ਪਾਲਣ ਪੇਸਣ ਵਾਲੀ ਅੰਮ੍ਰਿਤ-ਗੁੜ੍ਹੀ ਇਹ ਹੈ। ਤਾਂ ਸ਼ਿਵਜੀ ਆਖਿਆ: ਸਾਰੇ ਰਿਸ਼ੀ ਮੁਨੀ ਮੈਨੂੰ ਧਿਆਂਵਦੇ ਨੇ, ਪਰ ਮੇਰੀ ਇਸ਼ਟ ਦੇਵ ਇਹ 'ਸ਼ਬਦ-ਜੋਤ' ਏ ! ਸਾਰਿਆਂ ਪਾਸਿਆਂ ਤੋਂ ਧੰਨ ਧੰਨ ਧੰਨ ਦੀ ਧੁਨੀ ਉਠੀ। ਸੁਮੇਰ ਪ੍ਰਬਤ ਇਕ ਵੱਡੀ ਸਤ ਸੰਗਠ ਮੰਡਲੀ ਹੋ ਜਾਪੀ। ਸਿੱਧਾਂ, ਨਾਥਾਂ ਤੇ ਅਚਾਰੀਆਂ ਵਿਚ ਇਕ ਨਵਾਂ ਜੀਵਣ ਆਇਆ, ਇਉਂ ਜਾਪਿਆ ਜੀਕਣ ਕੋਈ ਵੈਰਾਨ ਬਾਗ ਫਿਰ ਹਰਾ ਭਰਾ ਤੇ ਸਦ-ਬਸੰਤੀ ਛੁੱਲਾਂ ਨਾਲ ਲੱਦਿਆ ਜਾਂਵਦਾ ਹੈ। ਗੈਹਮਾ ਗੈਹਮ ਦੇ ਪਿਛੋਂ ਮੰਡਲੀ ਵਿਚ ਪ੍ਰਸ਼ਨੋਤਗੀ ਦੀ ਮਿੱਠੀ ਬੜੀ ਬੁਰੀ, ਤੇ ਪਰੂ ਜੀ ਨੇ ਪੱਛਿਆ: "ਜਦ ਇਹ ਆਕਾਰ ਨਹੀਂ ਹੋਂਦਾ, ਜਦ ਇਹ ਨਾਭ ਕੰਵਲ ਅਸੰਭਵ ਨਹੀਂ ਹੋਵਦੇ, ਤਦ ਇਹ ਸ਼ਬਦ ਕਿਥੇ ਸੀ..... ਹਾਂ ਜਦ ਇਹ ਸੰਸਾਰ ਸਾਰਾ ਅੱਖੀਓਂ ਉਹਲੇ ਸੀ ?" ਤਾਂ ਉ ਬਾਬਾ, 'ਨਾਮ' ਦੀ ਰੁਣ ਝੁਣ ਵਧੇਰੇ ਜ਼ੋਰਾਂ ਨਾਲ ਵੱਜੀ, ਤਾਂ ਪ੍ਰਿਬਵੀ ਤੱਤ ਜਲ ਤੱਤ ਵਿਚ ਲੀਨ ਹੋ ਗਿਆ, ਜਲ ਅਗਨੀ ਤੱਤ ਵਿਚ, ਅਗਨੀ ਪਵਨ ਤੱਤ ਵਿਚ, ਲੀਨ ਪਵਨ ਸ਼ਬਦ ਤੱਤ ਵਿਚ ਤੇ ਸ਼ਬਦ ਆਪ ਵੀ ਸੁਨ-ਮਸੰਨ ਨਿਰੰਕਾਰ ਵਿਚਲੀਨ ਹੋਗਿਆ... ਕੇਤੇ ਅਸੰਖਾਂ ਜੁਗ ਇਸ ਧੰਧੀਕਾਰ ਵਿਚ ਬੀਤ ਗਏ, ਇਸ ਦਾ ਵਰਨਣ ਕੌਣ ਕਰੇ, ਉ ਬਾਬਾ, ਕਰੇ ਕੋਈ ਤਾਂ ਜੇ ਕੋਈ ਉਥੇ ਹੈਵੇ ! ਉ ਨਿਰੰਕਾਰੀ

( ੧੫੩ )

ਜੇਤ, ਓ ਰੱਬੀ ਜੇਤ, ਓ ਏਕੰਕਾਰੀ-ਜੇਤ ਧੰਨ, ਧੰਨ ਧੰਨ  
ਵਾਹ ਵਾਹ ਸੁਮੇਰ ਪ੍ਰਬਤ ਯਾਤਰਾ ਸਮਾਪਤੀ !!

॥੨॥

## ਮਾਪੇ ਤੇ ਭੈਣ ਦਾ ਨਿਸਤਾਰਾ

ਤਾਂ ਬਾਬਾ ਜੀ ਸ੍ਰੀ ਸੁਮੇਰ ਪ੍ਰਬਤ ਦੀ ਯਾਤਰਾ ਕਰ ਕੇ  
ਵਾਪਸ ਮਾਤ ਲੋਗ ਵਿਚ ਆਏ। ਕਈ ਸਿੱਧ ਵੀ ਨਾਲ  
ਆਏ, ਕਈਆਂ ਨੇ ਭਸਮਾ ਛੱਡ ਬਸਤਰ ਪੈਹਨੇ, ਕਈ  
ਆਪੇ ਆਪਣੇ ਘਰਾਂ ਨੂੰ ਬਾਰਾਂ ਸਾਲਾਂ ਤੋਂ ਪਹਿਲੇ ਹੀ  
ਮੁੜੇ, ਮਾਤ ਲੋਕ ਫਿਰ ਵੱਸ ਪਇਆ, ਘਰ ਘਰ ਵਿਚ  
ਧਰਮਸਾਲ ਦਾ ਉਪਦੇਸ਼ ਹੋਇਆ, ਮਾਤ ਲੋਕ ਵਿਚ  
ਸੁਮੇਰ-ਪ੍ਰਬਤ ਵਾਲੀ ਸੀਤਲਤਾ ਆਈ।

ਓ ਪੂਰਬੋ-ਪੱਛਮੇ, ਓ ਉੱਤਰੇ, ਦੱਖਨੇ, ਤੁਸਾਂ ਸਾਰਿਆਂ  
ਮੇਰੇ ਬਾਬੇ ਹੈ ਚਰਨ ਪਰਸੇ ਤੇ ਪਰਸ ਕੇ ਨਿਹਾਲ ਹੋਏ.....  
ਅੱਜ ਮੇਰਾ ਬਾਬਾ ਮੁੜ ਆਪਣੀ ਜਨਮ-ਕੁਮੀ ਨੂੰ ਭਾਗ ਲਾਣ  
ਲਈ ਵਾਪਸ ਆਇਆ ਹੈ ਤੇ ਬੇਬੇ-ਨਾਨਕੀ ਦੂਰੋਂ ਹੀ ਰਾਹ  
ਮੱਲ ਕੇ ਖੜੋਤੀ ਹੈ, ਤੇ ਮਾਪੇ ਵੀ ਅੱਡੀਆਂ ਚੁੱਕ ਚੁੱਕ ਕੇ  
ਰਾਹ ਵੇਖ ਦੇ ਹਨ। ਹੀਂ ਅੱਜ ਨਰ-ਨਾਰਾਇਣ ਨੇ ਮੁੜ  
ਆਪਣੇ ਮੰਡਲ ਵਿਚ ਫੇਰੀ ਪਾਵਣੀ ਏ ! ਆਖਰ-ਕਾਰ,  
ਓ ਸੇਹਣਾ ਚੌਦਵੀਂ ਦਾ ਚੰਨ ਹੱਸਦਾ ਹੱਸਦਾ ਘਰ ਆ  
ਵੜਿਆ। ਪਤਾ ਨਹੀਂ ਕਿਤਨੇ ਸਾਲ ਪੂਰਬ-ਫੇਰੀ ਵਲ

( ੧੫੪ )

ਲੱਗੇ, ਕਿਤਨੇ ਪੱਛਮ ਵਲ, ਕਿਤਨੇ ਉੱਤਰ ਵਲ, ਕਿਤਨੇ ਦੱਖਨ ਵਲ; ਪਰ ਅੱਜ ਸਭ ਨੂੰ ਇਉਂ ਜਾਪਿਆ ਜੀਕਣ ਸਾਲ ਨਹੀਂ ਐਡੇ ਯੁਗ ਲੰਘ ਗਏ ਨੋ—ਪਰ ਜਦ ਬਾਬਾ ਹੱਸਦਾ ਹੱਸਦਾ ਗਲ ਲੱਗਾ, ਤਾਂ ਪਤਾ ਨਹੀਂ ਕੀ ਜਾਂਦੀ ਫੇਰਿਓ ਸੂ, ਪਤਾ ਨਹੀਂ ਕੀ ਕਲਾ। ਫੇਰਿਓ ਸੂ, ਇਉਂ ਜਾਪਿਆ ਜੀਕਣ ਅੰਨੰਦ ਦੀਆਂ ਰੰਜਾ ਮਹਿਸੂਸਾਂ ਵੀ ਲੂੰ ਲੂੰ ਵਿਚੋਂ ਵੱਗ ਟੁਰੀਆਂ ਨੇ, ਤੇ ਇਹ ਗੰਗਾ ਉਹਨਾਂ ਦੇ ਅੰਦਰ ਨਿਠ ਕੇ ਬੈਠ ਗਈਆਂ ਨੇ ! ਓ ਬਾਬਾ, ਤੇਰੇ ਮਾਪੇ ਹੁਣ ਤੇਰੇ ਚਰਨ ਪਰਸਦੇ ਨੇ, ਤੇ ਤੈਂ ਕੋਲੋਂ ਖਰਾ-ਸੌਦਾ ਕਰਨ ਵਾਲੀਆਂ ਚਪੇੜਾਂ ਬਖਸ਼ਾਂਵਦੇ ਨੇ—ਪਰ ਓ ਬਾਬਾ, ਤੂੰ ਫਿਰ ਇਕ ਖਿਣ ਲਈ ਬਾਲਕ ਬਣ ਜਾਵਨਾ ਏਂ, ਤੇ ਮਾਪੇ ਤੈਨੂੰ ਘੁਟ ਕੇ ਗਲ ਨਾਲ ਚਾ ਲਾਂਵਦੇ ਨੇ, ਤੇ ਤੇਰੀ ਅੰਮੜੀ ਦੀਆਂ ਬੱਤੀ-ਧਾਰਾਂ ਫਿਰ ਫੁੱਟ ਪੈਂਦੀਆਂ ਨੇ, ਤੇ ਪਿਤਾ ਜੀ ਫਿਰ ਤੈਨੂੰ ਆਪਣੇ ਗਚ ਵਿਚ ਆ ਕੇ ਚੁੱਕਦੇ ਤੇ ਲਾਡ-ਲਡਾਂਵਦੇ ਨੇ.....ਤੇ ਬੇਬੇ-ਨਾਨਕੀ ਤਾਂ ਚੱਕਰ-ਲਾਂਵਦੀ ਲਾਂਵਦੀ ਬੱਕਦੀ ਹੀ ਨਹੀਂ, ਓਹ ਅੱਜ ਭੈਰਿਆਂ ਦੀ ਵਡ-ਗਾਣੀ ਬਣ ਕੇ ਤੇਰੇ ਨਾਲ ਸੀਤੀ ਪ੍ਰੇਤੀ ਹੋਈ ਏ....ਓ ਬਾਬਾ, ਤੇਰੇ ਇਸ ਦਿੱਬਾ-ਦਰਸ਼ਨਾਂ ਨਾਲ ਬਿਰਹੋ-ਪੀੜਾਂ ਤੇ ਉਦਰੇਵੇਂ ਦੂਰ ਤੇ ਕਾਫੂਰ ਹੋ ਗਏ। ਤੂੰ ਮਾਪਿਆਂ ਵਿਚ ਤੇ ਮਾਪੇ ਤੈਂ ਵਿਚ, ਓਤ ਪੋਤ, ਦੋਵੇਂ ਇਕੋ ਇਕ ਏਕੰਕਾਰ ! ਵਾਹ ਵਾਹ ਬਾਬੇ ਨੇ ਤਾਰੇ ਚਾਰ ਚੱਕ, ਪਰ ਅੱਜ ਦੀਵੇਂ ਹੇਠੋਂ ਵੀ ਹਨੇਰਾ ਉੱਡਿਆ !



## ਸ੍ਰੀ ਕਰਤਾਰ-ਪੁਰ ਵਸਾਵਣਾ !

ਜਦ ਸਾਰੀ ਤਲਵੰਡੀ ਤਰ ਗਈ, ਤਦ ਓ ਬਾਬਾ, ਤੈ ਆਪਣੀ ਕੇਸਰ-ਕਿਆਰੀ ਓਸ ਪਵਿਤਰ-ਧਰਤੀ ਤੇ ਆਣ ਖੋਲ੍ਹੀ, ਜਿਸ ਨੂੰ ਤੈ ਸ੍ਰੀ 'ਕਰਤਾਰ-ਪੁਰ' ਆਖਿਆ, ਤੇ ਇਸ ਨੱਗਰੀ ਵਿਚ 'ਨਾਮ' ਦਾ ਲੰਗਰ ਆਣ ਖੋਲ੍ਹਿਆ ! ਓ ਬਾਬਾ, ਸਵੇਰੇ ਕੀਰਤਨ ਤੇ ਜਪੁ-ਸਾਹਿਬ, ਸ਼ਾਮੀਂ ਕੀਰਤਨ ਤੇ ਰਹਿਰਾਸ, ਰਾਤੀਂ ਕੀਰਤਨ ਤੇ ਕੀਰਤਨ-ਸੋਹਿਲਾ—ਕੋਈ ਸਮਾਂ ਨਹੀਂ ਜਦ ਇਸ ਨੱਗਰੀ ਵਿਚੋਂ 'ਨਾਮ' ਦੀ ਧੁਨੀ ਨਹੀਂ ਉਠਦੀ, ਫਿਰ ਜੇ ਇਹ ਕਰਤਾਰ-ਪੁਰ ਨਹੀਂ ਤਾਂ ਹੋਰ ਕੇਹੜਾ ਪਿੰਡ ਇਸ ਪਵਿਤਰ ਨਾਮ ਦਾ ਅਧਿਕਾਰੀ ਏ ! ਓ ਬਾਬਾ, ਤੇਰੇ ਕਰਤਾਰ-ਪੁਰ ਖੰਡ ਮੰਡਲ ਬ੍ਰਹਮੰਡ ਵਿਚ, ਚੱਪੇ ਚੱਪੇ ਨੁਕਰ ਨੁਕਰ, ਅਣੂ ਪ੍ਰਮਾਣੂ ਵਿਚ—ਹਾਂ ਤੇਰੇ ਨਾਮ ਦਾ ਚੱਕਰ ਅੱਜ ਤਕ ਗੁਜਦਾ, ਅਰਸ ਕੁਰਸ ਵਿਚ ਦਮਕਦਾ, ਘਰ ਘਟਾਂ ਵਿਚ ਸਮਾਇਆ—ਅਜ ਇਸ ਸੁਹਾਵਣੀ-ਧਰਤੀ ਤੇ ਵੀ ਆ ਸਮਾਇਆ ਵੇ ! ਓ ਬਾਬਾ, ਇਥੇ ਤੈ ਆਪਣੇ ਪਵਿਤਰ-ਕਰਾਂ ਨਾਲ ਕੇਸਰ-ਕਿਆਰੀਆਂ ਆਪ ਬੀਜੀਆਂ, ਆਪ ਰਾਹੀਂਆਂ, ਆਪ ਭਰੀਆਂ ਬਣਾਈਆਂ ਤੇ ਆਪ ਢੇਰੀਆਂ ਲਾਈਆਂ-- ਪਰ ਹੁਣ ਇੱਥੇ ਆ ਪੁੱਜਾ ਓਹ ਜਿਸ ਨੇ ਤੇਰੇ ਕੋਲੋਂ ਕੁਝ ਲੈਣਾ ਹੈ। ਕੀ ਤਾਂ ਹੀ ਉਸ ਨੂੰ 'ਲੈਹਣਾ' (ਸ੍ਰੀ ਲੈਹਣਾ ਜੀਓ) ਆਂਹਦੇ ਨੇ—ਵੇਖੋ ਨਾ ਓਹ

( ੧੫੬ )

ਵੀ ਹੱਥ ਨਾਲ ਹੱਥ ਮਿਲਾਉਂਦਾ, ਚਿਕੜ ਵਿਚ ਲੱਤ ਪਿੱਤ, ਭਰੀਆਂ ਆਪਣੇ ਪੱਟ-ਦੇ-ਪੱਟਕੇ ਤੇ ਚੁਕੀਆਂ ਹੋਈਆਂ, ਪਸੀਨੇ ਦੀ ਥਾਂ ਆਪਣਾ ਲਹੂ ਕੇਰਦਾ, ਚੱਕੀ ਝੋੰਦਾ, ਦਾਣੇ ਪੀਂਹਦਾ, ਆਟਾ ਛਾਣਦਾ, ਲੰਗਰ ਚਲਾਂਵਦਾ—ਨਾਲੋਂ ਦੇਗ ਨਾਲੇ ਰਾਜ ਯੋਗ ਦਾ ਅਖੁੱਟ ਲੰਗਰ ! ਓ ਬਾਬਾ, ਧੰਨ ਓ ਤੇਰੀ ਨਗਰੀ, ਤੇਰੀ ਨਾਮ-ਨਗਰੀ, ਜਿੱਥੇ ਗਲੀ ਗਲੀ ਤੇ ਕੂਚੇ ਕੂਚੇ, ਘਰ ਘਰ ਵਿਚ ਧਰਮਸਾਲ ! ਓ ਬਾਬਾ, ਇਸ ਨਗਰੀ ਵਿਚ ਤੈਂ ਆਪਣੀ ਸੇਲੀ-ਟੋਪੀ ਲਾਹੀ, ਆਪਣੇ ਪੈਹਰਨ ਤੇ ਲੰਮੇ ਬਗਦਾਦੀ ਚੋਲੇ ਵੀ ਲਾਹੇ, ਤੈਂ ਆਪਣੀਆਂ ਖੜਾਵਾਂ ਤੇ ਤਣਾਵਾਂ ਵੀ ਖੇਲ੍ਹੀਆਂ ਤੇ ਆਪਣੇ ਸਾਬੀਆਂ ਨਾਲ ਰਲ ਮਿਲ ਕੇ ਸੰਘਟਤ-ਜੀਵਨ, ਭਾਈਚਾਰੇ ਵਾਲੇ ਜੀਵਨ ਦਾ ਅਮਲੀ-ਉਪਦੇਸ਼ ਕੀਤਾ ! ਤੈਂ ਨਾ ਮੰਗਿਆ ਨਾ ਮਧੂਕੜੀਆਂ ਭਾਲੀਆਂ, ਦੱਸਾਂ ਨਹੀਂਆਂ ਦੀ ਕਮਾਈ ਕਰ ਕੇ ਆਪਣੀ ਵਾੜੀ ਆਪ ਲਾਈ, ਆਪਣੀ ਕਿਰਤ ਕੀਤੀ—ਤੇ ਓ ਬਾਬਾ, ਤੇਰੀ ਕਿਰਤ-ਕਮਾਈ ਵਿਚ ਬਰਕਤ ਤੈਂ ਆਪ ਪਾਈ। ਵਾਹ ਵਾਹ ਬਾਬਾ ਅਜ ਆਪਣਾ ਗੇੜ੍ਹ ਖੂਹ ਆਪ ਚਲਾਂਵਦਾ ਤੇ ਨਾਮ ਦੇ ਹਰਟ ਨਾਲ ਸੇਵਾ ਦਾ ਹੱਟ ਵੀ ਟੋਰਦਾ !

# ਲਹਿਲਾ ਜੀ ਤੇ ਸ੍ਰੀ ਅੰਗਦ !

ਓ ਗਿਹਸਤ ਵਿਚ ਨਿਰਬਾਨ-ਬਾਬਾ, ਤੂੰ ਫੇਰੀਆਂ  
 ਪਾਈਆਂ, ਤੂੰ ਤਾਰੀਆਂ ਲਾਈਆਂ, ਤੂੰ ਪੰਛੀ ਬਣ ਕੇ ਉਡਾਰੀਆਂ  
 ਲਾਈਆਂ, ਸੁਮੇਰ ਪ੍ਰਬਤ ਚੜ ਕੇ ਬ੍ਰਹਮਾ ਵਿਸ਼ਨ ਮਹੇਸੂ  
 ਨਾਲ ਗੋਸ਼ਟਾਂ ਤੈਂ ਆਪ ਕੀਤੀਆਂ, ਪਰ ਓਹਦੇ ਨਾਲ ਨਾਲ  
 ਤੈਂ ਆਪਣੇ ਬਚੜੇ ਵੀ ਆਪ ਖਿਡਾਏ ਤੇ ਓਹਨਾਂ ਨੂੰ ਆਪ  
 ਲਡਾਇਆ ਤੇ ਛਾਤੀ ਤੇ ਲੰਟਾਇਆ ! ਓ ਚੋਜੀ-ਬਾਬਾ,  
 ਬੱਚਿਆਂ ਦੀਆਂ ਲਾਲਾਂ ਤੈਂ ਪੰਥੀਆਂ। ਓਹਨਾਂ ਨੂੰ ਕੇਝੇ ਤੇ  
 ਰਿੜ੍ਹਨਾ ਤੈਂ ਸਿਖਾਇਆ। ਓਹਨਾਂ ਨੂੰ ਇੱਟੀ-ਡੰਡਾ ਖੇਡਣਾ  
 ਤੈਂ ਖਿਡਾਇਆ। ਹੁਣ ਓਹ ਵੱਡੇ ਨੇ ਤੇ ਮਸਡੱਟੇ ਗੱਭਰੂ  
 ਨੇ। ਤੇਰੇ ਕਰਤਾਰ-ਪਰ ਵਿਚ ਓਹ ਵੀ ਵੱਸਦੇ, ਤੇਰੇ ਲੰਗਰ  
 ਵਿਚ ਓਹ ਵੀ ਹਿੱਸਾ ਲੈਂਦੇ .....ਪਰ ਓਹਨਾਂ ਦੇ ਨਾਲ  
 ਨਾਲ ਤੈਂਡੇ ਇਕ ਨਹੀਂ ਅਨੇਕ 'ਸਿਖ' ਤੈਬੋਂ ਜੀਵਨ-ਸਿਖਿਆ  
 ਲੈਂਦੇ ਤੇ ਢੁਲਦੇ ਢਲਦੇ ਤੇ ਵਸਦੇ ! ਓ ਬਾਬਾ, ਅੱਜ ਇਕ  
 ਨਹੀਂ ਤਿੰਨ ਤੇਰੇ ਅਰਸੀ-ਤਖਤ ਦੇ ਹਿਸੇਸਾਰ ਨੇ, ਇਹ ਤੇਰੇ  
 ਦੇ ਲਾਲ, ਲਖਤਿ-ਜਿਗਰ, ਅੱਖ ਦੇ ਤਾਰੇ। ਤੀਜਾ ਇਕ ਰੁਲ  
 ਪਰੁਲਿਆ, ਮਿੱਠੀ ਵਿਚ ਲੇਟਦਾ ਤੇ ਚਿੱਕੜ ਵਿਚ ਖੇਡਦਾ,  
 ਤੇਰੇ ਨਾਲ ਪੜਾਵੇਂ ਵਾਂਝ ਫਿਰਦਾ ! ਓ ਬਾਬਾ, ਇਹਨਾਂ ਵਿਚੋਂ  
 ਸੱਚੀ-ਪਾਤਸ਼ਾਹੀ ਦਾ ਟਿੱਕਾ ਕਿਸ ਦੇ ਸਿਰ ਤੇ ਲੱਗਣਾ ਏ ?  
 ਹਾਂ ਇਕ ਨਹੀਂ ਤਿੰਨ ਉਮੈਦਵਾਰ : ਇਕ ਸੰਸਾਰੀ-ਬਿਉਹਾਰੀ

( ੧੫੮ )

ਦੂਜਾ ਭਿਖਾਰੀ ਤੇ ਤੀਜਾ ਗਿਹਸਤ-ਵਿਚ-ਸਤ ਸਥਿਤ! ਓ ਬਾਬਾ,  
 ਤੈਂਤੇ ਅਨੂਪਮ ਕੌਤਕ ਨੇ, ਤੂੰ ਇਕ ਬੜੇ ਨੂੰ ਬਣਵਾਂਦਾ  
 ਏਂ, ਫਿਰ ਢਾਉਂਦਾ ਏਂ, ਫਿਰ ਬਣਵਾਂਦਾ ਏਂ ਫਿਰ ਢਾਉਂਦਾ  
 ਏਂ—ਤੇ ਦੇ ਲਾਲ ਇਸ ਚੇਜ ਨੂੰ ਨਹੀਂ ਜਾਣਦੇ ਤੇ ਤੇਰੇ  
 ਫਰਮਾਨ ਨੂੰ ਨਹੀਂ ਪਾਲਦੇ। ਪਰ ਇਹ ਤੀਜਾ ਜੁ ਤੂੰ ਆਖੇ  
 ਓਹੋ ਕਰਦਾ ਏ, ਢਾਂਦਾ ਏ ਤੇ ਉਸਾਰਦਾ ਏ, ਤੇ ਰਾਤ ਨੂੰ ਵੀ ਦਿਨ  
 ਕਰ ਵਿਖਾਂਵਦਾ ਏ — ਨਾ ਇਹ ਬੱਕਦਾ ਏ, ਨਾ ਅੱਕਦਾ  
 ਏ, ਸੌ ਵਾਰੀ ਵੀ ਜੇ ਆਖੇ ਤਾਂ ਉਸੇ ਉਸਾਰ ਨੂੰ ਉਸਾਰਦਾ  
 ਤੇ ਢਾਂਵਦਾ ਏ — ਕਿਉਂ ਨਾ ਢਾਹੇ ਤੇ ਉਸਾਰੇ; ਇਸ ਨੇ ਇਹ  
 ਬੜਾ ਹੀ ਨਹੀਂ, ਕੋਈ ਅਣੋਖਾ ਬੜਾ-ਸਾਹਿਬ ਉਸਾਰਨਾ ਏ,  
 ਜਿਸ ਤੇ ਸਾਰੇ ਪੰਥ ਦੀ ਨੀਂਹ ਉਠਣੀ ਏ। ਤਾਂ ਤੇ ਤੇਰੀਆਂ  
 ਅੱਖਾਂ ਕਾਲ ਤੇ ਨਹੀਂ ‘ਅਕਾਲ’ ਵਲ ਲੱਗੀਆਂ ਨੇ, ਫਿਰ  
 ਕਿਉਂ ਨਾ ਤੂੰ ਮੁੜ ਮੁੜ ਪੀਹਵੇਂ ਤੇ ਸੀਵਣ ਸੀਵੇਂ, ਜਦੋਂ ਤਕ  
 ਕਿ ਤੇਰਾ ਪੀਠਾ-ਪੱਕਿਆ, ਓ ਬਾਬਾ, ਤੇਰੀਆਂ ਅੱਖਾਂ ਦੇ  
 ਮਨਜ਼ੂਰ ਨਾ ਹੋਵੇ ! ਓ ਬਾਬਾ, ਫਿਰ ਅਜ ਤੇਰੀ ਅੜਾਉਣੀ  
 ਇਕ ਹੋਰ ਏ : ਜਾਓ, ਤੇ ਓਸ ਸੁਤੀ ਹੋਈ ਲੋਬ, ਮੋਈ ਹੋਈ  
 ਲਾਸ਼ ਨੂੰ ਖੋਲ੍ਹੇ: ਫਰੋਲੇ ਤੇ ਚੱਖੋ। ਹੋਰ ਕੋਈ ਨਹੀਂ ਜਾਂਵਦਾ,  
 ਪਰ ਓਹ ‘ਲੈਹਣਾ’ ਤੂੰ ਤਿਆਰ ਏਂ, ਤੂੰ ਜਾਂਦਾ ਏਂ ਤੇ  
 ਚਾਦਰ ਚੁੱਕ ਕੇ ਵੇਹਨਾ ਵੇ ਤੇ ਇਸ ‘ਕੜਾਹ-ਪਸ਼ਾਦ’ ਨੂੰ  
 ਚੱਖ ਕੇ ਸਦਾ ਲਈ ਨਿਹਾਲ ਹੋ ਜਾਵਣਾ ਏਂ— ਓ ਮਾਇਆ  
 ਦੀ ਮੁਰਦਾ-ਲੋਬ ਤੈਂ ਵਿਚ ਹੀ ਜੀਂਵਦਾ ਜਾਗਦਾ ‘ਨਾਮ—  
 ਕੜਾਹ ਪਸ਼ਾਦ, ਮਹਾਂ-ਪਸ਼ਾਦ— ਇਹ ਤੈਂਡਾ ਹਿੱਸਾ ! ਓ  
 ਲੈਹਣਾ, ਤੂੰ ਲੈਣਾ; ਤੇ ਮੇਰੇ ਬਾਬੇ ਤੈਨੂੰ ਦੇਵਣਾ ਨਿਤ ਨਿਤ—

( ੧੫੯ )

ਤੂ ਲੈਹਣਾ ਨਹੀਂ ਤੂ ਬਾਬੇ ਦਾ ਅੰਗਿ-ਖੁਦ; ਅੰਗਦ ! ਵਾਹ  
ਵਾਹ ਲੈਹਣਾ ਜੀ ਅੱਜ ਸ੍ਰੀ ਅੰਗਦ !



## ਨਿੱਤ ਨਵਾਂ-ਨਾਨਕ !

ਓ ਪ੍ਰਬੰਧੀ ਬਾਬਾ ਜੀਓ, ਇਸ ਸੱਚੀ-ਪਾਤਸ਼ਾਹੀ ਦੀ  
ਤਾਜ-ਪੇਸ਼ੀ ਆਪਣੇ ਪਵਿੱਤਰ ਹੱਥਾਂ ਨਾਲ ਆਪ ਕਰਕੇ,  
ਹੁਣ ਤੁਸੀਂ ਵੰਹਦੇ ਹੋ, ਜੁ ਇਹ ਕੰਮ ਅਗੋਂ ਤੋਂ ਸ੍ਰੀ ਅੰਗਦ  
ਜੀ ਕੀਕਣ ਚਲਾਂਵਦੇ ਨੇ ? ਤਾਂ ਸ੍ਰੀ ਅੰਗਦ ਜੀ ਨੇ ਹੱਥ  
ਬੰਨ੍ਹ ਕੇ ਆਖਿਆ : ਦਾਤਾਰ ਜੀਓ ਤੁਹਾਡੀ ਦਿਤ-ਦਾਤ ਅਪਰ  
ਅਪਾਰ ਏ, ਮੇਰੇ ਮੌਛੇ ਛੋਟੇ ਨੇ, ਮੇਰਾ ਤਾਣ ਲਘੂ ਤੇ  
ਮੇਰਾ ਮਾਣ ਮਿੱਟੀ ਨਾਲ ਮਿਲਿਆ ਹੋਇਆ ਵੇ। ਓ ਦਾਤਾ  
ਕੀੜੀ ਕੀਕਣ ਪ੍ਰਬਤਾਂ ਨੂੰ ਚੁਕੇ ? ਤਾਂ ਓ ਬਾਬਾ, ਤੁਸਾਂ ਢੱਠੇ  
ਹੋਏ ਸ੍ਰੀ ਲੈਹਣਾ ਜੀ ਨੂੰ ਚੁਕਿਆ ਤੇ ਚੁਮਿਆਂ ਤੇ ਆਖਿਆ:  
ਬੱਸ ਇਹ ਤੈਡੀ ਨਿਮਤਾ (ਕ੍ਰੀਬੀ) ਹੀ ਓਹ ਪਰਤੀ ਏ,  
ਜਿਸ ਵਿਚ ਮੇਰਾ 'ਨਾਮ' ਦਾ ਬੀਜ ਪਏਗਾ ਤੇ ਪੈ ਕੇ ਫਿਰ  
ਉਗਵੇਗਾ, ਜੰਮੇਂਗਾ, ਫੁੱਲੇਗਾ ਤੇ ਫਲੇਗਾ ! ਜੀਕਣ ਸੂਈ  
ਦੀ ਅੱਖ ਵਿਚੋਂ ਸੂਆ ਨਹੀਂ ਲੰਘ ਸਕਦਾ, ਤੀਕਣ ਹੀ  
ਮਾਣ ਦਾ-ਹਾਬੀ ਇਸ ਨਿਮਤਾ ਰੂਪੀ ਸੂਈ ਵਿਚੋਂ ਨਹੀਂ ਲੰਘ  
ਸਕਦਾ, ਪਰ ਜਦ 'ਨਾਮ' ਦੀ ਗੰਗਾ ਵਰਗੇ ਤਾਂ ਸੂਈ ਫੈਲ ਕੇ  
ਵਣ ਤ੍ਰਿਣ ਤ੍ਰਿਭਵਣ ਨੂੰ ਆਪਣੇ ਅੰਦਰ ਲੀਨ ਕਰ ਲੈਂਦੀ ਏ !

( ੧੬੦ )

ਓ ਮੇਰੇ ਅੰਗ-ਸੰਗੀਆ, ਓ ਮੇਰੇ ਅੰਗ ਦਿਆ ਟੋਟਿਆ, ਤੁੰ  
ਵੱਡਾ ਵੇਂ। ਕਿਉਂਕਿ ਤੂੰ ਛੋਟਾ ਵੇਂ। ਤੂੰ ਪ੍ਰਬਤਾਂ ਨੂੰ ਚੁਕੇਂਗਾ  
ਕਿਉਂਕਿ ਤੁੰ ਪਪੀਲਕ ਈਂ। ਨਾਮ-ਪਲੀ-ਪਪੀਲਕ; ਤੂੰ ਸਾਗਰਾਂ  
ਨੂੰ ਆਪਣੀ ਹਿਰਦੇ ਗਾਗਰ ਵਿਚ ਸਮਾਏਂਗਾ.....ਇਹ  
ਸੁਵਨ ਕਰ ਕੇ ਲਹਿਣਾ ਜੀਓ ਹੇਠ ਪਰਤੀ ਨਾਲ ਜਾ ਲੋਗੇ,  
ਆਪਣਾ ਵਿਸ਼ਾਲ ਬੋੜ ਅਨਭਵ ਕਰਕੇ, ਪਰ, ਮੈਂ ਵੇਖਿਆ, ਬਾਬੇ  
ਜੀ ਨੇ ਸ੍ਰੀ ਲਹਿਣਾ ਜੀ ਨੂੰ ਮੁੜ ਚੁੱਕ ਲਿਆ, ਅੰਗ ਨਾਲ ਅੰਗ  
ਲਾਇਆ, ਵਿਚੋਂ ਕੋਈ ਬਿਜਲੀ ਨਿਕਲੀ, ਧੂਏਂ ਵਾਂਝ ਉਠੀ  
ਫਿਰ ਧੂਆਂ ਚਿੱਟਾ ਦੁਧ ਹੋ ਗਿਆ, ਫਿਰ ਨੂਰ ਮਨੂਰ ਹੋ  
ਗਿਆ। ਫਿਰ ਓਹੋ ਜੋਤ ਓਤ ਪੌਤ ਫੈਲ ਗਈ, ਇਸ ਜੋਤ  
ਵਿਚ ਬਾਬਾ ਜੀ ਤੇ ਸ੍ਰੀ ਲਹਿਣਾ ਜੀ ਦੋਵੇਂ ਡੁਬ ਗਏ.....  
ਏਕ ਜੋਤਿ ਦੇਇ ਮੂਰਤੀ.....ਪਰ ਹੁਣ ਦੋ ਕਿੱਥੇ ਸਨ।  
ਇਕ ਹੀ ਰੂਪ, ਇਕ ਹੀ ਰੇਖ, ਇਕ ਹੀ ਰੰਗ, ਜੋਤ  
ਰਲੀ ਸੰਗੀ-ਜੋਤਿ ! ਹਾਂ, ਅਜ ਤੋਂ ਸ੍ਰੀ ਲਹਿਣਾ ਜੀ ਸ੍ਰੀ  
ਅੰਗਦ ਜੀਓ—ਦੂਜਾ ਨਾਨਕ, ਨਹੀਂ ਨਹੀਂ ਓਹੋ ਨਾਨਕ,  
ਓਨਾਂ ਵਿਚ ਨਾ ਅਨਿਕ, ਨਾ ਸਜਾਤੀ ਨਾ ਵਿਜਾਤੀ ਭੇਦ—  
ਅਖੰਡ ਏਕਤਾ ! ਓ ਬਾਬਾ ਤੂੰਹੋਂ ਲਹਿਣਾ, ਤੂੰਹੋਂ ਸ੍ਰੀ ਅੰਗਦ,  
ਤੂੰਹੋਂ ਇਹ ਓਹ ਤੇ ਸਭਿ ਕੋਇ। “ਜੋਤ ਵੀ ਓਹੀ, ਜੁਗਤ ਸਾਈ,  
ਸਿਰਫ ਕਾਂਇਆ ਪਲਟੀ—ਓਸ ਜੋਤ ਨੇ ਇਕ ਦੀ ਥਾਂ ਦੋ  
ਜੋਤਾਂ ਬਾਲੀਆਂ। ਦੋਵਾਂ ਨੇ ਕਈ ਹੋਰ, ਇਉਂ ਸਾਰਾ ਕਰਤਾਰ-  
ਪੁਰ ਅਨੰਦ-ਪੁਰ ਹੋ ਵਿਗਸਿਆ ! ਵਾਹ ਵਾਹ ਬਾਬੇ ਨੇ  
ਆਪਣਾ ਆਪ ਹੋਰ ਰਚਿਆ, ਇਕ ਦੀ ਥਾਂ ਹੁਣ ਦੇ ਚੰਨ,  
ਦੇ ਸੂਰਜ, ਦੇ ਨੂਰ !

# ‘ਬਾਣੀ ਦਾਨ’ ਜਪੁਜੀ

ਤੇ ਅਬਚਲੀ ਜੋਤ !

ਸੁਣਿਐ, ਮੰਨਿਐ—ਕਿਸ ਨੂੰ ?

ਜਦ ਓ ਬਖਸ਼ਿੰਦ ਬਾਬਾ, ਤੈਂ ‘ਨਾਮ ਦਾਨ’ ਦੀ ਅਗੋਚਰ ਦਾਤ ਆਪਣੇ ਸਰੂਪ ਸ੍ਰੀ ਲੈਹਣਾ ਜੀ ਨੂੰ ਦਿੱਤੀ, ਤਾਂ ਇਸ ‘ਛੁਲ’ ਦੇ ਨਾਲ ‘ਛਲ’ ਦੀ ਵੀ ਅਗੰਮੀ ਦਾਤ ਵਿਤੀ : ਕੀ ਤੁਸਾਂ ਬਾਣੀ ਦਾ ਨੌਲੱਖਾ ਹਾਰ ਵੀ ਉਹਨਾਂ ਦੇ ਗਲ ਚਾ ਪਾਇਆ ? ਓ ਬਾਬਾ, ਜਦ ਤੇਰਾ ਅਗਮ-ਰੂਪ ਤਿਆਰ ਹੋ ਗਿਆ, ਤਦ ਮਹਾਂ ਦਾਨ ‘ਜਪੁਜੀ’ ਵੀ ਇਸ ਖੁਲ੍ਹੀ ਸਿੱਧੀ ਦੇ ਮੂੰਹ ਵਿਚ ਤੂੰ ਬਖਸ਼ਿਆ : ਦਾਨਾਂ ਸਿਰ ਦਾਨ ਇਹ ਗਿਆਨ !

ਮੇਰੇ ਪਿਆਰੇ ਬਾਬਾ, ਤੈਂਡਾ ਜਪੁਜੀ, ਜੁ ਤੈਂ ਸ੍ਰੀ ਕਰਤਾਰ ਪੁਰ ਵਿਚ ਉਚਾਰਿਆ, ਇਤਰਾਂ ਦਾ ਇਤਰ, ਫਲੇਲਾਂ ਦਾ ਫਲੇਲ, ਪਰਮ-ਸੋਗਾਤ ਹੈ, ਜੁ ਸਾਡੇ ਵਿਰਸੇ ਵਿਚ ਆਈ ! ਓ ਸੋਹਣਿਆ, ਇਸ ਵਿਚ ਸੁੰਦਰਤਾ ਹੈ, ਸੁਛਤਾ ਹੈ, ਪ੍ਰਗਾਸ਼ ਹੈ ਜੁ ਨਿਰਮਲ ਨੂਰ ਵਾਂਝ, ਸਾਡੇ ਅੰਦਰ ਜਾ ਕੇ ਨਿਜ ਚਾਨਣ ਕਰਦਾ ਹੈ। ਓ ਜਪੁਜੀ, ਤੇਰੀ ਪਵਿਤਰ-ਛੋਹ ਨੇ ਕਈ ਲੂਲ੍ਹੇ, ਲੰਗੜੇ ਤੇ ਅਪਰੰਗੇ ਸੁਰਜੀਤ ਕੀਤੇ ਤੇ ਉਹਨਾਂ ਵਿਚੋਂ ਇਕ ਲੂਲ੍ਹਾ ਪਿੰਗਲਾ ਪਰਬਤ ਪਾਰ ਟੱਧਦਾ, ਹੁਣ ਫਿਰ ਤੈਂ

( ੧੬੨ )

ਕੋਲ ਮੁੜ ਕੇ ਆਇਆ ਹੈ ਤੇ 'ਸੇਵਰ' ਦੀ ਅਨੂਪਮ ਮੈਹਮਾ ਕੂਕ ਕੂਕ ਕੇ ਸੁਣਾਂਦਾ ਹੈ ! ਓ. ਦਿਨ!, ਕੀ ਤੈਂ ਨਹੀਂ ਸੁਣਿਆ ਮੈਰਾ ਸੁਨੇਹਾ ! ਦਿਨ ਵਿਚ ਇਕ ਹੋਰ 'ਦਿਨ' ਹੈ ! ਰਾਤਰੀ ਓਂ ਗਤੇ, ਕੀ ਤੈਂ ਨਹੀਂ ਸੁਣਿਆ, ਮੈਰਾ ਸੁਨੇਹਾ ਰਾਤ ਵਿਚ ਇਕ ਹੋਰ 'ਰਾਤਰੀ' ਏ ! ਓ ਸੰਧਿਆ ਤੇ ਓ ਪ੍ਰਭਾਤੇ, ਤੁਹਾਡੀ ਸ਼ੇਖੀ ਵਿਚ ਇਕ ਹੋਰ ਸੁਨੈਹਰੀ-ਜੀਵਣ ਏ ! ਹਾਂ ਇਸ ਸਾਰੀ ਓਪਤ-ਪਰਲੋ ਦੇ ਪਿਛੇ ਵੀ ਇਕ ਹੋਰ ਅਦ੍ਰਿਸ਼ਟ ਸੱਤਾ ਏ; ਜਿਸ ਵਿਚ ਨਾ ਦਿਨ ਤੇ ਨਾ ਰਾਤ, ਨਾ ਸੰਧਿਆ, ਨਾ ਪ੍ਰਭਾਤ, ਨਾ ਉਤਪਤ ਨਾ ਪਰਲੋ ਏ। ਇਹ ਸਦ-ਹੁਣ, ਸਦ-ਦਿਨ ਤੇ ਸਥਿਰ ਸੂਰਜ ਸਿਖਰ ਏ, ਇਸ ਨੂੰ 'ਅਬਚਲੀ ਜੋਤ' ਆਂਹਦੇ ਨੇ ! ਪਰ ਕੀ ਇਹ ਜੋਤ ਏ ? ਜੋਤ ਤਾਂ ਚਾਨਣ ਦਾ ਨਾਮ ਹੈ ਤੇ ਜਿਥੇ ਚਾਨਣ ਹੈ, ਓਥੇ ਨਾਲ ਨਾਲ ਅਚਾਨਣ ਵੀ ਹੈ, ਤੇ ਜੋਤ ਤਾਂ ਸਿਰਫ ਇਕ ਇੰਦਰੇ ਅੱਖਾਂ ਦਾ ਵਿਸ਼ਾ ਹੈ—ਪਰ ਇਹ ਪਰਮ-ਜੋਤ, ਇਹ ਵਿੱਥ-ਜੋਤ, ਇਹ ਮਹਾਂ ਜੋਤ, ਇਹ ਸੇਵਰੀ-ਜੋਤ ਸਾਡੇ ਅੰਦਰ ਆਂਵਦੀ ਹੈ ਤਾਂ ਸਾਰੇ ਇੰਦਰੇ ਮਸਤ-ਉਲ-ਮਸਤ, ਖੀਵੇ ਤੇ ਹਰੇ ਭਰੇ ਹੋ ਜਾਂਵਦੇ ਨੇ, ਕੰਨਾਂ ਵਿਚ ਕੋਈ ਰੁਣਝੁਣ ਅਜ਼ਲੀ, ਅਬਦੀ ਝੁਨਕਾਰ ਪ੍ਰਤੀਤ ਹੋਂਦੀ ਏ। ਲੂੰ ਲੂੰ ਪੁਲਕਾਵਤ ਹੋਂਦੇ ਨੇ, ਹੀਆ ਹੁਲਸਾਂਵਦਾ ਏ, ਚਿਤ ਚੌਰ ਅੰਜ ਹਰਿਆ ਜਾਂਵਦਾ ਹੈ, ਬੁਧੀ ਲੋਟ ਪੋਰ ਹੋ ਕੇ ਚਰਨ-ਸਰਨ ਫੜਦੀ ਹੈ, ਤੇ ਆਤਮਾ, ਗੁਪਤ-ਆਤਮਾ ਇਸ ਨੂੰ ਸੁਣ ਕੇ ਗੱਜ ਵੱਜ ਖਲੋਂਦਾ ਹੈ। ਪ੍ਰਗਟ, ਸਪਸ਼ਟ, ਪੇੜੀ ਚੜ੍ਹਿਆ ਨੂਰ ਇਹ—ਓਹ ਸਹੰਸਰ ਕੋਹਿਤੂਰਾਂ ਨੂੰ ਮਾਤ

( ੧੬੩ )

ਕਰਨ ਵਾਲੜਾ, ਠੰਡਾ ਫਿਰ ਵੀ ਨਿੱਘਾ, ਸੀਤਲ-ਤੇਜ਼,  
 ਅੰਧੇਰ ਹੀਣ, ਬੀਨ-ਪ੍ਰਬੀਨ, ਸੋਲਾਂ ਕਲਾ ਸੰਪੁਰਨ, ਸਹੰਸਹਰ  
 ਕਲਾ ਸੰਪੁਰਨ ਜੇਤ ਇਹ ! ਤਾਂ ਤੇ ਇਸ ਗੁਪਤ ਸੂਖਮ  
 ਜੇਤ ਨੂੰ 'ਸੁਣਿਐ' ਤੇ ਫਿਰ 'ਮੰਨਿਐ' ਵਾਹ ਵਾਹ ਪਰਮ-  
 ਜੇਤ, ਸ਼ਬਦ-ਜੇਤ ਦਰਸ਼ਨ !!

•••

## ਸ੍ਰੀ ਜਪੁਜੀ !

### ਅਕਾਲ ਪੁਰਖ ਦਰਸ਼ਨ !

ਮੇਰੇ ਜੇਗੇਸ਼੍ਰ ਬਾਬਾ ਜੀਉ, ਤੁਸੀਂ ਜਪੁਜੀ ਦੀ ਗੰਗਾ  
 ਵਹਾਈ ਜਾਂਦੇ ਹੋ ਤੇ ਸ੍ਰੀ ਅੰਗਦ ਜੀਉ ਲਿਖੀ ਜਾਂਦੇ ਨੇ, ਅੱਜ  
 'ਪੱਟੀ' ਲਿਖਣ ਵਾਲਾ ਵੀ ਤੂੰ, ਤੇ ਲਿਖਾਣ ਵਾਲਾ ਵੀ  
 ਆਪ ਤੂੰ—ਤੇ ਪੜ੍ਹਨ ਵਾਲਾ ਵੀ ਤੂੰ ਆਪੋ ! ਓ ਬਾਬਾ,  
 ਤੇਰਾ ਅਖੀਰਲਾ ਦਾਨ ਇਹ ਅਗੰਮਵੀਂ ਦਾਤ ਹੈ, ਜਿਸ ਵਿਚ  
 ਜਿਤਨਾ ਵਧੇਰਾ ਮੈਂ ਚੁਭੀ ਮਾਰਨਾ ਹਾਂ, ਤਿਤਨਾ ਵਧੇਰਾ ਹੀ  
 ਵਿਸ਼ਾਲਤਾ ਪਰਤੀਤ ਹੋਂਦੀ ਏ, ਪਰ ਤੇਰੀਆਂ ਹੱਦਾਂ ਕਿਥੇ !  
 ਓ ਲੰਮਾੜੇ, ਆਪਣੀਆਂ ਟੰਗਾਂ ਪਸਾਰ ਕੇ ਹੋਰ ਲੰਬੀ ਹੋ  
 ਜਾ ! ਓ ਚੌੜਾਅਤੋਨੇ, ਚਹੁੰ ਕੁੰਟਾਂ ਨੂੰ ਚੋਰ ਕੇ ਅੱਗੇ ਲੰਘ  
 ਜਾ ! ਓ ਵਿਸ਼ਾਲਤਾ, ਐਡੀ ਵੱਡੀ ਹੋ ਜਾ ਜੁ ਸਹੰਸਹਰ ਹੀ

( ੧੬੪ )

ਸਾਗਰ ਤੇਰੀ ਗਾਗਰ ਵਿਚ ਸਮਾ ਜਾਵਣ ! ਓ ਬੁਹਾਂਡੈ, ਐਡੇ ਬਿਖਰ ਜਾਓ ਜੀਕਣ ਓਸ ਅਕਾਲ-ਗੰਗਾ ਵਿਚ ਬੇਅੰਤੇ ਤਾਰੇ ! ਤਾਂ ਵੀ ਓ ਹੱਦੇ, ਤੁਸੀਂ ਮੇਰੇ 'ਅਕਾਲ-ਪੁਰਖ' ਨੂੰ ਨਹੀਂ ਸਮਾ ਸੱਕਦੀਆਂ ! ਓ ਬੇ-ਹਦੀ ਹੱਦ, ਓ ਕੜ-ਫਾਟੀ ਢੂੰਘ, ਓ ਅਣ-ਕੱਛੀ ਵਿਸ਼ਾਲਤਾ, ਤੂੰ ਵੀ ਨਹੀਂ ਜਾਣਦੀ ਅਨ-ਹੋਦੇ ਮਾਹੀ ਨੂੰ ! ਓ ਕਾਲ, ਤੇਰੀ ਆਦ ਦੇ ਕਿਧਰੇ ਪਿਛੇਰੇ, ਹਾਂ ਸਾਰਿਆਂ ਜੁਗਾਂ ਦੇ ਅਗੇਰੇ ਕੋਈ ਹੋਰ ਲਮਲਜਿੜੀ, ਅਣਕੱਛੀ, ਅਣਮਿਣੀ, ਅਣਗਿਣੀ ਕਾਲ ਕਲਾ; ਕੀ ਇਸ ਨੂੰ 'ਜੁਗਾਦਿ' ਕੈਂਹਦੇ ਨੇ ? ਪਰ ਆਦ ਦੇ ਪਿਛੇ ਜੁਗ ਦੇ, ਤੁਹਾਡਾ ਵੀ ਕੋਈ ਮਹਾਂ-ਕਾਲ ਹੋਵੇਗਾ, ਕਿਉਂਕਿ ਜੀਕਣ ਦਿਨ ਦੇ ਪਿਛੇ ਰਾਤ ਹੈ, ਤੀਕਣ ਹੀ ਆਦ ਪਿਛੇ ਜੁਗਾਦ ਏ—ਪਰ ਓ ਕਾਲ-ਕਿਣਕਿਓ : ਓ ਆਦ, ਮਧ ਤੇ ਅੰਤੇ, ਤੇ ਆਦ ਪਿਛੇਕੜ ਜੁਗਾਦੇ, ਤੁਸੀਂ ਵੀ ਨਹੀਂ ਜਾਣਦੇ ਓ ਨਿਰੰਤਰ (Un cut-one) ਏਕਤਾ, ਜਿਸ ਨੂੰ ਅਕਾਲ ਪੁਰਖ ਆਂਹਦੇ ਨੇ ! ਇਸ ਵਿਚ ਇਕ ਖਿਣ ਤੇ ਚਹੁ ਜੁਗ ਇਕ, ਕਿਉਂਕਿ ਇਹ ਹੋਇਆ ਜੁ ਕਾਲ ਦੇ ਉਪਰਲਾ ਅਕਾਲ ! ਇਸ ਵਿਚ ਚੌਰਾਸੀ ਦੀ ਹੇਰਾਂ ਵੇਰੀ ਤੇ ਨਿਮਾਣੀ-ਨਿਮਖ ਇਕ। ਹੋਏ ਜੁ ਅਕਾਲ ਤੁੱਕੜੀ ਦੇ ਦੇ ਸਾਵੇਂ ਛਾਬੇ ! ਓ ਅਕਾਲ, ਸਰਬ-ਨਿਹਾਲ, ਤੈਨੂੰ ਵੇਖ ਕੇ ਮਨ ਠੰਡਾ ਥੀਂਵਦਾ ਏ, ਇਸ ਵਿਚ ਵਲਵਲਿਆਂ ਦੀਆਂ ਗੰਗਾਂ ਉਪਜਦੀਆਂ ਨੇਂ, ਇਸ ਵਿਚ ਅਨੰਦ ਦੇ ਜਵਾਰ ਭਾਟੇ ਉਪਜਦੇ ਨੇ । ਇਸ ਵਿਚ ਨਾਦ-ਵਿਨੋਦ ਦੇ ਦਿਲ-ਤੰਤ੍ਰਗ ਤਾਰੀਆਂ ਮਾਰਦੇ, ਉਪਜਦੇ ਤੇ ਵਿਗਸਦੇ ਨੇ ! ਓ ਅਕਾਲ, ਮੇਰੀਆਂ ਗਿਣਤੀਆਂ;

( ੧੬੫ )

ਮੇਰੀਆਂ ਇਰਿਬ ਮੈਟਕਾਂ (Arithmetic) ਤੇ ਮੈਥਮੈਟਕਾਂ (Mathematic) ਤੋਂ ਤੂੰ ਓਥੇ, ਗਜ਼ਾਂ, ਮੀਲਾਂ, ਯੋਜਨਾ, ਯਗਾਂ, ਮਨਵਿਤਰਾਂ, ਮਹਾਂ ਕਾਲਾਂ—ਹੱਦਾਂ ਤੋਂ ਉਪਰ ...ਵਾਹ ! ਵਾ ! ਓ ਮੇਰੇ ਅਨੁਮਾਨਾਂ, ਖਿਆਲਾਂ, ਕਲਪਨਾਂ ਤੋਂ ਵੀ ਮਹਾਨ ਉਤੇ ! ਹਾਂ ਅੱਜ ਤੂੰ ਆ ਵੜਿਆ ਇਸ ਤੀਲਿਆਂ ਵਾਲੀ ਕੁਲੀ, ਇਸ ਸੁੱਕੀ ਸਾਇੰਸ ਵਾਲੀ ਜੁੱਲੀ ਵਿਚ, ਇਸ ਹਿਰਦੇ ਦੀ ਗੁਲੀ ਖਾਣ ਲਈ ! ਜੀ ਆਇਆਂ ਨੂੰ, ਵਾਹ ਵਾਹ ਆਦਿ, ਅਨੀਲ, ਅਨਾਦਿ ਅਨਾਹਤਿ ਜੁਗ ਜੁਗ ਏਕੋ ਵੇਸ !

## ਸ੍ਰੀ ਜਪੁਜੀ

### ਸਰਬ ਸੰਸੇ ਦੂਰ !

ਮੇਰੇ ਜਗਤ ਗੁਰੂ ਜੀਓ, ਇਕ ਸੰਸਾ ਕਦੇ ਵਿਆਪਦਾ ਹੈ, ਕਿਉਂਕਿ “ਸੰਸਾ ਇਹ ਸੰਸਾਰ” ਹੈ। ਕੀ ? ਸੱਚ ਖੰਡ ਦੇ ਪੰਜ ਪਉੜੇ ਨੇ, ਪਰ ਇਹਨਾਂ ਦੀ ਨੀਂਹ ਵੀ ਓਥੇ ਹੈ ਜਿਥੇ “ਆਖਣਿ ਜੋਰੁ ਚੁਪੈ ਨਹਿ ਜੋਰੁ”, ਹਾਂ ਓਹ ਅਵਸਥਾ ਜਿਥੇ ਜਾ ਕੇ ਜੋਰ ਕੁਝ ਇੰਦ੍ਰ ਬੜ ਪੈਂਦਾ ਹੈ, ਜੀਕਣ ਪਤ-ਬੜ ਵਿਚ ਪੱਤੇ, ਪਰ ਫਿਰ ਆਪ ਜੀ ਦੇ ‘ਕਰਮ-ਖੰਡ’ ਵਿਚ ਅੱਪੜ ਕੇ “ਜੋਰ” ਐਡਾ ਠਾਠਾਂ ਮਾਰਦਾ ਵੱਧਦਾ

( ੧੬੬ )

ਅਂਵਦਾ ਹੈ ਕਿ ਓਥੇ “ਜੋਰ ਹੀ ਜੋਰ” ਦਾ ਵਰਤਾਰਾ ਹੈ;

“ਕਰਮ ਖੰਡ ਕੀ ਬਾਣੀ ਜੋਰੁ। ਤਿਥੈ ਹੋਰੁ ਨ ਕੋਈ ਹੋਰ। ਤਿਥੈ  
ਜੋਧ ਮਹਾ ਬਲਸੁਰ। ਤਿਨ ਮਹਿ ਰਾਮ ਰਹਿਆ ਭਰਪੁਰ।”  
ਕੀ ਫਿਰ ਇਥੇ ਇਕ ਪਾਸੇ ਬਲਹੀਨ ਅਵਸਥਾ ਨਹੀਂ, ਤੇ  
ਦੂਜੇ ਪਾਸੇ ਬਲ ਗੁੱਧੀ ਅਵਸਥਾ ? ਓ ਬਾਬਾ, “ਇਹ  
ਸੰਸਾ ਮੌਕੇ ਅਨਦਿਨ ਵਿਆਪੇ।”.....ਪਰ ਮੇਰੇ ਜਾਣੀ ਜਾਣ  
ਪਿਤਾ ਜੀਓ.....ਇਹ ਸੰਸੇ ਤਦ ਤਕ ਸਨ ਜਦ ਤਨ ਮਨ  
ਤੇ ਚਿਤ ਸੁਨੇ, ਤੇ ਬੁਧੀ ਵੀ ਆਤਮ ਰਸ ਤੋਂ ਅਣਗੁੱਧੀ  
ਸੀ—ਜਦ ਇਸ ਅੰਤਹ ਕਰਣ ਵਿਚ ‘ਨਾਮ ਰਸ’ ਆਇਆ  
ਤਾਂ ਸਾਰੇ ਸੰਸੇ ਆਪੇ ਦੂਰ ਤੇ ਕਾਛੂਰ ਹੋ ਗਏ। ਹੁਣ ਸਚ  
ਮੁਚ ਮੇਰਾ ਨਾ ਮਾਣ, ਨਾ ਤਾਣ ਨਾ ਪ੍ਰਾਣ; ਸਭ ਕੁਝ ਤੇਰਾ  
ਹੀ ਤੇਰਾ; ਤੇਰਾ ਬਲ, ਤੇਰਾ ਭੇਜ, ਤੇਰਾ ਅਠੱਲਵਾਂ ਪ੍ਰਭਾਵ !  
ਓ ਜਗਤ ਜਲੰਦੇ ਦੇ ਰਖਿਯੁਕ, ਇਹ ‘ਜੋਰ’ ਕਾਸੇ ਚਿਸ਼ਮੇ  
ਵਾਂਝ ਮੈਂ ਤੈਂ ਤੇ ਹਭ ਕੋਈ ਦੇ ਅੰਦਰੋਂ ਫੁਟ ਫੁਟ ਕੇ ਨਿਕ-  
ਲਦਾ ਹੈ ਤੇ ਅਸੀਂ ਜਾਣਦੇ ਹਾਂ, ਜੁ ਇਹ ਸਾਡਾ ਆਪਣਾ  
ਹੈ—ਪਰ ਕੀ ਸਾਇਸਦਾਨ ਇਹ ਨਹੀਂ ਜਾਣਦੇ ਜੁ ਹਰ ਇਕ  
ਚਿਸ਼ਮੇ ਦੇ ਪਿਛੇ ਕੋਈ ਬਰਫ ਹੈ; ਕੋਈ ਛਿਪੀ ਲੁਕੀ ਨਾਲੀ  
ਹੈ ਜੁ ਇਹਨਾਂ ਨਿੱਕਿਆਂ ਨਿੱਕਿਆਂ ਚਸ਼ਮਿਆਂ ਨੂੰ ਅਗੋਂ  
ਜਾ ਕੇ ਭਰਦੀ ਏ—ਤੇ ਓਹ ਮਹਾਂ ਮੰਬਾ, ਓ ਮਹਾਂ ਪੂਜਨ  
ਹੋਰ ਕੀ ਏ, ਸਵਾਏ ‘ਨਾਮ’—ਬਲ ਦੇ; ਜੁ ਖੰਡ ਮੰਡਲ  
ਬਹੁਮੰਡਾਂ ਨੂੰ ਆਪਣੇ ਬਲ ਨਾਲ ਪਕੜ ਰੱਖਦੀ ਏ; ਨਹੀਂ  
ਤਾਂ ਇਸ ਅਣ-ਆਸਰੇ ਦੇਸ ਵਿਚ ਛਿੱਢਲ-ਧਰਤੀ ਕੀਕਣ  
ਖਲੋਂਵਦੀ ?.....ਓ ਚੰਨੇ, ਓ ਤਾਰਿਓ, ਓ ਸੁਰਜੇ, ਤੁਸੀਂ

( ੧੬੭ )

ਨਹੀਂ ਖਿੱਚਦੇ ਮੇਰੀ ਧਰੜੀ ਮਾਤਾ ਨੂੰ, ਤੁਸੀਂ ਮੋਏ ਹੋਏ  
ਕੀਕਣ ਬਾਹਵਾਂ ਖਲਿਆਰਸੋ ? ਤੁਹਾਨੂੰ ਸਭ ਨੂੰ ਨਾਮ-  
ਤੰਦਾਂ ਖਿੱਚਦੀਆਂ ਨੇ, ਮੇਰੇ ਬਾਪੂ ਦੀਆਂ ਸਰਬ-ਸਮਾਈਆਂ  
ਬਾਹਵਾਂ ਏਹ ! ਓ ਸਾਗਰੇ, ਉਛਲਦੇ ਹੋਏ ਰਤਨਾਗਰੇ, ਓ  
ਹਿਰਦੇ ਦਿਓ ਅਗਾਧ ਸਮੁੰਦਰੇ, ਤੁਸੀਂ ਆਪਣੇ ਆਪ ਨਹੀਂ  
ਉਠਦੇ । ਤੁਹਾਡੀਆਂ ਤਣਾਵਾਂ ਕੱਸਣ ਵਾਲੀ ਸੱਤਾ ਕੋਈ  
ਹੋਰ ਹੈ, ਓਹ 'ਨਾਮ'-ਅਨਾਮ ਏ, ਸਰਬ-ਸੰਸਾਰ ਦੀ ਜਿੰਦ  
ਜਾਨ ! ਓ ਸੰਸਿਓ, ਅੱਜ ਤੁਸੀਂ ਕੇਹੜੀ ਠੋਕਰ ਨਾਲ  
ਟੁੱਟ ਫੁੱਟ ਗਏ, ਕੀ ਤੁਹਾਨੂੰ ਮੇਰੇ ਬਾਬੇ ਦੀ ਜਪ੍ਰ-ਚਿਟਾਨ  
ਨੇ ਚੂਰ ਭੂਰ ਕੀਤਾ ਏ ! ਓ ਜਪੁਜੀ, ਮੇਰੇ ਹਿਰਦੇ ਦੀ  
ਚਾਬੀ, ਨਾਮ ਦੀ ਧੀ, ਧੰਨ ਧੰਨ, ਧੰਨ ਧੰਨ ! ਵਾਹ ਵਾਹ  
ਸਰਬ ਸੰਸੇ ਦੂਰ ਤੇ ਚਿਕਨਾ ਚੂਰ !!



# ਅੰਤਮ-ਦਰਸ਼ਨ !

## ਬਾਬੇ ਜੀ ਦੇ ਫੁਲ !

ਓ ਆਪਣ-ਆਪਿਆ, ਓ ਚੋਜੀ-ਮੌਜੀ ਬਾਬਾ, ਕੀ  
ਅੱਜ ਆਪ ਜੀ ਨੇ ਤਿਆਰੇ ਕੀਤੇ ਨੇ ਸੱਚ-ਖੰਡ ਵਲ ਮੋੜੇ  
ਪਾਵਣ ਲਈ ? ਪਰ ਕੀ ਮਾਤ-ਲੋਕ ਵਿਚ ਆਪ ਜੀ ਨੇ ਆ  
ਕੇ ਸੱਚ-ਖੰਡ ਨਹੀਂ ਵਰਤਾਇਆ ? ਇਥੇ ਉੱਥੇ, ਜਿੱਥੇ  
ਕਿੱਥੇ ਤੂੰ ਹੀ ਤੂੰ, ਤੂੰ ਹੀ ਤੂੰ, ਓ ਨਿਰੰਕਾਰੀ-ਬਾਬਾ ! ਪਰ  
ਫਿਰ ਵੀ ਅੱਜ ਤਨ ਦੀ ਮਟਕੀ ਨੂੰ ਤੋੜਨ ਦਾ ਚਾਉ ਚੜ੍ਹਿਆ  
ਏ, ਤੇ ਮੇਰਾ ਬਾਬਾ ਅੱਜ ਇਕ ਡੇਰਾ ਛੱਡ ਦੂਜੇ ਸਰਬ-ਸਮਾਏ  
ਡੇਰੇ ਲਈ ਤਿਆਰ ਏ : ਅੰਗਦ ਜੀ ਚਰਨ-ਕਮਲ ਝੱਸ  
ਰਹੇ ਨੇ, ਹੰਝੂਆਂ ਦੀ ਝੜੀ ਨਾਲ ਚਰਨ ਧੋ ਰਹੇ ਨੇ,  
ਮਿੱਠੀ ਮਿੱਠੀ ਪੌਣ ਚੌਰੀ ਕਰ ਰਹੀ ਏ, ਤੇ ਰੋਂਦੀ ਰਾਵੀ  
ਛਾਂਈਂ ਮਾਰ ਰਹੀ ਏ, ਤੇ ਚੋਜੀ-ਬਾਬਾ ਚਾਦਰ ਕਰ ਕੇ ਸੁੱਤਾ  
ਹੈ, ਹੁਣੇ ਹੁਣੇ ਸ੍ਰੀ ਜਪੁਜੀ ਉਚਾਰਨ ਹੋਇਆ ਤੇ ਜਦ ਅੰਤ  
ਆਇਆ ਹੈ ਤਾਂ ਸ੍ਰੀ ਅੰਗਦ ਜੀਉ ਨੇ ਸਲੋਕ ਵੀ  
ਨਾਲ ਪੜ੍ਹਿਆ ਹੈ “ਨਾਨਕ ਤੇ ਮੁਖ ਉਜਲੇ, ਕੇਤੀ ਛੁਟੀ  
ਨਾਲ !”..... ਹਿੰਦੂ ਮੁਸਲਮ ਵੀਰ ਦੋਵੇਂ ਦੋ ਸਫ਼ਾ ਬਣਾ ਕੇ  
ਖੜੋਤੇ ਨੇ, ਕੋਈ ਹਨੋਰੀ ਝੱਖੜ ਅਂਵੰਦਾ, ਸਭ ਦੀਆਂ ਅੱਖ  
ਘੋੜੀ ਦੇਰ ਲਈ ਆਪ ਬੰਦ ਹੋ ਜਾਂਵਦੀਆਂ ਨੇ, ਤੇ ਚਾਦਰ

ਆਪਣੇ ਆਪ ਉੱਠਦੀ ਏ, ਤੇ ਵੇਖੋ ਨਾ ਹੇਠਾਂ ਹੋਰ ਕੁਝ  
ਨਹੀਂ ਸਵਾਏ ਉਹਨਾਂ ਫੁੱਲਾਂ ਦੇ ਜੁ ਸ੍ਰੀ ਬਾਬੇ ਜੀ ਦੇ ਸਦਾ  
ਅੰਗ ਸੰਗ ਨੇ, ਉਹਨਾਂ ਦਾ ਰਾਹ ਮੱਲੇ ਕੈ ਬੈਠੇ ਹੋਏ ਨੇ,  
ਅੱਗੇ ਵੀ ਤੇ ਪਿੱਛੇ ਵੀ, ਲੋਕ ਵੀ ਭੇ ਪ੍ਰਲੋਕ ਵੀ ! ਓ  
ਜਾਦੁ-ਫੁੱਲੇ, ਓ ਜੀਵਦੇ-ਫੁੱਲੇ, ਓ ਸਦ-ਬਸੰਤੀ ਫੁੱਲੇ, ਮੇਰੇ  
ਗਲ੍ਹ ਦਾ ਹਾਰ ਤੁਸੀਂ ! ..... ਓ ਹਿੰਦੂ, ਮੁਸਲਿਮ, ਈਸਾਈ,  
ਪਾਰਸਾਈ ਤੇ ਮੁਸਾਈ ਵੀਰੇ, ..... ਓ ਪੈਰਬੀਓ, ਓ ਪੱਛਮੀਓ .....  
ਓ ਸਨਾਤਨੀਓ, ਓ ਨਵਾਖਿਆਲੀਓ ..... ਇਹ 'ਫੁੱਲ' ਅਸਾਂ  
ਸਭ ਦਾ ਸਾਂਥਾ ਵਿਰਸਾ ਏ। ਆਵੇ ਇਹਨਾਂ ਨੂੰ ਮੁੜ ਮੁੜ  
ਵੰਡੀਏ, ਇਹ ਦਾਤ ਵੰਡਿਆਂ ਵੱਧਦੀ ਏ, ਖਾਧਿਆਂ ਹੋਰ  
ਸਵਾਈ ਹੋਂਦੀ ਏ ..... ਇਹ ਸਾਰੇ ਸਮੁੱਚਵੇ-ਫੁੱਲ, ਵੀਰ ਜੀਓ  
ਮੈਂਡੇ, ਤੁਹਾਡੇ ਸਰਬ-ਸਾਂਝੇ ! ਇਹਨਾਂ ਨੂੰ ਦੇਬੇ ਜਿਸੀਂ ਹੋਠ  
ਤਾਂ ਵੀ ਇਹ ਉਗਾਣਗੇ, ਇਹਨਾਂ ਨੂੰ ਅੱਗ ਵਿਚ ਸਾਜੇ ਤਾਂ  
ਵੀ ਹਭ ਕੋਈ ਨੂੰ ਤਾਰਨਗੇ ! ਓ ਅਣੋਖੇ-ਫੁੱਲੇ, ਮੇਰੇ ਬਾਬੇ  
ਦੀ ਅਖੀਰਲੀ ਦਿਤ-ਦਾਤ, ਤੇ ਸੌਗਾਤ ਤੁਸੀਂ ! ਓ ਫੁੱਲੇ,  
ਤੁਸੀਂ ਹੁਣ ਤਕ ਖਿੜੇ ਹੋਏ ਹੋ, ਤੁਸੀਂ ਮੈਂਡੇ ਹਿਰਦੇ ਦੇ  
ਫੁੱਲਦਾਨ ਵਿਚ ਹੁਣ ਵੀ ਖਿੜ ਖਿੜ ਹੁੱਸਦੇ— ਤੇ ਇਹਨਾਂ  
ਫੁੱਲਾਂ ਦੀ ਸੁਗੰਧ ਇਹ ਜਨਮ-ਸਾਖੀ : ਚਹੁ ਜੁਗੀ ਜਨਮਸਾਖੀ !!  
ਵਾਹ ਵਾਹ ਮੇਰੇ ਬਾਬੇ ਦੇ ਸਦ-ਬਸੰਤੀ ਸਰਬ-ਸਾਂਝੇ ਫੁੱਲ !!



( ੧੭੦ )

## ਮੁਕਤ ਅੰਤਰ-ਆਤਮੇ

ਇਸ਼ਨਾਨ ਲਈ

## ੬੮ ਉਤਮ ਤੀਰਥ

ਜਾਂ ਪ੍ਰੇਮ-ਭਰੀਆਂ ਅੱਠ-ਸੱਠ ਸਾਖੀਆਂ !

ਓ ਅੱਠ-ਸੱਠ ਸਾਖੀਓ, ਓ ਬਾਬੇ ਦੀਓ-ਅਨੁਪਮ  
 ਝਾਕੀਓ, ਤੁਹਾਡੇ ਵਿਚ ਕੋਈ ਅਣੋਖੀ ਰੰਗਤ ਤੇ ਸੁਗੰਧਤ  
 ਏ, ਇਹਨਾਂ ਵਿਚ ਨਿਤ-ਅਵਤਾਰ ਬਾਬੇ ਦੀ ਮੁੜ-ਮੁੜਵੀ  
 (Recurring) ਮੂਰਤ ਏ--ੁਹ ਬਾਬਾ, ਹੁਣ ਵੀ ਖੂੰਡੀ  
 ਖੜਕਾਂਦਾ ਘਰ ਘਰ ਤੇ ਦਰ ਦਰ ਆਵੰਦਾ ਤੇ ਹਰ ਇਕ  
 ਘਰ ਨੂੰ 'ਸੋ-ਘਰ' ਤੇ 'ਸੋ-ਦਰ' ਬਣਾਵੰਦਾ ਏ ! ਓ ਬਾਬਾ,  
 ਤੂੰ ਮਲਕੜੇ ਜਹੋ ਉੱਚੇ ਅਰਸ਼ਾਂ ਤੋਂ ਇਕ ਦਿਨ ਹੇਠਾਂ  
 ਉਤਰਿਆ ਤੇ ਮੇਰੀ ਕੱਖਾਂ ਦੀ ਕੱਲੀ ਵਿਚ ਆ ਦੜਕਿਆ।  
 ਉਸੇ ਮੇਰੇ ਕੁਸ਼ਟੀ-ਵੀਰ ਵਾਂਝ, ਮੈਂ ਚੱਕੜ ਹੋਇਆ ਡਰਿਆ  
 ਕਿ ਕੌਣ ਆਏ ਇਸ ਤੀਲਿਆਂ ਦੀ ਝੋੰਪੜੀ ਵਿਚ; ਜਿਸ  
 ਵਿਚ ਚਾਨਣੀ ਵੀ ਛਾਨਣੀ ਦੇ ਛੇਕਾਂ ਥਾਣਣੀ ਵਗ ਜਾਂਵਦੀ  
 ਏ--ਪਰ ਅੱਜ ਜਦ ਅੱਖਾਂ ਖੋਲ ਕੇ ਵੇਹਨਾਂ ਵਾਂ, ਤਾਂ  
 ਸੱਚ ਮੁੱਚ ਇਹ ਪਤਾ ਲਗਾ ਹੈ ਕਿ ਓਹ ਆਪ ਹੀ ਸੀ।  
 ਹਾਂ ਨੂਰਾਨੀ-ਬਾਬਾ ਜਿਸ ਦਾ ਚਿਹਰਾ-ਮੋਹਰਾ ਸਹੰਸਰ-ਸੂਰਜਾਂ  
 ਨੂੰ ਸ਼ਰਮਾਵਦਾ ਤੇ ਗਰਮਾਵਦਾ, ਤੇ ਜਿਸ ਦਾ ਅਠੋਲ ਤੇਜ

( ੧੭੧ )

ਕੌਣ ਅੱਖ ਏ ਜੋ ਝੱਲੇ ਯਾ ਮੱਲੇ ? ਹਾਂ, ਸੱਚ ਏ, ਓ  
ਬਾਬਾ, ਤੈਂਡਾ ਅਮਿਤ-ਤੇਜ ਮੈਂ ਪੈਹਲੋਂ ਝੱਲ ਨਹੀਂ ਸਕਿਆ,  
ਇਹ ਨੂੰ ਵੇਖ ਕੇ ਅਖਾਂ ਆਪ ਮੂਧੀਆਂ ਹੋ ਗਈਆਂ, ਪਰ  
ਓ ਮਸੀਹਾ, ਤੂੰ ਆਇਆ, ਤੂੰ ਛਣ ਛਣ ਕਰਦਾ ਆਇਆ, ਤੂੰ  
ਮੈਂਡੀ ਜੁੱਲੀ ਵਿਚ ਵੜ ਗਿਆ, ਮੈਨੂੰ ਪਿਆਰ ਕੀਤਾ, ਮੈਨੂੰ  
ਠੰਡੀਆਂ ਮਲ੍ਹਮਾਂ ਲਾਈਆਂ, ਮੈਨੂੰ ਨਵਾਜਿਆ ! ..... ਓ ਬਾਬਾ,  
ਤੇਰੀ ਨੂਰਾਨੀ-ਪਰਸ, ਕੁਸ਼ਟੀ ਨੂੰ ਰਿਸ਼ਟ-ਪੁਸ਼ਟ ਕਰਣ  
ਵਾਲੜੀ ! ਓ ਸੋਹਣਿਆ ਮੈਂ ਵੇਹਨਾਂ ਵਾਂ ਤੂੰ ਹਰ ਇਕ ਦੀ  
ਕੁੱਲੀ ਵਿਚ ਆਵਣ ਲਈ ਤਿਆਰ ਏਂ—ਤੂੰ ਹੋਇਓਂ ਜੁ  
ਨਿਤ-ਅਵਤਾਰ ਤੇ ਜਦ ਤੂੰ ਆਵਨਾ ਵੇਂ, ਤਾਂ ਤੇਰੇ ਰਾਹ  
ਵਾਲੀਆਂ, ਸੁਕੀਆਂ ਖੇਤੀਆਂ ਵੀ ਹਰੀਆਂ-ਭਰੀਆਂ ਹੋ  
ਜਾਂਵੰਦੀਆਂ ਨੇ। ਜਿੱਥੇ ਤੂੰ ਆਪਣਾ ਖੂੰਡਾ ਖੜਕਾਏਂ, ਤਿਥੇ  
ਮਾਖਿਓਂ-ਮਿੱਠੇ ਚਸ਼ਮੇ, ਸ੍ਰੀ ਪੰਜਾ-ਸਾਹਿਬ ਆਪ ਵਗ ਟੁਰਦੇ  
ਨੇ—ਤੂੰ ਕਈਆਂ ਤਿਹਾਇਆ ਮਰਦਾਨਿਆਂ ਨੂੰ ਖਿਲਾਏਂ  
ਪਿਲਾਏਂ ਤੇ ਰਜਾਏਂ, ਤੇ ਕਈਂ ਬਾਲਿਆਂ ਦੇ ਮੂੰਹ ਇਜੇਹੇ  
ਬੰਦ ਕਰੇਂ ਜੁ ਉਹਨਾਂ ਨੂੰ ਨਾ ਭੁੱਖ ਨਾ ਦੁੱਖ, ਨਾਂ ਉਸਨ  
ਨਾ ਸੀਤ, ਸਦਾ ਰੱਜੇ ਪੁੱਜੇ ਤੇ ਗਹਰ ਗੰਭੀਰ ਵੇਂ—  
ਓ ਨੂਰਾਨੀ ਬਾਬਾ, ਤੀਜੇ ਪਕਾਰ ਦੇ ਪੰਢੀ ਓਹ ਜੋ ਨਾ  
ਸਵੇਰੇ ਨਾ ਰਾਤੀਂ ਸੰਧਿਆ ਵੈਲੇ ਉਡਦੇ ਤੇ ਦੇਵਾਂ ਹੋਦਾਂ ਨੂੰ  
ਮੇਲਦੇ ਤੇ ਕੱਛਦੇ, ਇਹਨਾਂ ਸਾਰਿਆਂ ਦੇ ਨੂੰਠੇ ਵਿਚ ਖੈਰ-  
ਪਾਂਵਦਾ ਤੂੰ ਆਪ ! ਓ ਸੋਹਣਿਆ ਜਦ ਕਦੇ ਕੋਈ ਔਖੀ  
ਘੜੀ ਆਂਵਦੀ ਤਾਂ ਤੂੰ ਭੱਜਾ ਭੱਜਾ ਆਂਵਦਾ। ਇਹ ਤੈਂਡਾ  
ਬਿਰਧ, ਇਹ ਤੈਂਡਾ ਕਰਮ—ਦੇਰੀਆਂ ਸੋਗੀਆਂ ਦਾ ਤਾਂ

ਤੂ ਖਾਸ ਅੰਗੀ-ਸੰਗੀ ਤੇ ਆਜ਼ੀ ! ਓ ਸੁੱਤਿਆਂ ਨੂੰ ਜਗਾਣ ਵਾਲਿਆ, ਰੋਦਿਆਂ ਨੂੰ ਹਸਾਣ ਵਾਲਿਆ, ਮੇਇਆਂ ਨੂੰ ਜਿਵਾਣ ਵਾਲਿਆ, ਤੂ ਵੇ ਬਿਰਧ-ਪਾਲਕ ਬਾਬਾ ਨਾਨਕ ! ਓ ਰੁਠਿਆਂ ਨੂੰ ਗਲ ਲਾਣ ਵਾਲਿਆ, ਤੂ ਜਦ ਸਾਨੂੰ ਆਪਣੇ ਸੀਨੇ ਨਾਲ ਲਾਂਵਦਾ ਏਂ ਤਾਂ ਇਸ ਵਿਚੋਂ ਸਭ ਭੜਾਸਾਂ ਤੇ ਦੁਖਿਆਸਾਂ ਆਪਣੇ ਆਪ ਬੁਝ ਕੇ ਮਲੀਆ-ਮੇਟ ਹੋ ਜਾਂਵਦੀਆਂ ਨੇ ! ਓ ਹਿੰਦੂ-ਮਸਲਮ ਈਸਾਈ ਮੁਸਾਈ 'ਸਰਬ-ਸੰਪ੍ਰਦਾਵਾਂ' ਦਾ ਸਾਂਝਿਆ ਗੁਰਪੀਰਾ, ਤੂ ਏ' ਸਰਬ ਜਗਤ ਦਾ ਇਸ਼ਟ ! ਮੁਸਾ ਨੂੰ ਤੂ ਕੋਹਿਨੂਰ ਦੀਆਂ ਝਾੜੀਆਂ ਵਿਚ ਵਿਗਸਦਾ ਭਾਸਿਆ, ਈਸਾ ਨੂੰ ਤੂ ਉਹਦਾ ਸਕਾ-ਪਿਤਾ ਹੋ ਜਾਪਿਆ, ਬੁਧ ਜੀ ਨੂੰ ਤੂ ਸੁਨ-ਮਸੰਨ, ਨਿਰਬਾਨ-ਸਿਫਰ ਹੋ ਦਿਸਿਆ। ਰਾਮ ਜੀ ਨੂੰ ਤੂ ਸ਼ਿਵ-ਸੰਕਰ ਰਾਵਣ-ਹਰਤਾ ਦਿਸਿਆ। ਕ੍ਰਿਸ਼ਨ ਜੀ ਨੂੰ ਤੂ ਲੀਲਾ-ਹਾਰੀ ਬਨਵਾਰੀ ਮਹਾਂ ਭਾਰਤ ਦਾ ਖੰਡਾ-ਖੜਕਉਆ ਹੋ ਭਾਸਿਆ। ਜਿਹੋ ਜਿਹੀ ਅੱਖ ਤਿਹੋ ਜਿਹਾ ਤੂ, ਤੇ ਤੈਂਡਾ ਝਾਂਵਲਾ !! ਓ ਮੁਤਲਾਸ਼ੀਓ, ਓ ਅਭਲਾਖੀਓ, ਓ ਜਲਿਓ-ਬਲਿਓ, ਮੈਂਡੇ ਬਾਬੇ ਦੇ ਦਰ ਤੇ ਆਓ, ਹਾਂ ਇਸ ਸੇਵਰ ਤੇ ਸਹੰਸਰ ਗੰਗਾ ਸਰ ਸਰ ਕਰਦੀਆਂ ਝਰਦੀਆਂ ਨੇ। ਆਵੋ, ਪੀਵੋ ਤੇ ਥੀਵੋ ਨਿਹਾਲ ! ਓ ਥੱਕਿਓ ਮਾਂਦਿਓ ਟੁੱਟਿਓ, ਆਵੋ ਮੈਂਡੇ ਬਾਬੇ ਪਾਸ, ਓ ਤੁਹਾਡਾ ਭਾਰ ਲਾਹੋਗਾ ਤੇ ਤੁਹਾਨੂੰ ਪੰਛੀਆਂ ਵਾਂਝ ਆਕਾਸ਼-ਉਡਾਰੀਆਂ ਸਿਖਾਇਗਾ ! ਓ ਦੁਬਲਿਓ, ਓ ਪਤਲਿਓ, ਓ ਸੁੱਕਿਓ-ਸੜਿਓ, ਆਵੋ ਪੀਵੋ ਮੇਰੇ ਬਾਬੇ ਦੀ ਨਾਮ— ਅੰਮ੍ਰਿਤ-ਕਣੀ-ਆਬ ਹਯਾਤ। ਤੇ ਹੋਵੋ ਰਿਸ਼ਟ-ਪੁਸ਼ਟ, ਹਰੇ-

ਭਰੇ ਮਤਵਾਲੇ !

ਇਸ ਬਾਬੇ ਦੀ ਬਬਿਆਈ ਜੁਗਾਂ ਜੁਗਾਂ ਵਿਚ  
ਸਮਾਈ ਹੋਈ ਏ। ਓਹ ਬਾਬਾ ਆਦਮ ਦਾ ਵੀ ਬਾਬਾ,  
ਬ੍ਰਹਮਾ ਵਿਸ਼ਨ ਮਹੇਸ਼ਾਂ ਦਾ ਵੀ ਬਾਬਾ ਏ। ਓਸ ਦਾ ਹੱਥ  
ਸਰਬ ਜਗਤ ਤੇ ਵੇ— ਓਸ ਦੀ ਡੱਤਰ ਡਾਇਆ ਹੇਠ  
ਬੰਦੀ ਬ੍ਰਹਮੰਡ ਵੱਧਦੇ ਪਲਦੇ ਤੇ ਚਲਦੇ ਨੇ ! ਫਿਰ ਓਹ  
ਕਿਉਂ ਨਾ ਤੁਹਾਡੀ ਨਿਤ ਪਾਲਣਾ ਕਰੇਗਾ। ਓਸ ਬਾਬੇ ਦਾ  
ਬਿਰਧ ਏ ਹਭ ਕੋਈ ਨੂੰ ਪਾਲਣਾ, ਸਵਾਰਣਾ ਤੇ ਉਕਾਰਣਾ !  
ਓ ਬਾਬਾ, ਤੂੰ ਬੁਢਾ ਨਹੀਂ ਹੋਵਦਾ ! ਤੂੰ ਮਾਰਕੰਡੇ ਦਾ  
ਆਦਿ-ਮਰਕੰਡਾ, ਹਿਰਨ-ਗਰਭ ਦੀ ਸੁਨੈਹਰੀ-ਕੁਖ ਤੂੰ, ਤੂੰ  
ਵਡ-ਸਨਾਤਨ, ਤੂੰ ਵਡ-ਪੁਰਖ, ਤੂੰ ਆਦਿ-ਜੁਗਾਦਿ, ਹੋਇਓ,  
ਜੇ ਤੂੰ ਕਾਲ ਦਾ ਉਪਰਲਾ ਅਕਾਲ-ਪੁਰਖ !

ਓ ਬਾਬਾ, ਬਰਕਤਾਂ ਦਾ ਖੜਾਨਾ ਤੂੰ। ਸਾਲਸਰਾਈ  
ਜਵਾਹਰੀ ਨੂੰ, ਜੇ ਹੋਰਾਂ ਦੀ ਸਾਲਸੀ ਕਰੋ, ਓਸ ਨੂੰ ਤੈ  
ਆਪਣੇ ਆਪ ਦਾ ਲਾਲ ਬਖਸ਼ ਕੇ ਨਿਹਾਲ ਕੀਤਾ ! ਓ  
ਬਾਬਾ, ਮਿਹਰਾਂ ਦਾ ਸਾਈਂ ਤੂੰ, ਜਿਥੇ ਜਾਵੇ ਉਥੇ ਉਜੜੇ  
ਹੋਏ ਬਾਗ ਤਰੇ ਤਾਜਾ ਤੇ ਹਰੇ ਭਰੇ ! ਓ ਬਾਬਾ ਪਾਤਾਲ-  
ਪੁਰੀ ਵਿਚ ਜਾ ਕੇ ਮੱਛਾਂ ਕੱਢਾ ਤੇ ਸਿਵ-ਨਾਭਾਂ ਨੂੰ ਤੈ  
ਜਵਾਲਿਆ ! ਓ ਬਾਬਾ, ਜੇ ਤੂੰ ਪਾਤਾਲ ਪੁਰੀ ਵੱਲ ਫੇਰੀ  
ਨਾ ਪਾਏ, ਤਾਂ ਇਹ ਬੇਹੀ ਹੋ ਜਾਏ, ਤੇ ਤਰੱਕ ਕੇ ਗਰਕ  
ਹੋ ਜਾਏ ! ਓ ਜਿੰਦਾ-ਜਾਵੈਦ ਗੁਰੂਆ, ਤੂੰ ਪਾਤਾਲ ਵਿਚ  
ਜਦ ਫੇਰੀ ਪਾਵਨਾ ਏਂ ਤਾਂ ਸਿਵ-ਨਾਭਾਂ ਨੂੰ ਆਪਣੀ ਨਾਭ !

( ੧੭੪ )

ਵਿਚ ਹੀ ਲੁਕਿਆ ਹੋਇਆ 'ਸ਼ਿਵ' ਲੱਭ ਪੈਂਦਾ ਏ ਤੇ  
ਫਿਰ ਪਾਤਾਲ ਵੀ ਬਾਪੂ-ਦੀ-ਟਕਸਾਲ ਬਣ ਕੇ ਵਿਗਸਦਾ !  
ਉ ਬਾਬੇ ਸੈਂ ਕਿਧਰੇ ਪੜ੍ਹਿਆ ਹੈ ਭਾਈ ਬੰਨੋਂ ਦੀ ਬੀਜ  
ਵਿਚ । ਜਦ ਤੂੰ ਇਸ ਪਾਤਾਲ-ਪੁਰੀ ਵੱਲ ਗਿਆ ਤਾਂ ਉਥੇ  
ਇਕ ਵੀ ਸਿਸ਼ ਨਹੀਂ ਸੀ, ਪਰ ਜਦ ਤੂੰ ਮੁੜ ਆਇਆ  
ਤਾਂ ਤੇਰੇ ਜਾਰੀ ਕੀਤੇ ਲੰਗਰ ਵਿਚ ਮਣ ਲੂਣ ਹਰ ਵੇਲੇ  
ਪੈਂਦਾ ਸੀ ! ਉ ਬਾਬਾ, ਜਿਤਨੀ ਸਾਰੀ ਖੀਵੜੇ ਦੀ ਲੂਣ  
ਖਾਣ ਏ, ਜਿਤਨਾ ਸਾਰਾ ਲੂਣ ਸਾਗਰਾਂ ਵਿਚ ਏ, ਇਹ  
ਵੀ ਤੇਰੀ ਸਾਧ ਸੰਗਤ ਦਾ ਇੱਕ ਵੇਲੇ ਦਾ ਵੀ ਸਮਿਆਨ  
ਨਹੀਂ ! ਉ ਬਾਬਾ ਤੇਰੇ ਚਲਾਏ ਲੰਗਰ ਹੁਣ ਤਕ ਅਰਸ਼  
ਫਰਸ਼ ਵਿਚ ਚਲਦੇ ਨੇ, ਤੇ ਤੈਂਡੇ ਬਾਟੇ ਦੀ ਇਕ ਬੂੰਦ ਵੇ ਇਹ  
ਨਿੱਕੀ ਤੈਂਡੀ ਸਿਸ਼ਟੀ !

ਉ ਬਾਬਾ ਪਾਤਾਲ-ਪੁਰੀ ਦੇ ਪਿੱਛੋਂ ਤੂੰ ਸੁਮੇਰ-ਪਬਤ  
ਤੇ ਵੀ ਜਾ ਚੜ੍ਹਿਆ : ਨੌਨਾਬ ਤੇ ਚੌਰਾਸੀ-ਸਿੱਧ ਤੈਨੂੰ ਇਥੇ  
ਮਿਲੇ, ਗਰੁੜ ਭਗਵਾਨ ਦੀ ਤੈਂ ਸੁਵਾਰੀ ਕੀਤੀ, ਤੇ ਫਿਰ  
ਧਾਰ ਜੀ ਨੂੰ ਜਾ ਮਿਲਿਆ । ਤੈਂਡੇ ਨਾਮ-ਚੱਕਰ ਦਾ ਖੜਾਕ  
ਸੂਣ ਕੇ ਤੇਤੀਸ ਕਰੋੜ, ਤੈਂਮੂਰਤੀ, ਸਭ ਭੋਜੇ ਭਜੇ  
ਆਏ, ਆ ਕੇ ਚਰਨ ਕਮਲ ਚੁੰਮ ਕੇ ਨਿਹਾਲ ਥੀਏ—  
ਤੈਂਡੀਆਂ ਖੜਾਵਾਂ ਦੀ ਖੜਾਕ ਹੁਣ ਤੱਕ, ਉ ਬਾਬਾ, ਸੁਮੇਰ  
ਪਬਤ ਦੀਆਂ ਘਾਟੀਆਂ ਵਿਚੋਂ ਇੰਝ ਆਂਵਦੀ ਏ, ਜੀਕਣ  
ਵਗਦੀ ਰੰਗਾਂ ਵਿਚੋਂ ਸ਼ਾਂ ਸ਼ਾਂ, ਮਾਖਿਓਂ ਮਿੱਠੀ ਲੈ, ਜੋ ਅਰਸ਼ਾਂ  
ਫਰਸ਼ਾਂ ਨੂੰ ਆਪਣੇ ਵਿਚ ਲੈ, ਲਿਵ ਲੀਨ ਕਰ ਜਾਏ !  
ਪਰ ਉ ਦੋ-ਬਾਂਹੇ ਬਾਬਾ, ਤੇਰੀਆਂ ਦੇ ਬਾਹਵਾਂ ਜਦ

ਖਿਲਰ ਕੇ ਪੁਰਬ ਪੱਛਮ ਨੂੰ ਮੱਲਦੀਆਂ ਨੇ ਤਾਂ ਇਹ ਮਾਤ-ਲੋਕ ਹਰੀ-ਭਰੀ ਤੇ ਸੁਗੰਧ-ਭਰੀ ਬਸੰਤ-ਰਾਣੀ ਵਾਂਝ ਵਿਗਸਦੀ ਏ ! ਵਾਹ ਵਾਹ ਤੈਂਡੀ ਅੰਬਾਂ ਦੀ ਛਾਂ ਜਿਸ ਹੇਠ ਇਹ ਭਾਰਤ-ਮਾਤਾ, ਇਸ ਸੰਸਾਰ-ਮਾਤਾ ਦੇ ਜੀਅ ਜੰਤ ਬੈਠਦੇ ਤੇ ਆਪਣੀ ਚੌਰਾਸੀ ਦੀ ਲੰਮੀ ਵਾਟ ਕੱਟਦੇ ਨੇ ! ਓ ਬਾਬਾ, ਤੂੰ ਪੁਰਬ ਪੱਛਮ ਦੇਨਾਂ ਸੰਸਾਰ ਵੱਖੀਆਂ ਵਿਚ ਆਪਣੀਆਂ ਬੱਤੀ-ਪਾਰਾਂ ਵਗਾਈਆਂ। ਤੂੰ ਆਪਣੇ ਅੰਮ੍ਰਿਤ ਬਾਟੇ ਵਿਚੋਂ ਤਪਦਿਆਂ ਨੂੰ ਸੁਧਾਰਸ ਪਿਲਾਇਆ, ਤੇ ਸਿਸਕਦਿਆਂ ਨੂੰ ਜਵਾ ਕੇ 'ਸਿੱਖ' ਬਣਾਇਆ ! ਓ ਪੁਰਬਾ, ਤੂੰ ਚੜ੍ਹਦੇ-ਸੂਰਜ ਨਾਲ ਨਹੀਂ ਲਿਸ਼ਕਦਾ ਤੂੰ ਮੇਰੇ ਬਾਬੇ ਦੇ ਤੇਜ਼ ਨਾਲ ਵਿਗਸਦਾ ਏ ! ਓ ਪੱਛਮਾਂ ਤੂੰ ਢਲਦੇ-ਸੂਰਜ ਦੇ ਪ੍ਰਕਾਸ਼ ਨਾਲ ਨਹੀਂ ਰੱਜਦਾ, ਤੈਨੂੰ ਮੇਰੇ ਬਾਬੇ ਦਾ ਮਹਾਂ-ਦਾਨ ਤ੍ਰਿਪਤਾਂਵਦਾ ਤੇ ਅਘਾਵਦਾ ਏ । ਓ ਗੰਗਾ-ਜਮਨਾ ਪੂਰਬੀ ਭੈਣੇ, ਓ ਦਜਲਾ ਤੇ ਫਰਾਤ Tigres & Euphrates ਦੇ ਪੱਛਮੀ ਵੀਰੇ ! ਓ ਅਮਰੀਕਾ ਅਫਰੀਕਾ ਉੱਤਰੀ ਦੱਖਣੀ ਦਿਸ਼ੇ ! ਤੁਹਾਡੇ ਸੀਨੇ ਅੰਦਰ ਬਾਬੇ ਦੀ ਸਦ-ਵਗਦੀ ਵੇਂਈ ਦੀ ਕਾਂਗ ਏ । ਨਹੀਂ ਤਾਂ ਤੁਸੀਂ ਕਦੇਂਕਣੇ ਸੁੱਕ ਸੜ ਤੇ ਅਫਰੀਕਾ ਦੇ ਮਾਰੂ ਥਲ ਵਾਂਝ ਹੋ ਜਾਂਵਦੇ ! ਓ ਚੰਨੇ, ਓ ਸੂਰਜੇ, ਓ ਧਾਰ-ਤਾਰਿਓ, ਓ ਆਕਾਸ਼ ਗੰਗੇ; ਤੁਹਾਡੇ ਵਿਚ ਵੀ ਇਸ ਬੈਬੇ ਦੀ ਪਰਸੀ ਹੋਈ ਵੇਂਈ—ਨਦੀ ਦਾ ਸੁਨੈਹਰੀ ਨੂਰ ਏ । ਨਹੀਂ ਤਾਂ ਤੁਸੀਂ ਕਦ ਦੇ ਬੁਝੁ-ਬੁਝਾ ਜਾਂਵਦੇ ! ਓ ਰਿਸੀਓ, ਮੁਨੀਓ, ਜੋਗੀ-ਜੋਗੇਸ਼ਵਰੇ, ਓ ਕਵੀਓ, ਮਹਾਂ ਕਵੀਓ, ਤੁਹਾਡੇ ਵਿਚ ਵੀ ਮੈਂਡੇ ਬਾਬੇ ਦੀ ਖੁੰਡੀ,

( ੧੭੬ )

ਨਾਮ-ਬੂਝੀ ਦਾ ਕਵਾਇ-ਸੁਆਉ ਏ; ਨਹੀਂ ਤਾਂ ਤੁਹਾਡਾ ਵੀ  
ਹਿਰਦੇ-ਬੜੀ ਕਦ ਦੀ ਮੱਕੀ ਤੇ ਗੁਮੀ ਹੋਈ ਹੋਵਦੀ  
ਜੀਕਣ ਟੈਕਸਲਾ (Taxila) ਤੇ ਨੈਨਵਾ (Ninveh)  
ਦੀਆਂ ਬੁਝੀਆਂ ਹੋਈਆਂ ਜੋਤਾਂ ! ਪਰ ਬਾਬਾ, ਜਿੱਥੇ ਤੂੰ  
ਚਰਨ ਪਰੇ, ਉਥੇ ਸੁੱਤੀ ਹੋਈ ਪਰਤੀ ਜਗਾ ਪਈ : ਤਲਵੰਡੀ  
ਨਨਕਾਣਾ ਸਾਹਿਬ ਬਣ ਗਏ, ਹਸਨ-ਅਬਦਾਲ ਸ੍ਰੀ ਪੰਜਾ  
ਸਾਹਿਬ, ਗੋਰਖ-ਮਤਾ, ਤੇ ਨਾਨਕ-ਮਤਾ, ਤੇ .....ਤੀਕਣ ਹੀ  
ਤੈਂਡਾ ਪੰਜਾ ਹਰ ਇਕ ਦੀ ਛਾਤੀ ਵਿਚ ਲਿਸ਼ਕਦਾ ਤੇ  
ਵਿਗਸਦਾ—ਅਣੂ ਮਣੂ ਵਿਚ ਓ ਦਾਬਾ ਤੇਰਾ ਪਿੰਡਿਆਂ  
ਫਿੰਡਿਆ ਨੂਰ - ਸਰੂਰ ! ਓ ਭਾਰਤ-ਵਰਸ ਤੂੰ ਮੇਰੇ ਬਾਪੂ  
ਦੇ ਬਾਗ ਦੀ ਗੁਲ ਦੂਦੀ ਏ, ਗੁਲਾਬ ਏ, ਕੇਲ ਫੁਲ  
ਏ—ਪਰ ਮੈਂਡੇ ਬਾਪੂ ਦੇ ਬਾਗ ਵਿਚ ਇਜੇਹੀਆਂ ਬੋਹੰਤ  
ਛੂਲ-ਕਲੀਆਂ ਨੇ, ਓ ਸੋਹਣੇ ਮਾਲੀਆ, ਓ ਸੁੱਕੇ-ਸੜੇ ਬਾਗਾਂ  
ਨੂੰ ਹਰ-ਭਰਾ ਕਰਣ ਵਾਲਿਆ ਬਨਵਾਲੀਆ !

ਓ ਬਾਬਾ, ਇਹ ਤੇਰੀ ਜੀਵਣ-ਯਾਤਰਾ ਨਾ ਮੁੱਕਣ  
ਵਿਚ ਆਂਵੰਦੀ ਏ ਨਾ ਆਵੇਰੀ ! ਕੀਕਣ ਆਵੇ, ਇਹ  
ਕਾਲ ਦੀ ਨਹੀਂ ਅਕਾਲ ਦੀ ਵਿਥਿਆ ਏ ! ਕੀ ਇਹ  
ਹੋ-ਬੀਤੀ ਜਾਂ ਆਵਣ ਵਾਲੀ ਵਿਥਿਆ ਏ ? ਨਹੀਂ ਏਹ  
ਚੌਹ ਜੁਗੀ ਨਿਤ ਵਰਤ ਰਹੀ ਵਿਥਿਆ ਏ; ਜੀਕਣ ਸੂਰਜ  
ਹਰ ਸਾਲ ਉਤਰਾਇਣ ਦੇ ਦਖਨਾਇਣ ਵਿਚ ਆਂਵਦਾ  
ਜਾਂਵਦਾ ਏ ਤੇ ਮੁੜ ਮੁੜ ਫੇਰੀ ਪਾਂਵਦਾ ! ਤੀਕਣ ਹੀ, ਓ  
ਅਕਾਲੀ-ਬਾਬਾ, ਓ ਵੱਡ ਪੁਰਖਾ, ਓ ਅਕਾਲ-ਪੁਰਖਾ ਤੂੰ ਜੁਗੇ  
ਜੁਗ, ਹਰ ਜੁਗ, ਘਟ ਘਟ ਵਿਚ ਫੇਰੀ ਪਾਂਵਦਾ ਏਂ। ਕੀ

ਹੋਇਆ ਜੇ ਚੌਰਸ਼ੀ ਤੇਰੀ ਇਕ ਅੱਖ ਦਾ ਫਰੱਕਾ ਏ, ਪਰ ਜਿਨ੍ਹਾਂ  
 ਨੇ ਅਕਾਲ ਛਿੱਠਾ ਏ, ਉਹੋ ਜਾਣਦੇ ਨੇ ਜੁ 'ਕਾਲ' ਤੈਂਡਾ  
 ਆਗੂ, ਤੈਂਡੀ ਰਾਹ ਸਫ਼ਾ ਕਰਣ ਵਾਲਾ, ਇਕ ਝਾੜੂ ਬਰਦਾਰ  
 ਹੀ ਏ! ਓ ਜੁਗੇ, ਓ ਕਲਪੇ, ਓ ਮਨਵੰਤੇ, ਤੁਸੀਂ ਮੇਰੇ  
 ਬਾਬੇ ਦੀ ਜਨਮ-ਸਾਖੀ ਨਹੀਂ ਲਿਖ ਸਕਦੇ, ਤੁਹਾਡੀਆਂ  
 ਕਾਲ ਕਾਨੀਆਂ ਖੁੰਡੀਆਂ। ਤੁਹਾਡੀ ਮੱਸ, ਸਪਤ-ਸਮੁੰਦਰੀ-  
 ਸਿਆਹੀ ਮੁੱਕ ਜਾਂਵਦੀ ਤੇ ਫਿੱਕੀ ਪੈ ਜਾਂਵਦੀ ਤੇ ਤੁਹਾਡਾ  
 ਲਿਖਾਰੀ, ਬ੍ਰਹਮਾ-ਬ੍ਰਹਮਚਾਰੀ ਉਹ ਵੀ ਅੱਕ ਜਾਂਵਦਾ, ਥੱਕ  
 ਜਾਂਵਦਾ, ਤਾਂ ਤੇ ਫਿਰ ਓ ਨਿਰੰਕਾਰੀ ਬਾਬਾ, ਤੇਰਾ ਜੀਵਨ-  
 ਬਿਰਤਾਂਤ ਲਿਖੇ ਕੌਣ? ਪਰ ਅੱਜ ਤੂੰ ਆਪ ਲਿਖਣ ਲਈ  
 ਆਇਆ ਏਂ, ਆਪੇ ਪੱਟੀ, ਕਲਮ ਆਪ ਲਿਖਣ ਵਾਲਾ  
 ਵੀ ਆਪੇ ਤੂੰ, ਫਿਰ ਪਤਾ ਨਹੀਂ ਕੀਕਣ ਤੂੰ ਐਡੀ ਵੱਡੀ  
 ਜਨਮ ਸਾਖੀ ਇਹਨਾਂ ਅਠ-ਸੱਠ ਪ੍ਰਕਰਨਾ ਦੇ ਨਿੱਕੇ ਵਰਕਿਆਂ  
 ਵਿਚ ਚਾ ਸਮੇਟੀ ਏ। ਓ ਬਾਬਾ, ਤੇਰੀ ਇਹ ਜਾਣੂਗਾਰੀ, ਇਸ ਨਿੱਕੀ  
 ਜਿਹੀ ਗਾਗਰ ਵਿਚ ਸਾਰਾ ਜੀਵਨ-ਸਾਗਰ! ਕੀ ਇਹ ਥੋੜਾ  
 ਹੈ ਤਾਂ ਥੋੜੇ ਵਿਚ ਬਹੁਤਾ ਜਾਣਨਾ! ਕੀ ਇਹ ਵੱਡਾ ਹੈ ਤਾਂ  
 ਵੱਡੇ ਦੀ ਵਡਿਆਈ ਨੂੰ ਕੋਈ ਕੀਕਣ ਡੁਟਿਆਏ? ਕੀ  
 ਇਹ ਗੁਬਾ ਹੈ, ਤਾਂ ਗੁਪਤ-ਗੰਗਾ ਨੂੰ ਕੋਈ ਕੀਕਣ ਹੱਥ ਦੀ  
 ਤਲੀ ਤੇ ਵਗਾਏ? ਕੀ ਇਹ ਬੀਜ ਵਾਂਝ ਅਣ-ਪੁੰਗਰਿਆ  
 ਬਿਰਤਾਂਤ ਏ, ਤਾਂ ਇਸ ਮਿੱਠੀ 'ਅਨਾਰ-ਕਲੀ' ਨੂੰ ਆਪਣੀ  
 ਭਗਤੀ-ਨਿੱਘ ਨਾਲ ਖੇਲੁਣਾ, ਇਹ ਕਲੀ ਖਿੜੇਗੀ ਖੁਲ੍ਹੇਗੀ,  
 ਆਪਣੇ ਸਰੂਰ ਤੇ ਨੂਰ ਵਿਚ ਸਾਨੂੰ ਵੀ ਖਿੜਾਏਗੀ ਤੇ  
 ਮਸਤਾਏਗੀ! ਓ ਨਿੱਕੇ ਅੱਖਰੇ, ਵੱਡੇ ਹੋ ਜਾਓ, ਓ ਸੱਤੇ

( ੧੭੮ )

ਅੱਖਰੋ ਜਾਗ ਪਵੇ, ਓ ਪੰਡੀ ਸ਼ਬਦੇ, ਉਠੋ ਤੇ ਉਡਾਰੀਆਂ  
ਮਾਰ। ਤੁਹਾਡੇ ਹਰ ਇਕ ਖੰਭ-ਹਿਲੋਰੇ ਵਿਚ 'ਨਾਮ' ਦੀ,  
'ਸਤਿਨਾਮ' ਦੀ ਅਕਬਲ-ਕਬਾ ਸਮਾਈ ਹੋਈ ਏ, ਤੁਸੀਂ ਹਰ  
ਇਕ ਮੇਰੇ ਬਾਬੇ ਦੇ ਡੱਕੇ ਹੋਏ ਅਣਿਆਲੇ ਬਾਣ ਹੋ! ਓ  
ਲੰਮ-ਲੰਮੀਏ ਕਹਾਣੀਏ, ਤੈਨੂੰ ਕੋਈ ਗਜ਼ ਮਿਣ ਨਹੀਂ  
ਸਕਦਾ, ਕੋਈ ਕਾਗਜ਼ ਬੰਨ੍ਹ ਨਹੀਂ ਸਕਦਾ, ਕੋਈ ਲੇਖ ਲਿਖ  
ਨਹੀਂ ਸਕਦਾ..... ਜੇ ਅਕਾਸ਼ ਵਿਚ ਟੰਬੀ ਹੋਈ ਸਤਰੰਗੀ  
ਪੀਂਘ ਤੈਂਡੀ ਦਵਾਤ ਬਣ ਜਾਏ, ਤਾਂ ਤੇਰਾ ਅਕਹ-ਜੀਵਨ  
ਅੱਖਰਾਂ ਦੇ ਜੁੱਟ ਵਿਚ ਫਿਰ ਵੀ ਨਾ ਆਵੇ।.....ਪਰ  
ਬਾਬਾ ਭਾਵੇਂ ਅੱਖਰਾਂ ਦੀ ਜਦ ਵਿਚ ਤੂੰ ਨਹੀਂ ਅੰਵਦਾ, ਪਰ  
ਬੇਬੇ-ਨਾਨਕੀ ਦੀ ਖਿੱਚ ਨਾਲ ਖਿੱਚਿਆਂ ਤੂੰ ਸੱਤਾਂ ਸਮੁੰਦਰਾਂ  
ਤੋਂ ਉਡ ਕੇ ਆ ਜਾਵਨਾ ਏ! ਓ ਨਾਨਕੀ-ਅੰਮਾਂ, ਓ  
ਅਨੰਨ-ਭਗਤੀ, ਤੈਨੂੰ ਨਮਸਕਾਰ, ਤੂੰ ਸੱਦੇ ਘੱਲਨੀ ਏ,  
ਮੇਰਾ ਬਾਬਾ ਖੂੰਡਾ ਖੜਕਾਂਵਦਾ ਮੈਂਡੀ ਝੋੰਪੜੀ ਵੀ ਭੋਜਾ  
ਅੰਵਦਾ ਏ! ਓ ਬਾਬਾ, ਵਾਹ ਵਾਹ ਫਿਰ ਤੈਂਡੀ ਮੁਸਕਰਾਹਟ  
ਜੁ ਜੁਗਾਂ ਜੁਗਾਂ ਦੇ ਵਿਛੇੜੇ ਨੂੰ ਇਕ ਲੀਲ੍ਹਾ, ਇਕ-ਮਸਖਰੀ  
ਕਰ ਵਿਖਾਵੇ! ਵਾਹ ਵਾਹ ਮੇਰੇ ਬਾਬੇ ਦਾ 'ਨਾਮ-ਖੂੰਡਾ'  
ਨਿਤ ਨਿਤ ਖੜਕਦਾ, ਰੋਂਦਿਆਂ ਨੂੰ ਹਸਾਂਵੇਦਾ, ਹਭ ਕੋਈ ਨੂੰ  
ਗੱਲ ਲਾਂਵਦਾ, ਜੁਗੋ ਜੁਗ, ਤੇ ਚਹੁਜੁਗ !

“ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਇਉ”

(ਸਵਦੀਏ ਮ: ੫)

## ਮੰਤ्रਕਾ

ਇਕ ਖਾਸ ਗੱਲ ਜਿਸ ਦਾ ਵਰਨਣ ਇੱਥੇ ਜ਼ਰੂਰੀ ਹੈ, ਉਹ ਇਹ ਹੈ, ਕਿ ਜੋ ਹਸਤੀਆਂ ਇਸ ਜਨਮ-ਸਾਖੀ ਵਿਚ ਆਈਆਂ ਹਨ, ਉਹ ਭਾਵੇਂ ਹੋ ਗੁਜ਼ਰੀਆਂ ਹਨ : ਜਿਹਾ ਕਿ ਬੇਬੇ ਨਾਨਕੀ ਤੇ ਮੀਆਂ-ਮਿੱਠਾ, ਪਰ ਉਹ ਵਾਸਤਵ ਵਿਚ ਅਟੱਲ ਨੇ—ਉਹ ਅਟੱਲ-ਆਕਾਰਾ (Eternal Ideas) ਦੀਆਂ ਸੁਨੈਹਰੀ-ਮੂਰਤੀਆਂ ਨੇ, ਜੋ ਨਿਤ ਨਿਤ ਮੂਰਤੀਮਾਨ ਹੋਵਦੀਆਂ ਨੇ, ਭਾਵੇਂ ਉਹਨਾਂ ਦੇ ਨਾਂ ਵੱਟਦੇ ਰੈਂਹਦੇ ਨੇ । ਇਸ ਕਰਕੇ ਇਹ ਹਸਤੀਆਂ ਵਾਸਤਵ ਵਿਚ ਅਧਿਆਤਮਕ-ਲੈਵਲ ਨੇ; ਜਿਨ੍ਹਾਂ ਤੇ ਕੋਈ ਇੱਥੇ ਖੜ੍ਹੇਤਾ ਹੋਇਆ, ਕੋਈ ਹੋਰ ਉਤੇ, ਤੇ ਕੋਈ ਹੇਠਲੇ ਅਗਿਆਨ ਸਮੁੰਦਰ ਵਿਚ ਡੁਬਿਆ ਹੋਇਆ ਮੱਛ ਕੱਢ ਯਾ 'ਸ਼ਿਵਨਾਭ' ਬਣਿਆ ਹੋਇਆ ਹੈ !

\* \* \*

ਇਹ ਜਨਮ-ਸਾਖੀ ਲਿਖਣ ਦੇ ਮਗਰੋਂ ਜਦ ਮੈਂ ਆਪਣੀ ਸੱਜੀ-ਅੱਖ ਨੂੰ ਬੰਦ ਕਰ ਕੇ ਵੇਹਨਾ ਹਾਂ, ਤਾਂ ਖੱਬੀ-ਅੱਖ ਆਂਹਦੀ ਏ : ਭਲਿਆ-ਲੋਕਾ, ਤੂੰ ਇਹ ਕੀ ਕੀਤਾ ਹੈ : ਸੁਨੈਹਰੀ-ਜਿੰਦੜੀਆਂ ਨੂੰ ਖਿਆਲੀ-ਆਕਾਰ (Subjective ideas) ਬਣਾ ਕੇ ਤੂੰ ਜੰਮੀ ਹੋਈ ਬਰਫ ਨੂੰ ਭਾਪ ਵਾਂਝ ਅੱਖਾਂ ਤੋਂ ਉਹਲੇ (Evaporate) ਕਰ ਛੱਡਿਆ ਹੈ ਤੇ ਜਦ ਮੈਂ ਆਪਣੀ ਖੱਬੀ-ਅੱਖ ਬੰਦ ਕਰਕੇ ਵੇਹਨਾ ਹਾਂ ਤਾਂ ਸੱਜੀ-

( ੧੮੦ )

ਅੱਖ ਆਂਹੰਦੀ ਏ, ਭਲਿਆ-ਲੋਕਾ, ਤੂੰ ਸੁਨੈਹਰੀ ਤੇ ਨੂੰਗਾਨੀ  
ਅਰਸ਼ਾਂ ਤੇ ਲਿਖੇ ਪੂਰਨੇ ਕਾਲੀ-ਮੱਸ ਵਿਚ ਬੰਦ ਕਰਕੇ ਹਾਰੂਤ-  
ਮਾਰੂਤ ਦੇਵਤਿਆਂ ਨੂੰ ਕਾਸੇ ਖੂਹ ਵਿਚ ਬੰਦ ਕਰ ਛੱਡਿਆ  
ਏ। ਮੇਰਾ ਭਾਵ ਇਹ ਹੈ, ਕਿ ਇਕ ਅੱਖ ਆਖਦੀ ਹੈ ਜੋ  
ਹੋ ਗੁਜ਼ਰੀ ਜਨਮਸਾਥੀ ਨੂੰ ਤੂੰ ਪਰ ਲਾ ਕੇ ਉਡਾ ਛੱਡਿਆ  
ਹੈ, ਦੂਜੀ ਅੱਖ ਆਖਦੀ ਹੈ ਜੁ ਉਡਦੀਆਂ-ਪਰੀਆਂ  
'ਰਾਗ ਰਤਨ ਪ੍ਰਵਾਰ-ਪਰੀਆ' ਨੂੰ ਤੂੰ ਪਿੰਜਰੇ ਵਿਚ ਬੰਦ ਕਰ  
ਦਿੱਤਾ ਹੈ! ਪਰ ਮੇਰੀਓ ਦੋਵੇਂ ਅੱਖੇ, ਤੁਸੀਂ ਇਕ-ਟਿਕ,  
ਇਕ-ਸੇਧ ਨਾਲ ਜੇ ਵੇਏ, ਤਾਂ ਮੈਂ ਨਾ ਇਹ ਕੀਤਾ ਹੈ,  
ਨਾ ਐਹ—ਮੈਂ ਤਾਂ ਦੋਵਾਂ ਸੱਤਾਂ ਨੂੰ 'ਨਾਮ' ਦੀ ਸੁਨੈਹਰੀ-  
ਤੁੱਕੜੀ ਵਿਚ ਬਰਾਬਰ ਬਰਾਬਰ ਤੇਲਿਆ ਹੈ—'ਸਹਿਜ'  
ਦਾ ਬਰਾਬਰ ਤੇਲ ਇਹ :

+ ਇਤਿ +



# ਉੱਚੇ ਜੀਵਨ ਦੀ ਕੰਜੀ

ਵਾਹਿਗੁਰੂ ਪ੍ਰੇਮ ਰੰਗ ਵਿਚ ਭਿੱਜੇ ਹੋਏ ਮਹਾਂ ਪੁਰਖਾਂ ਤੇ ਵਿਦਵਾਨਾਂ ਰਚਿਤ ਗ੍ਰੰਥ ਪੜ੍ਹਨ ਦ੍ਵਾਰਾ ਜੀਵਨ ਉੱਚਾ ਤੇ ਪਵਿਤ੍ਰ ਬਣਦਾ ਹੈ। ਜੇ ਆਪ ਲੋਕ ਪ੍ਰਲੋਕ ਦੀਆਂ ਬਰਕਤਾਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਹੇਠ ਲਿਖੇ ਕੀਮਤੀ ਪੁਸਤਕ ਇਕ ਵਾਰ ਜ਼ਰੂਰ ਪੜ੍ਹੋ:-

- (੧) ਕਲਪ ਬਿੰਡ - ਮਨ ਦੀਆਂ ਕਾਮਨਾਂ ਪੂਰਨ ਕਰਨ ਵਾਲਾ ਗ੍ਰੰਥ ੧੦ ਭਾਗਾਂ ਵਿਚ ਸੰਦਰ ਜ਼ਿਲਦ।
- (੨) ਸਚਖੰਡੀ ਮਹਿਕ - ਅਨੰਦ ਦੇ ਘੁੱਟ ਬਖਸ਼ਨ ਵਾਲੇ ਸਿੱਖੀ ਪ੍ਰਸੰਗ।
- (੩) ਸਾਈਸ ਅਤੇ ਧਰਮ (੪) ਸਚਖੰਡ ਯਾਤਰਾ।
- (੫) ਜੀਵਨ ਜੁਗਤੀ ਵਿਸਥਾਰ ਉਡਾਰੀਆਂ।

ਇਹ ਪਿਛਲੇ ੩ ਗ੍ਰੰਥ ਸ੍ਰੀ ਸ਼੍ਰੀ ਸਿੰਘ ਜੀ M, Sc, ਕਸ਼ਮੀਰ ਰਚਿਤ ਆਤਮ ਸੁਰੰਧੀ ਨਾਲ ਭਰਪੂਰ ਹਨ। ਉਪ੍ਰੋਕਤ ਗ੍ਰੰਥਾਂ ਵਿਚ ਕੀ ਕੁਝ ਅਨੇਖਾ ਖਜ਼ਾਨਾ ਭਰਿਆ ਪਿਆ ਹੈ, ਇਹ ਪਤਾ ਕਰਨ ਲਈ “ਸਚਖੰਡ ਦੀ ਕੰਜੀ” ਨਾਮੇ ਟ੍ਰੈਕਟ ਮੁਫਤ ਮੰਗਵਾ ਕੇ ਪੜ੍ਹੋ:-

ਗ੍ਰੰਥ ਮੰਗੋਣ ਦਾ ਪਤਾ:-

**ਮੈਨੇਜਰ ‘ਗੁਰੂ ਚਮਤਕਾਰ’**

ਮਾਸਕ ਪੱਤ੍ਰ - ਚੌਕ ਕੋੜੀ ਅੰਮ੍ਰਿਤਸਰ,

---

‘ਪੰਜਾਬ ਲਿਵੇਂਗੀ ਪ੍ਰੈਸ’, ਕਟੜਾ ਮਿਤ ਸਿੰਘ ਅੰਮ੍ਰਿਤਸਰ।